

# ਕੰਪਿਊਟਰ ਸਾਈਟ

ਗਿਆਨੁਵੀਂ ਸ਼੍ਰੇਣੀ ਲਈ



ਸਿੱਖਿਆ ਅਤੇ ਭਲਾਈ ਵਿਭਾਗ, ਪੰਜਾਬ ਦਾ ਸਾਂਝਾ ਉਪਰਾਲਾ



## ਪੰਜਾਬ ਸਕੂਲ ਸਿੱਖਿਆ ਬੋਰਡ

ਸਾਹਿਬਜ਼ਾਦਾ ਅਜੀਤ ਸਿੰਘ ਨਗਰ

© ਪੰਜਾਬ ਸਰਕਾਰ

ਪਹਿਲਾ ਐਡੀਸ਼ਨ 2021-22 ..... 2,16,500 ਕਾਪੀਆਂ

All rights, including those of translation, reproduction  
and annotation etc., are reserved by  
the Punjab Government.

### ਚਿਤਾਵਨੀ

1. ਕੋਈ ਵੀ ਏਜੰਸੀ-ਹੋਲਡਰ ਵਾਪੂ ਪੈਸੇ ਵਸੂਲਣ ਦੇ ਮੰਤਵ ਨਾਲ ਪਾਠ-ਪੁਸਤਕਾਂ 'ਤੇ ਜ਼ਿਲਦ-ਸਾਜ਼ੀ ਨਹੀਂ ਕਰ ਸਕਦਾ। (ਏਜੰਸੀ-ਹੋਲਡਰਾਂ ਨਾਲ ਹੋਏ ਸਮਝੌਤੇ ਦੀ ਧਾਰਾ ਨੰ. 7 ਅਨੁਸਾਰ)
2. ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਪਾਈਆਂ ਅਤੇ ਪ੍ਰਕਾਸ਼ਿਤ ਪਾਠ-ਪੁਸਤਕਾਂ ਦੇ ਜਾਲ੍ਹੀ/ਨਕਲੀ ਪ੍ਰਕਾਸ਼ਨਾਂ (ਪਾਠ-ਪੁਸਤਕਾਂ) ਦੀ ਛਪਾਈ, ਸਟਾਕ ਕਰਨਾ, ਜਮ੍ਹਾਬੋਰੀ ਜਾਂ ਵਿਕਰੀ ਆਦਿ ਕਰਨਾ ਭਾਰਤੀ ਦੰਡ-ਪ੍ਰਣਾਲੀ ਦੇ ਅੰਤਰਗਤ ਫੌਜਦਾਰੀ ਜੁਰਮ ਹੈ।  
(ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ-ਪੁਸਤਕਾਂ ਬੋਰਡ ਦੇ 'ਵਾਟਰ ਮਾਰਕ' ਵਾਲੇ ਕਾਗਜ਼ ਉੱਪਰ ਹੀ ਛਪਵਾਈਆਂ ਜਾਂਦੀਆਂ ਹਨ।)



ਸਿੱਖਿਆ ਅਤੇ ਭਲਾਈ ਵਿਭਾਗ, ਪੰਜਾਬ ਦਾ ਸਾਂਝਾ ਉਪਰਾਲਾ

ਇਹ ਪੁਸਤਕ ਵਿਕਰੀ ਲਈ ਨਹੀਂ ਹੈ।

ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਵਿੱਦਿਆ ਭਵਨ, ਫੇਜ਼-8 ਸਾਹਿਬਜ਼ਾਦਾ ਅਜੀਤ ਸਿੰਘ ਨਗਰ-160062 ਰਾਹੀਂ ਪ੍ਰਕਾਸ਼ਿਤ ਅਤੇ ਮੈਸ. ਚੁਆਇਸ ਬੁੱਕਸ ਐਂਡ ਪਿੰਟਰਜ਼ ਪ੍ਰਾ. ਲਿਮਿਟਡ, ਜਲੰਧਰ ਦੁਆਰਾ ਛਾਪੀ ਗਈ।

## ਮੁੱਖ ਬੰਧ

ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਸਕੂਲ ਸਿੱਖਿਆ ਦੇ ਪੱਧਰ 'ਤੇ ਸਮੂਹ ਸ਼੍ਰੋਣੀਆਂ ਲਈ ਵੱਖ-ਵੱਖ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਤਿਆਰ ਕਰਨ ਦੇ ਉਪਰਾਲੇ ਕਰਦਾ ਆ ਰਿਹਾ ਹੈ। ਹੱਥਲੀ ਪਾਠ-ਪੁਸਤਕ ਇਸੇ ਲੜੀ ਵਿੱਚੋਂ ਇੱਕ ਹੈ ਅਤੇ ਕੰਪਿਊਟਰ ਸਾਈਂਸ ਦੇ ਵਿਦਿਆਰਥੀਆਂ ਲਈ 'ਵਿਦਿਆਰਥੀ ਕੇਂਦਰਿਤ' ਸਿੱਖਿਆ ਸਿਧਾਂਤ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ। ਰਾਸ਼ਟਰੀ ਪਾਠਕਾਮ ਦੀ ਰੂਪ ਰੇਖਾ-2005 'ਤੇ ਆਧਾਰਿਤ ਪੰਜਾਬ ਪਾਠਕਾਮ ਰੂਪ ਰੇਖਾ 2013 ਦੀਆਂ ਸਿਫਾਰਸ਼ਾਂ ਦੇ ਅਨੁਸਾਰ, ਵਿਦਿਆਰਥੀ ਦੀ ਸਕੂਲੀ ਜਿੰਦਗੀ ਨੂੰ ਸ਼੍ਰੋਣੀ ਤੋਂ ਬਾਹਰੀ ਦੁਨੀਆਂ ਨਾਲ ਜੋੜਿਆ ਜਾਣਾ ਲੋੜੀਂਦਾ ਹੈ। ਹੱਥਲੀ ਪਾਠ-ਪੁਸਤਕ ਵਿਦਿਆਰਥੀਆਂ ਲਈ 'ਪੁਸਤਕ ਅਧਾਰਿਤ ਸਿੱਖਿਆ' ਦੀ ਪਰੰਪਰਾ ਤੋਂ 'ਗਤੀਵਿਧੀ ਅਧਾਰਿਤ ਸਿੱਖਿਆ' ਵੱਲ ਵਧਣ ਦਾ ਇੱਕ ਅਗਾਂਹਵਧ ਕਦਮ ਹੈ।

ਕੰਪਿਊਟਰ ਸਾਈਂਸ ਵਿਸ਼ੇ ਦੇ ਅਧਿਐਨ ਦੀ ਲੋੜ ਦਿਨੋ-ਦਿਨ ਵੱਧਦੀ ਜਾ ਰਹੀ ਹੈ ਕਿਉਂਕਿ ਵਿਗਿਆਨ ਅਤੇ ਤਕਨੀਕੀ ਉੱਨਤੀ ਦੇ ਯੁੱਗ ਵਿੱਚ ਸਮਾਜਿਕ-ਆਰਥਿਕ ਗਤੀਵਿਧੀਆਂ ਦੇ ਹਰ ਖੇਤਰ ਵਿੱਚ ਕਾਰਜ ਕੁਸ਼ਲਤਾ ਵਧਾਉਣ ਲਈ ਕੰਪਿਊਟਰ ਸਿੱਖਿਆ ਦੀ ਲੋੜ ਹੈ। ਸੂਚਨਾ ਤਕਨਾਲੋਜੀ ਦੇ ਪ੍ਰਸਾਰ ਅਤੇ ਸੰਚਾਰ ਦੀ ਤਰੱਕੀ ਨਾਲ, ਹਰ ਵਿਭਾਗ ਵਿੱਚ ਕੰਪਿਊਟਰਿਕਰਨ ਕੀਤਾ ਜਾ ਰਿਹਾ ਹੈ। ਵੱਖ-ਵੱਖ ਵਿਭਾਗਾਂ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰਨ, ਈ-ਗਵਰਨੈਂਸ ਆਦਿ ਦੀ ਸੁਵਿਧਾ ਲੈਣ ਅਤੇ ਆਧੁਨਿਕ ਜਿੰਦਗੀ ਦੇ ਵੱਖ-ਵੱਖ ਪਹਿਲੂਆਂ ਜਿਵੇਂ ਸਿੱਖਿਆ, ਵਪਾਰ, ਸਿਹਤ ਅਤੇ ਆਵਾਜ਼ਾਈ ਤੋਂ ਇਲਾਵਾ ਹੋਰ ਵੀ ਕਈ ਖੇਤਰਾਂ ਵਿੱਚ ਕੰਪਿਊਟਰ ਸਿੱਖਿਆ ਅਤੇ ਇੰਟਰਨੈੱਟ ਦੀ ਵਰਤੋਂ ਹਰ ਵਿਅਕਤੀ ਲਈ ਲਾਜ਼ਮੀ ਹੋ ਗਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਜਿਹੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ, ਪੰਜਾਬ ਸਰਕਾਰ ਦੇ ਦਿੱਤਾ-ਨਿਰਦੇਸ਼ਾਂ ਅਨੁਸਾਰ ਕੰਪਿਊਟਰ ਸਾਈਂਸ ਵਿਸ਼ਾ ਛੇਵੀਂ ਤੋਂ ਬਾਰਵੀਂ ਸ਼੍ਰੇਣੀ ਦੇ ਪੱਧਰ 'ਤੇ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤਾ ਹੈ। ਇਸ ਪੁਸਤਕ ਵਿੱਚ ਗਿਆਰਵੀਂ ਸ਼੍ਰੇਣੀ ਦੇ ਪੱਧਰ ਅਨੁਸਾਰ ਲੋੜੀਂਦੀ ਜਾਣਕਾਰੀ ਉਪਲਬਧ ਕਰਵਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਹੈ। ਆਸ ਹੈ ਇਹ ਪੁਸਤਕ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਉਪਯੋਗੀ ਸਿੱਧ ਹੋਵੇਗੀ।

ਪੰਜਾਬ ਸਕੂਲ ਸਿੱਖਿਆ ਬੋਰਡ ਇਸ ਪੁਸਤਕ ਨੂੰ ਤਿਆਰ ਕਰਨ ਲਈ ਪਾਠ-ਪੁਸਤਕ ਵਿਕਾਸ ਕਮੇਟੀ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਦੀ ਸ਼ਲਾਘਾ ਕਰਦਾ ਹੈ। ਬੋਰਡ ਭਵਿੱਖ ਵਿੱਚ ਪਾਠ-ਪੁਸਤਕ ਦੀ ਸੋਧ ਲਈ ਟਿੱਪਣੀਆਂ ਅਤੇ ਸੁਝਾਵਾਂ ਦਾ ਵੀ ਸਵਾਗਤ ਕਰਦਾ ਹੈ।

ਚੇਅਰਮੈਨ

ਪੰਜਾਬ ਸਕੂਲ ਸਿੱਖਿਆ ਬੋਰਡ

## ਪਾਠ-ਪੁਸਤਕ ਰਚਨਾ ਕਮੇਟੀ

### ਲੇਖਕ :

1. ਸ੍ਰੀ ਗਗਨਦੀਪ ਸਿੰਘ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3 ਬੀ 1, ਮੁਹਾਲੀ, ਐਸ.ਏ.ਐਸ.ਨਗਰ।
2. ਸ੍ਰੀ ਸਚਿਨ ਧੀਮਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਮੰਡਗੜ੍ਹ, ਸ੍ਰੀ ਫਤਿਹਗੜ੍ਹ ਸਾਹਿਬ
3. ਸ੍ਰੀ ਵਿਕਾਸ ਕਾਂਸਲ, ਸ਼ਹੀਦ ਉਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਸੁਨਾਮ ਉਧਮ ਸਿੰਘ ਵਾਲਾ, ਸੰਗਰੂਰ
4. ਸ੍ਰੀਮਤੀ ਪੂਜਾ ਅਰੋੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਹੌੜਾ, ਐਸ.ਏ.ਐਸ.ਨਗਰ
5. ਸ੍ਰੀ ਮਨਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਅਮਲੋਹ, ਸ੍ਰੀ ਫਤਿਹਗੜ੍ਹ ਸਾਹਿਬ
6. ਸ੍ਰੀ ਅਵਤਾਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁੰਨਸ, ਬਰਨਾਲਾ

### ਸੋਧਕ :

1. ਸ੍ਰੀ ਮਨਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਅਮਲੋਹ, ਸ੍ਰੀ ਫਤਿਹਗੜ੍ਹ ਸਾਹਿਬ
2. ਸ੍ਰੀਮਤੀ ਬਿੰਦੂ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3 ਬੀ 1, ਮੁਹਾਲੀ, ਐਸ.ਏ.ਐਸ.ਨਗਰ।
3. ਸ੍ਰੀਮਤੀ ਸੁਖਵਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਹੌੜਾ, ਐਸ.ਏ.ਐਸ.ਨਗਰ

## ਵਿਸ਼ਾ-ਸੂਚੀ

ਪਾਠ ਅਤੇ ਇਸਦਾ ਵਿਸ਼ਾ-ਵਸਤੁ

ਪੇਜ਼ ਨੰ.

ਪਾਠ - 1

### HTML ਅਤੇ CSS ਨਾਲ ਵੈੱਬ ਡਿਜ਼ਾਈਨ

1-20

- 1.1 ਇੱਕ ਵਧੀਆ ਵੈੱਬ ਡਿਜ਼ਾਈਨ ਕੀ ਹੈ ?
- 1.2 ਵੈੱਬਸਾਈਟ ਡਿਵੈਲਪ ਕਰਨ ਦੇ ਪੜਾਅ
- 1.3 HTML ਦੇ Concept
- 1.4 ਵੈੱਬ ਵਿਚ HTML ਦਾ ਰੋਲ
- 1.5 HTML ਡਾਕੂਮੈਂਟ ਦੀ ਬਣਤਰ
- 1.6 HTML ਐਡੀਟਰ
- 1.7 ਲਿਕਸ ਅਤੇ ਇਮੇਜ਼ ਨਾਲ ਕੰਮ ਕਰਨਾ
- 1.8 ਸਟਾਈਲ ਸ਼ੀਟਸ
- 1.9 ਸਟਾਈਲ ਸ਼ੀਟਸ ਦੀਆਂ ਕਿਸਮਾਂ
- 1.10 CSS ਸਿਨਟੈਕਸ
- 1.11 CSS ਸਿਲੈਕਟਰਜ਼
- 1.12 ਸਟਾਈਲ ਸ਼ੀਟਸ ਦੀਆਂ ਅਲੱਗ ਅਲੱਗ ਪ੍ਰਾਪਟੀਜ਼
- 1.13 CSS ਪ੍ਰਾਪਟੀਜ਼ ਦੇ ਪ੍ਰੋਗਰਾਮ ਦੀ ਉਦਾਹਰਣ

ਪਾਠ - 2

### ਇੰਟਰਨੈੱਟ ਦੇ ਇਸਤੇਮਾਲ

21-40

- 2.1 ਇੰਟਰਨੈੱਟ
- 2.2 ਇੰਟਰਨੈੱਟ ਅਤੇ ਇਸਦੀ ਐਪਲੀਕੇਸ਼ਨਸ
- 2.3 ਇੰਟਰਨੈੱਟ ਸਰਚ
- 2.4 ਇੰਟਰਨੈੱਟ ਅਤੇ ਵਰਲਡ ਵਾਈਡ ਵੈੱਬ
- 2.5 ਇੰਟਰਨੈੱਟ ਸੁਰੱਖਿਆ

ਪਾਠ - 3

### ਸਾਈਬਰ ਖਤਰੇ ਅਤੇ ਸੁਰੱਖਿਆ

41-55

- 3.1 ਜਾਣ-ਪਛਾਣ
- 3.2 ਸਾਈਬਰ ਕੀ ਹੈ ?
- 3.3 ਸਾਈਬਰ ਖਤਰੇ/ਹਮਲੇ
- 3.4 ਸਾਈਬਰ ਹਮਲਿਆਂ ਦੇ ਕਾਰਨ
- 3.5 ਮਾਲਵੇਅਰ ਅਤੇ ਇਸ ਦੀਆਂ ਕਿਸਮਾਂ
- 3.6 ਸਾਈਬਰ ਸੁਰੱਖਿਆ ਅਤੇ ਤਕਨੀਕਾਂ ਬਾਰੇ ਜਾਣ-ਪਛਾਣ
- 3.7 ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈੱਬ ਕੀ ਹਨ ?
- 3.8 ਆਈ.ਟੀ.ਐਕਟ 2000 ਬਾਰੇ ਜਾਣ-ਪਛਾਣ

## ਪਾਠ - 4

### ਕੰਪਿਊਟਰ ਸਿਸਟਮ ਮੇਨੁਟੋਨੈਸ

56-81

- 4.1 ਜਾਣ-ਪਛਾਣ
- 4.2 ਕੰਪਿਊਟਰ ਸਿਸਟਮ ਦੀ ਮੇਨੁਟੋਨੈਸ ਅਤੇ ਸਕਿਊਰਿਟੀ
- 4.3 ਪ੍ਰੋਵੈਨਟਿਵ ਮੇਨੁਟੋਨੈਸ
- 4.4 ਬੂਟਿੰਗ ਅਤੇ ਸੈਫ ਮੋਡ (Safe Mode) ਸਮੱਸਿਆਵਾਂ
- 4.5 ਪਲੱਗਾ ਅਤੇ ਪਲੇਅ ਹਾਰਡਵੇਅਰ ਇੰਸਟਾਲੇਸ਼ਨ
- 4.6 ਪਲੱਗਾ ਅਤੇ ਪਲੇਅ ਹਾਰਡਵੇਅਰ ਇੰਸਟਾਲੇਸ਼ਨ
- 4.7 ਪੋਰਟਾਂ ਅਤੇ ਕਿਸਮਾਂ
- 4.8 ਪੀ.ਐਸ.ਸਕਿਊਰਿਟੀ ਟੂਲ
- 4.9 ਸਾਫਟਵੇਅਰ ਅਪਡੇਟ ਅਤੇ ਅਪਗ੍ਰੇਡ
- 4.10 ਐਮ.ਐਸ.ਆਡਿਸ ਦੀ ਇੰਸਟਾਲੇਸ਼ਨ
- 4.11 ਵਿੱਡੋਜ ਓਪਰੇਟਿੰਗ ਸਿਸਟਮ ਨਾਲ ਜਾਣ-ਪਛਾਣ
- 4.12 ਬਿੰਦੂ ਕਲਾਇੰਟ ਤਕਨਾਲੋਜੀ ਨਾਲ ਜਾਣ-ਪਛਾਣ
- 4.13 ਕੰਟਰੋਲ ਪੈਨਲ
- 4.14 ਯੂਟੀਲਿਟੀ ਪ੍ਰੋਗਰਾਮ
- 4.15 ਸਟਾਂਗ-ਡਾਊਨ ਆਪਸ਼ਨਜ਼

## ਪਾਠ - 5

### ਡਾਟਾਬੇਸ ਮੈਨੇਜਮੈਂਟ ਸਿਸਟਮ

82-90

- 5.1 ਜਾਣ-ਪਛਾਣ
- 5.2 ਡਾਟਾਬੇਸ
- 5.3 ਡੀ.ਬੀ.ਐਮ.ਐਸ
- 5.4 ਡੀ.ਬੀ.ਐਮ.ਐਸ. ਦੇ ਕਾਰਜ ਖੇਤਰ
- 5.5 ਡਾਟਾਬੇਸ ਲਾਈਡ ਸਾਈਕਲ
- 5.6 ਡੀ.ਬੀ.ਐਮ.ਐਸ. ਦੀ ਵਰਕਿੰਗ
- 5.7 ਡੀ.ਬੀ.ਐਮ.ਐਸ. ਦਾ ਆਰਕੀਟੈਕਟਰ
- 5.8 ਡੀ.ਬੀ.ਐਮ.ਐਸ. ਦੀਆਂ ਵਿਸ਼ੇਸ਼ਤਾਵਾਂ/ਗੁਣ
- 5.9 ਡੀ.ਬੀ.ਐਮ.ਐਸ. ਦੀਆਂ ਸੀਮਾਵਾਂ
- 5.10 ਕਲਾਉਡ ਡਾਟਾਬੇਸ

## ਪਾਠ - 6

### ਪ੍ਰੋਗਰਾਮਿੰਗ ਅਤੇ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਧਾਰਣਾ

91-107

- 6.1 ਜਾਣ-ਪਛਾਣ
- 6.2 ਪ੍ਰੋਗਰਾਮ ਅਤੇ ਪ੍ਰੋਗਰਾਮਿੰਗ ਦੀ ਧਾਰਣਾ (Concept)
- 6.3 ਪ੍ਰੋਗਰਾਮਿੰਗ ਭਾਸ਼ਾਵਾਂ
- 6.4 ਭਾਸ਼ਾ ਟ੍ਰਾਂਸਲੇਟਰ
- 6.5 ਪ੍ਰੋਗਰਾਮਿੰਗ ਪ੍ਰੋਸੈਸ

## ਪਾਠ – 7

**ਸੀ ਭਾਸ਼ਾ ਨਾਲ ਜਾਣ-ਪਛਾਣ ਅਤੇ ਇਸ ਦੇ ਪ੍ਰੋਗਰਾਮਾਂ ਦੀ ਮੁੱਢਲੀ ਬਣਤਰ**

108-128

- 7.1 ਸੀ ਭਾਸ਼ਾ ਨਾਲ ਜਾਣ-ਪਛਾਣ ਅਤੇ ਇਤਿਹਾਸ
- 7.2 ਸੀ ਭਾਸ਼ਾ ਨੂੰ ਮਿਡਲ ਲੈਵਲ ਭਾਸ਼ਾ ਕਿਉਂ ਕਿਹਾ ਜਾਂਦਾ ਹੈ ?
- 7.3 ਸੀ ਭਾਸ਼ਾ ਦੇ ਐਡੀਟਰ ਅਤੇ 945 ਨਾਲ ਜਾਣ-ਪਛਾਣ
- 7.4 ਸੀ ਭਾਸ਼ਾ ਦਾ ਪ੍ਰੋਗਰਾਮ ਬਣਾਉਣਾ ਅਤੇ ਚਲਾਉਣਾ
- 7.5 ਸੀ ਨਾਲ ਸ਼ੁਰੂਆਤ ਕਰਨਾ
- 7.6 ਕਰੈਕਟਰ ਸੈਟ
- 7.7 ਟੈਕਨੋ ਕੀਅਵਰਡ, ਆਈਡੈਟੀਫਾਇਰ, ਲਿਟਰਲਜ਼, ਆਪਰੇਟਰਜ਼, ਖਾਸ ਚਿੰਨ੍ਹ
- 7.8 ਵੇਗੀਏਬਲ ਅਤੇ ਕਾਂਸਟੈਂਟ ਦੀ ਧਾਰਣਾ ਅਤੇ ਇਹਨਾਂ ਦੀ ਡਿਕਲੇਰੇਸ਼ਨ
- 7.9 ਡਾਟਾ ਟਾਈਪਸ-ਕੇਵਲ ਪ੍ਰੈਮੀਟਿਵ ਡਾਟਾ ਟਾਈਪਸ
- 7.10 ਸੀ ਵਿੱਚ ਹੈਡਰ ਫਾਈਲਾਂ
- 7.11 ਸੀ ਵਿੱਚ ਇਨਪੁੱਟ ਅਤੇ ਆਊਟਪੁੱਟ ਸਟੇਟਮੈਂਟਸ
- 7.12 ਸੀ ਭਾਸ਼ਾ ਦੇ ਪ੍ਰੋਗਰਾਮ ਦੀ ਬਣਤਰ

## ਪਾਠ – 8

**ਸੀ ਭਾਸ਼ਾ ਵਿਚ ਆਪਰੇਟਰਜ਼ ਅਤੇ ਐਕਸਪ੍ਰੈਸ਼ਨਜ਼**

129-163

- 8.1 ਜਾਣ-ਪਛਾਣ
- 8.2 ਆਪਰੇਟਰ ਅਤੇ ਆਪਰੈਂਡਜ਼ ਦੀ ਧਾਰਣਾ
- 8.3 ਐਕਸਪ੍ਰੈਸ਼ਨਜ਼
- 8.4 ਆਪਰੈਂਡਜ਼ ਦੀ ਗਿਣਤੀ ਅਨੁਸਾਰ ਆਪਰੇਟਰਾਂ ਦੀਆਂ ਕਿਸਮਾਂ
- 8.5 ਆਪਰੇਟਰਾਂ ਦਾ ਆਮ ਵਰਗੀਕਰਣ
- 8.6 ਟਾਈਪ ਕਨਵਰਜ਼ਨ
- 8.7 ਆਪਰੇਟਰਾਂ ਦੀ ਪ੍ਰੈਸ਼ੀਡੈਂਸ

## Appendix - I

ਅੰਗਰੇਜ਼ੀ ਵਿੱਚ ਟਾਈਪਿੰਗ ਕਰਨ ਸੰਬੰਧੀ ਲੈਬ ਐਕਟੀਵਿਟੀ

144

## Appendix - II

ਪੰਜਾਬੀ (ਅਨਮੋਲ ਲਿੱਪੀ) ਵਿੱਚ ਟਾਈਪਿੰਗ ਕਰਨ ਸੰਬੰਧੀ ਲੈਬ ਐਕਟੀਵਿਟੀ

147

## Appendix - III

ਆਮ ਵਰਤੇ ਜਾਣ ਵਾਲੇ ਪੂਰੇ ਰੂਪ

150

## Appendix - IV

ਆਮ ਵਰਤੀਆਂ ਜਾਣ ਵਾਲੀ ਸ਼ਾਰਟਕੱਟ ਕੀਅਜ਼ (ਐਮ.ਐਸ.ਵਰਡ)

152

ਆਮ ਵਰਤੀਆਂ ਜਾਣ ਵਾਲੀ ਸ਼ਾਰਟਕੱਟ ਕੀਅਜ਼ (ਐਮ.ਐਸ.ਐਕਸਲ)

(*viii*)



# HTML ਅਤੇ CSS ਨਾਲ ਵੈੱਬ ਡਿਜ਼ਾਈਨਿੰਗ

ਪਾਠ - 1

ਇਸ ਪਾਠ ਦੇ ਉਦੇਸ਼

- 1.1 ਇੱਕ ਵਧੀਆ ਵੈੱਬ ਡਿਜ਼ਾਈਨ ਕੀ ਹੈ ?
- 1.2 ਵੈੱਬਸਾਈਟ ਡਿਵੈਲਪ ਕਰਨ ਦੇ ਪੜਾਅ
- 1.3 HTML ਦੇ Concept
- 1.4 ਵੈੱਬ ਵਿਚ HTML ਦਾ ਰੋਲ
- 1.5 HTML ਡਾਕੂਮੈਂਟ ਦੀ ਬਣਤਰ
- 1.6 HTML ਐਡੀਟਰ
- 1.7 ਲਿੰਕਸ ਅਤੇ ਇਮੇਜ਼ਿਜ਼ ਨਾਲ ਕੰਮ ਕਰਨਾ
- 1.8 ਸਟਾਈਲ ਸ਼ੀਟਸ
- 1.9 ਸਟਾਈਲ ਸ਼ੀਟਸ ਦੀਆਂ ਕਿਸਮਾਂ
- 1.10 CSS ਸਿਨਟੈਕਸ
- 1.11 CSS ਸਿਲੈਕਟਰਜ਼
- 1.12 ਸਟਾਈਲ ਸ਼ੀਟਸ ਦੀਆਂ ਅਲੱਗ-ਅਲੱਗ ਪ੍ਰਾਪਟੀਜ਼
- 1.13 CSS ਪ੍ਰਾਪਟੀਜ਼ ਦੇ ਪ੍ਰੋਗਰਾਮ ਦੀ ਉਦਾਹਰਣ

## ਜਾਣ-ਪਛਾਣ (Introduction)

ਵੈੱਬ ਡਿਜ਼ਾਈਨ, ਵੈੱਬਸਾਈਟਸ ਬਣਾਉਣ ਦੀ ਪ੍ਰਕਿਰਿਆ ਹੈ। ਇਸ ਵਿੱਚ ਕਈ ਵੱਖੋਂ ਵੱਖਰੇ ਪਹਿਲੂ ਸ਼ਾਮਿਲ ਹਨ, ਜਿਵੇਂ ਕਿ ਵੈੱਬਪੇਜ਼ ਲੇਆਊਟ, ਸਮੱਗਰੀ (Content), ਉਤਪਾਦਨ ਅਤੇ ਗ੍ਰਾਫਿਕ ਡਿਜ਼ਾਈਨ ਆਦਿ। ਵੈੱਬਸਾਈਟਸ ਨੂੰ ਮਾਰਕਅੱਪ ਭਾਸ਼ਾ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ ਜਿਸ ਨੂੰ HTML ਕਿਹਾ ਜਾਂਦਾ ਹੈ। ਵੈੱਬ ਡਿਜ਼ਾਈਨਰ HTML ਟੈਗਜ਼ ਦੀ ਵਰਤੋਂ ਕਰਦੇ ਹੋਏ ਵੈੱਬ ਪੰਨੇ ਬਣਾਉਂਦੇ ਹਨ ਜੋ ਹਰੇਕ ਪੰਨੇ ਦੀ ਸਮੱਗਰੀ ਅਤੇ MetaData ਨੂੰ ਪਰਿਭਾਸ਼ਿਤ ਕਰਦੇ ਹਨ। ਵੈੱਬਪੇਜ਼ ਦੇ ਅੰਦਰ Layout ਅਤੇ Appearance ਆਮ ਤੌਰ 'ਤੇ CSS ਦੀ ਵਰਤੋਂ ਕਰਕੇ ਪਰਿਭਾਸ਼ਿਤ ਕੀਤੇ ਜਾਂਦੇ ਹਨ। ਇਸ ਲਈ, ਜ਼ਿਆਦਾਤਰ ਵੈੱਬਸਾਈਟਸ ਵਿੱਚ HTML ਅਤੇ CSS ਦਾ ਸੁਮੇਲ ਸ਼ਾਮਿਲ ਹੁੰਦਾ ਹੈ ਜੋ ਤੈਆ ਕਰਦੇ ਹਨ ਕਿ Webpage ਇੱਕ Web ਬ੍ਰਾਊਜ਼ਰ ਵਿੱਚ ਕਿਸ ਤਰ੍ਹਾਂ ਦਾ ਦਿਖਾਈ ਦੇਵੇਗਾ।

ਕੁਝ ਵੈੱਬ ਡਿਜ਼ਾਈਨਰ Hand Code (ਸ਼ੁਰੂ ਤੋਂ HTML ਅਤੇ CSS ਟਾਈਪ ਕਰਨਾ) ਕਰਨ ਨੂੰ ਤਰਜੀਹ ਦਿੰਦੇ ਹਨ, ਜਦਕਿ ਹੋਰ ਵੈੱਬ ਡਿਜ਼ਾਈਨਰ Adobe Dreamweaver ਵਰਗੇ “What You See Is What You Get” (WYSIWYG) ਐਡੀਟਰ ਦੀ ਵਰਤੋਂ ਕਰਦੇ ਹਨ। ਇਸ ਕਿਸਮ ਦਾ Editor (ਐਡੀਟਰ) ਵੈੱਬਪੇਜ਼ ਲੇਆਊਟ ਨੂੰ ਡਿਜ਼ਾਈਨ ਕਰਨ ਲਈ ਇੱਕ ਵਿਚੂਅਲ ਇੰਟਰਫੇਸ ਪ੍ਰਦਾਨ ਕਰਦਾ ਹੈ ਅਤੇ ਸਾਫਟਵੇਅਰ ਆਪਣੇ ਆਪ ਹੀ (Automatically) HTML ਅਤੇ CSS ਕੋਡ ਤਿਆਰ ਕਰਦਾ ਹੈ।

ਅਸੀਂ ਪਿਛਲੀ ਕਲਾਸ ਵਿੱਚ, ਭਾਵ 10ਵੀਂ ਕਲਾਸ ਵਿੱਚ HTML ਅਤੇ CSS ਦੀਆਂ ਮੁੱਢਲੀਆਂ ਗੱਲਾਂ ਬਾਰੇ ਅਧਿਐਨ ਕੀਤਾ ਹੈ। ਇਸ ਅਧਿਐਨ ਵਿੱਚ, ਅਸੀਂ ਵੈੱਬ ਡਿਜ਼ਾਈਨਿੰਗ ਬਾਰੇ ਮੁੱਢਲੀਆਂ ਗੱਲਾਂ, ਓਪਨ ਸੋਰਸ ਐਡੀਟਰ-Notepad++ ਦੇ ਨਾਲ HTML ਅਤੇ CSS ਦੇ ਕੁਝ advanced topics ਬਾਰੇ ਚਰਚਾ ਕਰਨ ਜਾ ਰਹੇ ਹਾਂ।

## 1.1 ਇੱਕ ਵੈੱਬ ਡਿਜ਼ਾਈਨ ਕੀ ਹੈ ? (What is a good Web design ?)

ਇੱਕ ਵੈੱਬਸਾਈਟ ਆਮ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨ ਦੇ ਉਦੇਸ਼ ਲਈ ਬਣਾਈ ਜਾਂਦੀ ਹੈ। ਇਸ ਲਈ, ਇੱਕ ਵੈੱਬਸਾਈਟ ਦੀ ਸਫਲਤਾ ਇਸਦੇ ਡਿਜ਼ਾਈਨ, ਸਮੱਗਰੀ (Content) ਅਤੇ ਗਤੀ (Speed) 'ਤੇ ਨਿਰਭਰ ਕਰਦੀ ਹੈ। ਵੈੱਬਪੇਜ਼ ਡਿਜ਼ਾਈਨ ਇੱਕ ਬਹੁਤ ਮਹੱਤਵਪੂਰਨ element ਹੈ। ਵੈੱਬਸਾਈਟ ਦੀ ਵਰਤੋਂ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ ਅਤੇ ਇਹਨਾਂ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਭਾਸ਼ਾਵਾਂ ਲਿਖੀਆਂ, ਬੋਲੀਆਂ ਜਾਂ ਸਮਝੀਆਂ ਜਾਂਦੀਆਂ ਹਨ। ਇਸ ਲਈ ਵੈੱਬਸਾਈਟ 'ਤੇ ਵਰਤੇ ਜਾਣ ਵਾਲੇ ਸ਼ਬਦ ਅਤੇ ਭਾਸ਼ਾ, ਆਮ ਲੋਕਾਂ ਦੇ ਸਮਝਣ ਲਈ, ਬਹੁਤ ਮਹੱਤਵਪੂਰਨ ਹਨ। ਇੱਕ ਚੰਗਾ ਵੈੱਬਸਾਈਟ ਡਿਜ਼ਾਈਨ ਬਣਾਉਣ ਲਈ ਸਾਨੂੰ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ (Professionals) ਦੀ ਜ਼ਰੂਰਤ ਹੁੰਦੀ ਹੈ। ਇੱਕ ਚੰਗੇ ਵੈੱਬਸਾਈਟ ਡਿਜ਼ਾਈਨ ਲਈ 8 ਮਹੱਤਵਪੂਰਨ ਸਿਧਾਂਤ ਹਨ—

- ਸਾਦਗੀ (Simplicity) :** ਵੈੱਬਸਾਈਟ ਲਈ ਇੱਕ ਸਾਫ਼/ਸਪੱਸ਼ਟ (Clear) ਅਤੇ ਤਾਜ਼ਾ (Fresh) ਡਿਜ਼ਾਈਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਹ ਵੈੱਬਸਾਈਟ ਦੇ Load ਹੋਣ ਦੇ ਸਮੇਂ ਨੂੰ ਘਟਾਉਂਦਾ ਹੈ ਅਤੇ ਭਵਿੱਖ ਵਿੱਚ ਵੈੱਬਸਾਈਟ ਨੂੰ ਅਪਡੇਟ ਕਰਨਾ, ਐਡਿਟ ਕਰਨਾ ਸੌਖਾ ਬਣਾਉਂਦਾ ਹੈ। Webpage ਦਾ ਡਿਜ਼ਾਈਨ ਸਾਦਾ ਹੋਣਾ ਚਾਹੀਦਾ ਹੈ ਅਤੇ ਇਸਦਾ ਨੈਵੀਗੇਸ਼ਨ ਆਸਾਨ ਹੋਣਾ ਚਾਹੀਦਾ ਹੈ।
- ਇੱਕਸਾਰਤਾ (Consistency) :** ਵੈੱਬਸਾਈਟ ਵਿੱਚ ਹਰੇਕ ਵੈੱਬਪੇਜ਼ ਦਾ ਡਿਜ਼ਾਈਨ ਇੱਕਸਾਰ ਹੋਣਾ ਚਾਹੀਦਾ ਹੈ। ਸਾਰੇ ਵੈੱਬਪੇਜ਼ਾਂ ਦੇ ਬਣਨ, ਰੰਗ ਅਤੇ ਨੈਵੀਗੇਸ਼ਨ ਦਾ ਡਿਜ਼ਾਈਨ ਇਕੋ ਜਿਹਾ ਹੋਣਾ ਚਾਹੀਦਾ ਹੈ ਤਾਂ ਜੋ ਵਰਤਣ ਅਤੇ ਸਮਝਣ ਵਿੱਚ ਆਸਾਨੀ ਹੋਵੇ।
- ਟਾਈਪੋਗ੍ਰਾਫੀ ਅਤੇ ਉਪਯੋਗਤਾ ਟੈਕਸਟ (Typography & Usage Text) :** ਵੈੱਬਸਾਈਟ ਦਾ text ਸਾਫ਼/ਸਪੱਸ਼ਟ ਅਤੇ ਪੜ੍ਹਨਯੋਗ ਹੋਣਾ ਚਾਹੀਦਾ ਹੈ ਤਾਂ ਕਿ search engine ਵੈੱਬਪੇਜ਼ਾਂ ਨੂੰ index ਕਰ ਸਕੇ। ਵੈੱਬਪੇਜ਼ਾਂ ਵਿੱਚ ਟਾਈਟਲਜ਼ (ਹੈਡਿੰਗਜ਼) ਆਦਿ ਇਕੋ ਜਿਹੇ ਹੋਣੇ ਚਾਹੀਦੇ ਹਨ। ਭਾਸ਼ਾ ਦੀ ਵਰਤੋਂ ਵੀ ਇਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਆਨਲਾਈਨ ਵੈੱਬਪੇਜ਼ ਟ੍ਰਾਂਸਲੇਟਰਜ਼, ਵੈੱਬਪੇਜ਼ ਨੂੰ ਆਸਾਨੀ ਨਾਲ ਕਿਸੇ ਹੋਰ ਭਾਸ਼ਾ ਵਿੱਚ ਟ੍ਰਾਂਸਲੇਟ ਕਰ ਸਕਣ।
- ਬਹੁਪੱਖੀ ਡਿਜ਼ਾਈਨ (Multidivisional Design) :** ਅੱਜ-ਕੱਲ੍ਹ ਸਮਾਰਟਫੋਨਜ਼, ਟੈਬਲੇਟਸ ਅਤੇ ਵੱਖ-ਵੱਖ ਆਕਾਰਾਂ ਲਈ ਡਿਸਪਲੇਅ ਸਕਰੀਨਜ਼ ਦੀ ਵਰਤੋਂ ਵੱਧ ਰਹੀ ਹੈ। ਇਸ ਲਈ, ਵੈੱਬ ਡਿਜ਼ਾਈਨ ਅਜਿਹਾ ਹੋਣਾ ਚਾਹੀਦਾ ਹੈ ਤਾਂ ਜੋ Content ਨੂੰ ਸਹੀ ਤਰ੍ਹਾਂ ਪ੍ਰਦਰਸ਼ਿਤ ਕੀਤਾ ਜਾ ਸਕੇ ਅਤੇ ਵੈੱਬਸਾਈਟ ਆਸਾਨੀ ਨਾਲ ਵੱਖ-ਵੱਖ ਆਕਾਰ ਦੇ ਸਕਰੀਨਜ਼ 'ਤੇ ਵਰਤੀ ਜਾ ਸਕੇ।
- ਇਮੇਜਿਜ਼, ਵੀਡੀਓ ਅਤੇ ਆਡੀਓ (Images, Video & Audio) :** ਕਿਸੇ ਵੈੱਬਸਾਈਟ ਨੂੰ ਡਿਜ਼ਾਈਨ ਕਰਨ ਵੇਲੇ Image, ਵੀਡੀਓ ਅਤੇ ਆਡੀਓ ਦੀ ਵਰਤੋਂ ਢੁਕਵੀਂ ਜਗ੍ਹਾ 'ਤੇ ਕੀਤੀ ਜਾਣੀ ਚਾਹੀਦੀ ਹੈ। ਆਮ ਤੌਰ 'ਤੇ ਲੋਕ ਟੈਕਸਟ ਨੂੰ ਘੱਟ ਪੜ੍ਹਨਾ ਪਸੰਦ ਕਰਦੇ ਹਨ ਅਤੇ ਆਡੀਓ/ਵੀਡੀਓ ਨੂੰ ਸੁਣਨਾ ਅਤੇ ਵੇਖਣਾ ਵੱਧ ਪਸੰਦ ਕਰਦੇ ਹਨ ਪਰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ Webpage ਦਾ ਸਾਈਜ਼ Heavy ਨਹੀਂ ਹੋਣਾ ਚਾਹੀਦਾ ਅਤੇ ਵੈੱਬਪੇਜ਼ ਨੂੰ Load ਕਰਨ ਦਾ ਸਮਾਂ ਵੀ ਜ਼ਿਆਦਾ ਨਾ ਹੋਵੇ।
- ਸੰਚਾਰ ਅਤੇ ਪਤਾ (Communication and Address) :** ਵੈੱਬਸਾਈਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਵੱਖਰੀ ਜਾਣਕਾਰੀ ਲਈ ਸਹੀ ਜਗ੍ਹਾ (ਜਿਵੇਂ ਕਿ ਨਵਾਂ ਵੈੱਬਪੇਜ਼ ਜਾਂ ਬਲਾਕ) ਨਿਰਧਾਰਤ ਕੀਤੀ ਜਾ ਸਕੇ। ਵਿਸ਼ੇਸ਼ ਜਾਣਕਾਰੀ ਵਾਲੇ ਵੈੱਬਪੇਜ਼ ਦਾ URL ਸੌਖਾ ਹੋਣਾ ਚਾਹੀਦਾ ਹੈ ਤਾਂ ਜੋ ਇਸਨੂੰ ਯਾਦ ਰੱਖਿਆ ਜਾ ਸਕੇ। ਵੈੱਬਸਾਈਟ ਵਿੱਚ ਯੂਜ਼ਰਜ਼ ਨੂੰ ਅੱਪਡੇਟ ਕੀਤੀ ਗਈ ਜਾਣਕਾਰੀ ਦੀ ਸੂਚਨਾ ਪੁਰੁਚਾਉਣ ਦੀ ਸੁਵਿਧਾ ਵੀ (Feature) ਹੋਣੀ ਚਾਹੀਦੀ ਹੈ ਤਾਂ ਕਿ ਨਵੀਂ ਜਾਣਕਾਰੀ ਲਈ ਉਹ ਦੁਬਾਰਾ ਵੈੱਬਸਾਈਟ 'ਤੇ visit ਕਰ ਸਕਣ।
- ਸੋਸ਼ਲ ਸ਼ੇਅਰਿੰਗ ਫੀਚਰ (Social Sharing Feature) :** ਅੱਜ ਦਾ ਸਮਾਂ ਸੋਸ਼ਲ ਨੈੱਟਵਰਕਿੰਗ ਦਾ ਹੈ ਅਤੇ ਉਹ ਇਨਫਰਮੇਸ਼ਨ ਜਿਸ ਵਿੱਚ ਯੂਜ਼ਰ ਦਿਲਚਸਪੀ ਲੈਂਦੇ ਹਨ, ਉਸ ਇਨਫਰਮੇਸ਼ਨ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ, ਹੋਰਾਂ ਨਾਲ ਸਾਂਝਾ ਕਰਨਾ ਪਸੰਦ ਕਰਦੇ ਹਨ। ਇਸ ਲਈ ਵੈੱਬਸਾਈਟ ਦੇ ਹਰ ਭਾਗ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ ਕਿ ਵੈੱਬਸਾਈਟ ਤੇ ਉਪਲੱਬਧ ਜਾਣਕਾਰੀ ਨੂੰ ਆਸਾਨੀ ਨਾਲ ਸਾਂਝਾ ਕੀਤਾ ਜਾ ਸਕੇ।

- **F ਡਿਜ਼ਾਈਨ (F Design) :** ਇਹ ਥੋਨ ਤੋਂ ਪਤਾ ਲੱਗਾ ਹੈ ਕਿ ਆਮ ਯੂਜ਼ਰ, ਵੈੱਬਪੇਜਾਂ (ਕੰਪਿਊਟਰ ਸਕਰੀਨਜ਼) ਨੂੰ ਇੱਕ “F” ਪੈਟਰਨ ਵਿੱਚ ਸਕੈਨ (ਵੇਖਦੇ) ਕਰਦੇ ਹਨ। ਪਹਿਲੀ ਵਾਰ ਸਕਰੀਨ ਦੇ ਸੱਜੇ ਪਾਸੇ ਘੱਟ ਹੀ ਵੇਖਿਆ ਜਾਂਦਾ ਹੈ। ਇਸ ਕਿਸਮ ਦੇ ਡਿਜ਼ਾਈਨ ਦਾ ਅਰਥ Webpage ਨੂੰ ਖੱਬੇ ਤੋਂ ਸੱਜੇ ਅਤੇ ਉੱਪਰ ਤੋਂ ਹੇਠਾਂ ਵੱਲ ਵੇਖਣਾ ਹੈ, ਜੋ ਕਿ ਜ਼ਿਆਦਾਤਰ ਯੂਜ਼ਰ ਪਸੰਦ ਕਰਦੇ ਹਨ। ਇਹ ਇੰਗਲਿਸ਼ ਵਰਣਮਾਲਾ ਦੇ ਅੱਖਰ “F” ਵਾਂਗ ਹੀ ਹੈ।

## 1.2 ਵੈੱਬਸਾਈਟ ਡਿਜ਼ਾਈਨ ਵਿਕਾਸ ਕਰਨ ਦੇ ਪੜਾਅ (The Phases of Website Development)

ਵੈੱਬਸਾਈਟ ਡਿਜ਼ਾਈਨ ਅਤੇ ਵੈੱਬਸਾਈਟ ਵਿਕਾਸ (Development Process) ਵਿਚ 6 ਵੱਡੇ ਕਦਮ (ਮਹੱਤਵਪੂਰਨ ਕਦਮ) ਹਨ। ਇਹ ਕਦਮ ਸ਼ੁਰੂਆਤੀ ਜਾਣਕਾਰੀ ਨੂੰ ਇਕੱਠਾ ਕਰਨ ਤੋਂ ਪੂਰੀ ਤਰ੍ਹਾਂ ਕੰਮ ਕਰਨ ਵਾਲੀ ਵੈੱਬਸਾਈਟ ਨੂੰ ਬਣਾਉਣ ਅਤੇ ਅਖੀਰ ਵਿੱਚ ਵੈੱਬਸਾਈਟ ਨੂੰ ਅਪ-ਟੂ-ਡੇਟ ਰੱਖਣ ਲਈ ਰੱਖ-ਰਖਾਅ ਕਰਨ ਤੱਕ ਜਾਂਦੇ ਹਨ।

1. ਜਾਣਕਾਰੀ ਇਕੱਠੀ ਕਰਨੀ (Information Gathering)
2. ਯੋਜਨਾਬੰਦੀ (Planning)
3. ਡਿਜ਼ਾਈਨ (Design)
4. ਵਿਕਾਸ (Development)
5. ਟੈਸਟਿੰਗ ਅਤੇ ਡਿਲਿਵਰੀ (Testing & Delivery)
6. ਰੱਖ-ਰਖਾਅ (Maintenance)

## 1.3 HTML ਦੇ CONCEPT

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ HTML (ਹਾਈਪਰਟੈਕਸਟ ਮਾਰਕਅੱਪ ਲੈਂਗੁਏਜ਼) ਵੈੱਬਪੇਜਾਂ ਲਈ ਮੁੱਖ ਮਾਰਕਅੱਪ ਭਾਸ਼ਾ ਹੈ। ਇਹ ਟੈਕਸਟ, ਲਿਸਟਾਂ, ਇਮੇਜ਼ਿਜ਼, ਵੀਡੀਓ, ਆਡੀਓ, ਟੇਬਲ, ਫਰੋਮ, ਹੈਡਿੰਗਜ਼ (ਟਾਈਟਲਜ਼) ਆਦਿ ਨਾਲ ਵੈੱਬ ਪੰਨੇ ਬਣਾਉਣ ਦਾ ਇੱਕ ਸਾਧਨ ਪ੍ਰਦਾਨ ਕਰਦੀ ਹੈ। ਇਹ ਫਾਰਮ ਬਣਾ ਕਿ ਜਾਣਕਾਰੀ ਇਕੱਠੀ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ। ਇਹ ਸਾਰਾ ਕੁਝ ਵਿਸ਼ੇਸ਼ ਕਮਾਂਡਾਂ ਦੁਆਰਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਟੈਗ ਕਹਿੰਦੇ ਹਨ। HTML, ਹੋਰ ਭਾਸ਼ਾਵਾਂ ਵਿੱਚ Scripts ਨੂੰ ਜੋੜਨ ਜਾਂ Load ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ (ਜਿਵੇਂ JavaScript) ਵੈੱਬਸਾਈਟਸ ਅਤੇ ਵੈੱਬਪੇਜਾਂ ਦਾ ਡਿਜ਼ਾਈਨ ਕਾਸਕੇਡਿੰਗ ਸਟਾਈਲ ਸ਼ੀਟ (CSS) ਦੀ ਵਰਤੋਂ ਕਰਕੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਣਾਇਆ ਜਾ ਸਕਦਾ ਹੈ। ਇਸ ਲਈ HTML ਬੇਸਿਕ ਅਤੇ ਐਡਵਾਂਸ ਵੈੱਬਪੇਜਾਂ ਨੂੰ ਬਣਾਉਣ ਵਿੱਚ ਸਮਰੱਥ ਹੈ।

HTML ਵਿੱਚ ਆਮ ਤੌਰ 'ਤੇ ਦੋ Types ਦੇ ਟੈਗ ਹੁੰਦੇ ਹਨ :

- **Paired Tags :** ਇਹਨਾਂ ਟੈਗਸ (Tags) ਵਿਚ ਓਪਨਿੰਗ ਟੈਗ < > ਅਤੇ ਕਲੋਜਿੰਗ ਟੈਗ < / > ਹੁੰਦੇ ਹਨ।
- **Singular Tags :** ਇਹਨਾਂ ਟੈਗਸ (Tags) ਨੂੰ ਬੰਦ ਕਰਨ (ਕਲੋਜਿੰਗ ਟੈਗਜ਼) ਦੀ ਜ਼ਰੂਰਤ ਨਹੀਂ ਹੈ।

## 1.4 ਵੈੱਬ ਵਿਚ HTML ਦਾ ਰੋਲ (HTML's Role in the Web)

HTML ਵੈੱਬਸਾਈਟਸ ਨੂੰ ਡਿਜ਼ਾਈਨ ਕਰਨ ਲਈ ਮੂਲ ਭਾਸ਼ਾ ਹੈ। HTML ਕੋਡ ਦੀ ਵਰਤੋਂ static ਵੈੱਬਪੇਜਾਂ ਨੂੰ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। ਇਹ ਕੋਡ ਵੈੱਬ ਬਾਉਜ਼ਰ ਦੁਆਰਾ ਸਮਝਿਆ ਜਾਂਦਾ ਹੈ ਅਤੇ ਇਸਨੂੰ ਵੇਖਣ ਯੋਗ ਬਣਾ ਕੇ ਡਿਸਲਪੇਅ ਕੀਤਾ ਜਾਂਦਾ ਹੈ। HTML ਦੀ ਵਰਤੋਂ ਟੈਕਸਟ, ਇਮੇਜ਼ਿਜ਼ ਅਤੇ ਹੋਰ ਵੈੱਬਪੇਜ਼ ਐਲੀਮੈਂਟਸ ਨੂੰ ਇੱਕ ਵੈੱਬਪੇਜ਼ ਵਿੱਚ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। ਤੁਸੀਂ ਵੈੱਬ ਬਾਉਜ਼ਰ ਵਿਚ ਸੋਰਸ ਕੋਡ (Source code) ਵਿਕਲਪ ਦੀ ਵਰਤੋਂ ਕਰਦੇ ਹੋਏ, HTML ਕੋਡ ਦੇਖ ਸਕਦੇ ਹੋ। ਇਸ ਕੋਡ ਦੀ ਵਰਤੋਂ ਨਾਲ ਵੈੱਬਪੇਜ਼ ਬਣਾਇਆ ਜਾਂਦਾ ਹੈ। ਇਸ ਲਈ HTML ਦੀ ਵੈੱਬ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਹੈ ਅਤੇ ਇਸ ਤੋਂ ਬਿਨਾਂ ਵੈੱਬ ਸੰਭਵ ਨਹੀਂ ਹੈ।

## 1.5 HTML ਡਾਕੂਮੈਂਟ ਦੀ ਬਣਤਰ (Structure of Html Document)

ਹੇਠਾਂ HTML ਪ੍ਰੋਗਰਾਮ ਦੀ ਇੱਕ ਸਧਾਰਣ ਉਦਾਹਰਣ ਦਿੱਤੀ ਗਈ ਹੈ। ਹਰ HTML ਵੈੱਬਪੇਜ਼ 'ਤੇ ਅਜਿਹਾ ਹੀ ਕੋਡ ਹੁੰਦਾ ਹੈ। ਹਰ HTML ਡਾਕੂਮੈਂਟ <html> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </html> ਟੈਗ ਨਾਲ ਖਤਮ ਹੁੰਦਾ ਹੈ। HTML ਡਾਕੂਮੈਂਟ ਮੁੱਖ ਤੌਰ 'ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ— Head Part ਅਤੇ Body Part, ਆਉ ਹੇਠਾਂ ਦਿੱਤੇ ਚਿੱਤਰ-1.1 ਦੇ ਕੋਡ ਬਾਰੇ ਸਿੱਖੀਏ :

```

<!DOCTYPE html>
<html>
  <head>
    <title>Web Designing</title>
  </head>

  <body>
    Welcome to the world of HTML and CSS
  </body>
</html>

```

ਚਿੱਤਰ 1.1 HTML ਪ੍ਰੋਗਰਾਮ ਦੀ ਸਧਾਰਨ ਉਦਾਹਰਣ


**<!DOCTYPE html>** : ਇਹ ਟੈਗ html ਦੇ ਵਰਜ਼ਨ (Version) ਨੂੰ ਦਰਸਾਉਂਦਾ ਹੈ। ਇਹ ਦੱਸਦਾ ਹੈ ਕਿ HTML ਡਾਕੂਮੈਂਟ HTML ਦੇ ਵਰਜ਼ਨ 5 ਦੀ ਵਰਤੋਂ ਕਰਨ ਜਾ ਰਿਹਾ ਹੈ।

**Head Part :** ਇਹ ਭਾਗ <head> ਟੈਗ ਨਾਲ ਸ਼ੁਰੂ ਅਤੇ </head> ਟੈਗ ਨਾਲ ਖਤਮ ਹੁੰਦਾ ਹੈ। ਇਸ ਹਿੱਸੇ ਵਿੱਚ HTML Document ਦੇ ਸਿਰਲੇਖ (Title) ਅਤੇ Metadata ਬਾਰੇ ਜਾਣਕਾਰੀ ਹੁੰਦੀ ਹੈ। Metadata, HTML ਪੇਜ ਵਿੱਚ ਉਪਲੱਬਧ ਡਾਟਾ ਨਾਲ ਸੰਬੰਧਿਤ ਹੋਰ (Additional) ਜਾਣਕਾਰੀ ਦਾ ਹਵਾਲਾ ਦਿੰਦਾ ਹੈ।

**Body Part :** ਇਹ ਭਾਗ <body> ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </body> ਟੈਗ ਨਾਲ ਖਤਮ ਹੁੰਦਾ ਹੈ। ਇਸ ਟੈਗ ਵਿੱਚ ਇਹ ਸਾਰੀ ਜਾਣਕਾਰੀ ਸ਼ਾਮਿਲ ਹੈ ਜੋ ਵੈੱਬਪੇਜ 'ਤੇ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਭਾਵ ਯੂਜ਼ਰ ਨੂੰ ਦਿਖਾਈ ਦੇਵੇਗੀ।

## 1.6 HTML ਐਡੀਟਰ (HTML Editor)

ਜਿਵੇਂ ਕਿ ਅਸੀਂ ਪਿਛਲੀ ਕਲਾਸ ਵਿੱਚ ਪੜ੍ਹਿਆ ਸੀ, HTML ਦੀ ਵਰਤੋਂ ਨਾਲ ਵੈੱਬਪੇਜਾਂ ਨੂੰ ਬਣਾਉਣ ਲਈ, ਸਾਨੂੰ ਕਿਸੇ ਸਧਾਰਨ ਟੈਕਸਟ ਐਡੀਟਰ ਦੀ ਲੋੜ ਹੁੰਦੀ ਹੈ, ਜਿਵੇਂ ਕਿ ਨੋਟਪੈਡ (ਵਿੰਡੋਜ ਦਾ ਬਿਲਟ-ਇਨ ਟੈਕਸਟ ਐਡੀਟਰ) ਆਦਿ। ਹਾਲਾਂਕਿ, ਹੋਰ ਬਹੁਤ ਸਾਰੇ ਐਡਵਾਂਸਡ ਟੈਕਸਟ ਐਡੀਟਰਜ਼ ਪ੍ਰੋਗਰਾਮਿੰਗ ਲਈ ਉਪਲੱਬਧ ਹਨ ਜਿਵੇਂਕਿ Notepad++ ਜੋਕਿ ਇੱਕ ਮੁਫਤ ਅਤੇ ਸ਼ਕਤੀਸ਼ਾਲੀ ਕੋਡ ਐਡੀਟਰ ਹੈ। ਇਹ ਬਹੁਤ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦਾ Source code ਲਿਖਣ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਐਡੀਟਰ ਦੀ ਵਰਤੋਂ ਕਰਦਿਆਂ, ਅਸੀਂ HTML ਅਤੇ CSS ਦੀ ਕੋਡਿੰਗ ਅਸਾਨੀ ਨਾਲ ਲਿਖ ਸਕਦੇ ਹਾਂ। ਇਸਨੂੰ ਇੰਟਰਨੈੱਟ 'ਤੇ ਮੁਫਤ Download ਕੀਤਾ ਜਾ ਸਕਦਾ ਹੈ (ਵੈੱਬਸਾਈਟ : <https://notepad-plus-plus.org/>)। ਇਸ ਵਿੱਚ Tabs ਦੀ ਸਹੂਲਤ ਹੈ ਅਤੇ ਅਸੀਂ ਇਕੋ ਸਮੇਂ ਕਈ Files ਦੀ ਐਡੀਟਿੰਗ ਅਤੇ ਉਹਨਾਂ ਵਿੱਚ ਕੰਮ ਕਰ ਸਕਦੇ ਹਾਂ। ਹੇਠਾਂ ਦਿੱਤੀ ਤਸਵੀਰ Notepad++ ਐਡੀਟਰ ਦਾ ਮੇਨ ਇੰਟਰਫੇਸ ਦਰਸਾਉਂਦੀ ਹੈ।



ਚਿੱਤਰ 1.2 Notepad++ ਦੀ ਮੁੱਖ ਵਿੱਡੋ

HTML ਪ੍ਰੋਗਰਾਮ ਦੇ ਆਊਟਪੁੱਟ ਨੂੰ ਵੇਖਣ ਲਈ, ਸਾਨੂੰ ਇਸਨੂੰ ਵੈੱਬ ਬ੍ਰਾਊਜ਼ਰ ਵਿੱਚ ਖੋਲ੍ਹਣਾ ਪੈਂਦਾ ਹੈ। ਜੇ ਅਸੀਂ HTML ਵੈੱਬਪੇਜ ਨੂੰ ਸਧਾਰਨ ਟੈਕਸਟ ਐਡੀਟਰ ਵਿੱਚ ਤਿਆਰ ਕਰਦੇ ਹਾਂ, ਤਾਂ ਸਾਨੂੰ ਵੈੱਬ ਬ੍ਰਾਊਜ਼ਰ ਵਿੱਚ ਵੇਖਣ ਲਈ ਉਹ ਵੈੱਬਪੇਜ Manually ਖੋਲ੍ਹਣਾ ਪਵੇਗਾ ਪਰ Notepad++ ਦੇ ਮਾਮਲੇ ਵਿੱਚ, ਅਸੀਂ ਇਹ ਕੰਮ Notepad++ ਇੰਟਰਫੇਸ ਵਿੱਚੋਂ ਹੀ ਕਰ ਸਕਦੇ ਹਾਂ। ਵੈੱਬ ਬ੍ਰਾਊਜ਼ਰ ਵਿੱਚ HTML ਕੋਡ ਵੇਖਣ ਲਈ, ਅਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹਾਂ :

- View Menu 'ਤੇ ਕਲਿੱਕ ਕਰੋ।
- ਸੱਬਮੀਨੂੰ (Submenu) ਖੋਲ੍ਹਣ ਲਈ View Current File in 'ਤੇ ਕਲਿੱਕ ਕਰੋ।
- HTML ਪ੍ਰੋਗਰਾਮ ਦੀ ਆਊਟਪੁੱਟ ਵੇਖਣ ਲਈ ਆਪਣੀ ਇੱਛਾ ਅਨੁਸਾਰ Sub Menu ਵਿੱਚ ਦਰਜ ਵੈੱਬ ਬ੍ਰਾਊਜ਼ਰਜ਼ ਵਿੱਚੋਂ ਕਿਸੇ ਇੱਕ ਦੀ ਚੋਣ ਕਰੋ।
- (ਅਸੀਂ HTML ਪ੍ਰੋਗਰਾਮ ਦੇ ਆਊਟਪੁੱਟ ਨੂੰ Notepad++ ਦੀ ਟੈਬ 'ਤੇ ਸੱਜਾ ਕਲਿੱਕ ਕਰਕੇ ਅਤੇ Open in Default Viewer ਦੀ ਚੋਣ ਕਰਕੇ ਵੀ ਵੇਖ ਸਕਦੇ ਹਾਂ।
- ਆਉ ਹੁਣ Notepad++ ਦੀ ਵਰਤੋਂ ਕਰਕੇ ਟਾਈਮ ਟੈਬਲ ਦੀ ਬੇਸਿਕ ਉਦਾਹਰਣ ਤੋਂ ਸ਼ੁਰੂਆਤ ਕਰੀਏ। ਉਦਾਹਰਣ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ :
- Notepad++ ਟੈਕਸਟ ਐਡੀਟਰ ਨੂੰ ਖੋਲ੍ਹੋ।
- File → New ਜਾਂ Ctrl+N ਦੀ ਵਰਤੋਂ ਕਰਕੇ ਨਵੀਂ ਫਾਈਲ ਬਣਾਓ।
- ਹੁਣ ਚਿੱਤਰ-1.3 ਵਿੱਚ ਦਰਸਾਏ ਅਨੁਸਾਰ ਕੋਡ ਟਾਈਪ ਕਰੋ :

```

1 <!DOCTYPE html>
2 <html>
3   <head>
4     <title>Time Table</title>
5   </head>
6
7   <body>
8     <h2>Example - Time Table</h2>
9     <table border="1">
10    <tr><th>Day</th><th>Physics Lect.</th><th>Math Lect.</th></tr>
11    <tr><td>Monday</td><td>11:00 AM</td><td>1:00PM</td></tr>
12    <tr><td>Tuesday</td><td>10:00 AM</td><td>12:30PM</td></tr>
13    <tr><td>Wednesday</td><td>11:00 AM</td><td>1:00PM</td></tr>
14    <tr><td>Thursday</td><td>9:00 AM</td><td>11:00AM</td></tr>
15    <tr><td>Friday</td><td>9:00 AM</td><td>11:00AM</td></tr>
16    </table>
17   </body>
18 </html>

```

### ਚਿੱਤਰ 1.3 Notepad++ ਵਿੱਚ ਬੇਸਿਕ Time Table ਪ੍ਰੋਗਰਾਮ

ਉਪਰੋਕਤ ਕੋਡ ਦੇ ਪੂਰਾ ਹੋਣ ਤੋਂ ਬਾਅਦ, ਹੁਣ ਇਸ ਨੂੰ File → Save ਜਾਂ ਸ਼ਾਰਟਕੱਟ ਕੀਅ Ctrl + S ਦੀ ਵਰਤੋਂ ਕਰਕੇ ਸੇਵ ਕਰੋ। ਇਹ ਸੁਨਿਭਾਵਿਤ ਕਰੋ ਕਿ HTML ਵੈੱਬਪੇਜ ਦੀ ਐਕਸਟੈਂਸ਼ਨ (.html) ਨੂੰ, ਫਾਈਲ ਦੇ ਨਾਮ ਦੇਣ ਤੋਂ ਬਾਅਦ ਟਾਈਪ ਕਰ ਦਿੱਤਾ ਹੈ ਭਾਵ filename.html (ਉਦਾਹਰਣ ਲਈ : p1.html) ਟਾਈਪ ਕਰੋ।

ਉਪਰੋਕਤ ਵੈੱਬਪੇਜ ਦੇ ਨਤੀਜੇ ਨੂੰ ਵੇਖਣ ਲਈ, ਫਾਈਲ ਟੈਬ ਉੱਤੇ ਸੱਜਾ ਕਲਿੱਕ ਕਰੋ ਅਤੇ “Open in default viewer” ਵਿਕਲਪ ਉੱਤੇ ਕਲਿੱਕ ਕਰੋ। ਇਹ ਹੇਠਾਂ ਦਿੱਤੇ ਅਨੁਸਾਰ ਡਿਫਾਲਟ ਵੈੱਬ ਬ੍ਰਾਊਜ਼ਰ ਵਿੱਚ ਵੈੱਬਪੇਜ ਨੂੰ ਖੋਲ੍ਹ ਦੇਵੇਗਾ :

Day	Physics Lect.	Math Lect.
Monday	11:00 AM	1:00PM
Tuesday	10:00 AM	12:30PM
Wednesday	11:00 AM	1:00PM
Thursday	9:00 AM	11:00AM
Friday	9:00 AM	11:00AM

ਚਿੱਤਰ 1.4 - ਉੱਪਰ ਦਿੱਤੇ ਚਿੱਤਰ 1.3 ਦੇ HTML Code ਦਾ ਨਤੀਜਾ

## 1.7 ਲਿੰਕਸ ਅਤੇ ਇਮੇਜ਼ਿਜ਼ ਨਾਲ ਕੰਮ ਕਰਨਾ (Working with Links and Images)

Links ਅਤੇ Images, ਵੈੱਬ ਦੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। HTML ਵਿੱਚ Links ਨੂੰ Hyperlinks ਕਿਹਾ ਜਾਂਦਾ ਹੈ। Hyperlink ਵਾਲੇ ਟੈਕਸਟ ਨੂੰ ਹਾਈਪਰਟੈਕਸਟ ਕਿਹਾ ਜਾਂਦਾ ਹੈ। ਮੂਲ ਰੂਪ ਵਿੱਚ ਲਿੰਕ ਦਾ ਰੰਗ ਨੀਲਾ ਹੁੰਦਾ ਹੈ ਅਤੇ ਉਹ ਅੰਡਰਲਾਈਨ ਕੀਤੇ ਹੁੰਦੇ ਹਨ। ਲਿੰਕ 'ਤੇ ਕਲਿੱਕ ਕਰਕੇ ਅਸੀਂ ਕਿਸੇ ਹੋਰ ਵੈੱਬਪੇਜ਼ 'ਤੇ ਜਾ ਸਕਦੇ ਹਾਂ। ਆਮ ਤੌਰ 'ਤੇ ਜਦੋਂ ਮਾਊਸ ਪੁਆਇੰਟਰ ਨੂੰ ਲਿੰਕ 'ਤੇ ਲਿਜਾਇਆ ਜਾਂਦਾ ਹੈ ਤਾਂ ਇਹ Handpointer ਵਿੱਚ ਬਦਲ ਜਾਂਦਾ ਹੈ। ਇਸਤੋਂ ਇਹ ਅੰਦਾਜ਼ਾਂ ਲਗਾਇਆ ਜਾ ਸਕਦਾ ਹੈ ਕਿ ਇਹ ਲਿੰਕ ਹੈ ਅਤੇ ਇਸ ਦੀ ਵਰਤੋਂ ਕਰਨ ਲਈ ਇਸ ਉਤੇ ਕਲਿੱਕ ਕੀਤਾ ਜਾ ਸਕਦਾ ਹੈ। ਲਿੰਕ ਸਿਰਫ਼ ਟੈਕਸਟ 'ਤੇ ਹੀ ਨਹੀਂ ਬਲਕਿ ਇਮੇਜ਼ ਜਾਂ ਹੋਰ ਆਬਜੈਕਟ ਦੀ ਵਰਤੋਂ ਕਰਕੇ ਵੀ ਬਣਾਏ ਜਾ ਸਕਦੇ ਹਨ। Images ਦੀ ਵਰਤੋਂ ਵੈੱਬਪੇਜ਼ਾਂ ਨੂੰ ਸੁੰਦਰ ਅਤੇ ਵਧੇਰੇ ਵਰਣਨਸ਼ੀਲ ਬਣਾਉਣ ਲਈ ਕੀਤੀ ਜਾਂਦੀ ਹੈ। ਆਓ ਸਮਝੋਏ ਕਿ ਵੈੱਬਪੇਜ਼ਾਂ ਵਿੱਚ HTML ਦੀ ਵਰਤੋਂ ਕਰਦਿਆਂ Link ਅਤੇ Images ਨਾਲ ਕਿਵੇਂ ਕੰਮ ਕਰਨਾ ਹੈ।

### 1.7.1 ਲਿੰਕਸ ਨਾਲ ਕੰਮ ਕਰਨਾ (Working with Links)

ਹਾਈਪਰਲਿੰਕਸ HTML ਵਿੱਚ <a> ਟੈਗ ਨਾਲ ਬਣਾਏ ਜਾਂਦੇ ਹਨ। ਟੈਗ <a> ਨੂੰ ਐਂਕਰ ਟੈਗ ਕਿਹਾ ਜਾਂਦਾ ਹੈ। ਅਸੀਂ href ਐਟਰੀਬਿਊਟ ਦੇ ਨਾਲ ਐਂਕਰ ਟੈਗ ਦੀ ਵਰਤੋਂ ਕਰਦੇ ਹਾਂ, ਐਟਰੀਬਿਊਟ href ਹਾਈਪਰਟੈਕਸਟ ਦੀ reference ਹੈ। ਇਸਦੀ URL ਦੀ Value/Linked ਫਾਈਲ/ਪੇਜ ਦੇ ਪਤੇ ਨੂੰ ਦਰਸਾਉਂਦੀ ਹੈ। ਬੇਸਿਕ ਲਿੰਕ ਟੈਗ ਦੀ ਉਦਾਹਰਣ ਹੈ :

```
<a href = "url">linktext</a>
```

ਲਿੰਕ ਟੈਗ ਦੇ ਦੋ ਮੁੱਖ ਹਿੱਸੇ ਹਨ : “ਲਿੰਕ ਟੈਕਸਟ”/link test ਜਿਸ ਨੂੰ ਯੂਜ਼ਰ ਲਿੰਕ ਕੀਤੇ ਪੇਜ ਨੂੰ ਖੋਲ੍ਹਣ ਲਈ ਕਲਿੱਕ ਕਰਦਾ ਹੈ ਅਤੇ “URL/Address” ਉਹ ਹਿੱਸਾ ਹੈ ਜੋ ਲਿੰਕ 'ਤੇ ਜਾਣ ਵਾਲੇ ਪੇਜ ਦੇ ਪਤੇ ਨੂੰ ਦਰਸਾਉਂਦਾ ਹੈ। ਉਪਰੋਕਤ ਕੋਡ ਵਿੱਚ, href = “url” ਭਾਗ ਐਂਕਰ ਟੈਗ ਦਾ Address Part ਹੈ। ਵੱਖ-ਵੱਖਰੀਆਂ ਪ੍ਰਾਪਤੀਜ਼ ਜੋ ਐਂਕਰ ਟੈਗ ਨਾਲ ਵਰਤੀਆਂ ਜਾ ਸਕਦੀਆਂ ਹਨ, ਹੇਠਾਂ ਦਿੱਤੀਆਂ ਗਈਆਂ ਹਨ :


ਐਟਰੀਬਿਊਟ	ਵਿਆਖਿਆ
href	ਇਹ ਲਿੰਕ ਦਾ ਡੈਸਟੀਨੇਸ਼ਨ (Destination) ਐਡਰੈਸ ਹੁੰਦਾ ਹੈ ਭਾਵ ਉਸ ਵੈੱਬਪੇਜ ਜਾਂ ਆਬਜੈਕਟ ਦਾ ਪਤਾ ਜੋ ਲਿੰਕ 'ਤੇ ਕਲਿੱਕ ਕਰਕੇ ਓਪਨ ਹੁੰਦਾ ਹੈ। ਇਹ ਡੈਸਟੀਨੇਸ਼ਨ ਐਡਰੈਸ (Address) ਕਿਸੇ ਤਰ੍ਹਾਂ ਦੀ ਫਾਈਲ ਹੋ ਸਕਦੀ ਹੈ।

target	ਇਹ ਦਰਸਾਉਂਦਾ ਹੈ ਕਿ ਨਵਾਂ ਆਬਜੈਕਟ Current ਵਿੱਡੋ ਵਿਚ ਹੀ ਓਪਨ ਹੋਵੇਗਾ ਜਾਂ ਫੇਰ ਨਵੀਂ ਬ੍ਰਾਊਜ਼ਰ ਵਿੱਡੋ ਵਿਚ ਓਪਨ ਹੋਵੇਗਾ। ਇਸ ਦੀਆਂ values ਹਨ : _blank, _self, _top, _parent
Link Text	ਇਹ ਲਿੰਕ ਦਾ “ਟਾਈਟਲ ਟੈਕਸਟ” ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਹ ਓਪਨਿੰਗ ਟੈਗ <a> ਅਤੇ ਕਲੋਜਿੰਗ ਟੈਗ </a> ਵਿਚਕਾਰ ਲਿਖਿਆ ਜਾਂਦਾ ਹੈ।
title	ਇਹ ਲਿੰਕ ਦੀ ਟੂਲਟਿਪ ਦਿਖਾਉਣ ਲਈ ਵਰਤਿਆ ਜਾਂਦਾ ਹੈ। ਜਦੋਂ ਮਾਊਸ ਦਾ ਪੁਆਇੰਟਰ ਲਿੰਕ 'ਤੇ ਕੁਝ ਸਕਿੰਟਾਂ ਲਈ ਸਥਿਰ ਰੱਖਿਆ ਜਾਂਦਾ ਹੈ ਤਾਂ ਇਹ ਟੈਕਸਟ ਦਿਖਾਈ ਦਿੰਦਾ ਹੈ।

## ਟੇਬਲ 1.1 - ਐਂਕਰ ਟੈਗ ਦੇ ਐਟਰੀਬਿਊਟ

ਹੇਠਾਂ ਦਿਤਾ ਪ੍ਰੋਗਰਾਮ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਵੈਬਪੇਜ਼ਾਂ ਵਿਚ ਐਂਕਰ ਟੈਗ ਦੀ ਵਰਤੋਂ ਹੁੰਦੀ ਹੈ :

```
D:\html book\p2.html - Notepad++ [Administrator]
File Edit Search View Encoding Language Settings Tools Macro Run Plugins Window ?
[1] [New] [Open] [Save] [Save As] [Print] [Find] [Replace] [Find in Files] [Go To] [Page Setup] [Print Preview] [Exit]
[1] [New] [Open] [Save] [Save As] [Print] [Find] [Replace] [Find in Files] [Go To] [Page Setup] [Print Preview] [Exit]
1 <!DOCTYPE html>
2 <html>
3   <head>
4     <title>Hyperlinks</title>
5   </head>
6   <body>
7     <h2>Example - Hyperlinks</h2>
8     <a href="http://pseb.ac.in" title="PSEB Mohali" target="_blank">
9       Click here to open the website of PSEB Mohali
10      </a>
11    </body>
12 </html>
```



ਚਿੱਤਰ 1.5 ਹਾਈਪਰਲਿੰਕਸ ਦਾ ਕੋਡ ਅਤੇ ਇਸਦੀ ਆਉਟਪੁੱਟ ਵਿੰਡੋ

## 1.7.2 ਇਮੇਜ਼ਾਂ ਨਾਲ ਕੰਮ ਕਰਨਾ (Working with Images)

ਇਮੇਜ਼ ਨੂੰ ਵੈੱਬਪੇਜਾਂ ਦੀ ਬੈਕਗ੍ਰਾਊਂਡ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ ਜਾਂ ਵੈੱਬਪੇਜਾਂ ਵਿੱਚ ਇੱਕ object ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। Images ਦੀ ਸਹੀ ਵਰਤੋਂ ਵੈੱਬਸਾਈਟਸ ਨੂੰ ਵਧੇਰੇ ਆਕਰਸ਼ਕ ਬਣਾਉਂਦੀ ਹੈ। <img> ਟੈਗ ਨੂੰ ਇਮੇਜ਼ ਐਲੀਮੈਂਟ ਦੇ ਰੂਪ ਵਿੱਚ HTML ਵੈੱਬਪੇਜਾਂ ਵਿੱਚ ਸ਼ਾਮਿਲ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇੱਕ ਸਿੰਗਲ ਟੈਗ ਹੈ। ਇਸ ਵਿੱਚ Closing (ਬੰਦ ਕਰਨ ਵਾਲਾ) ਟੈਗ ਸ਼ਾਮਿਲ ਨਹੀਂ ਹੁੰਦਾ। ਹੇਠ ਲਿਖੀਆਂ ਪਾਪਰਟੀਜ਼ ਇਸ ਟੈਗ ਵਿੱਚ ਵਰਤੀਆਂ ਜਾ ਸਕਦੀਆਂ ਹਨ :

ਪ੍ਰਾਪਟੀ	ਵਿਆਖਿਆ
src	ਵੈੱਬਪੇਜ ਵਿਚ ਜੋ ਇਮੇਜ਼ ਦਾ ਖਲ ਕਰਨੀ ਹੈ, src ਉਸਦਾ ਸੋਰਸ (source) ਐਡਰੈਸ ਜਾਂ URL ਦਰਸਾਉਣ ਲਈ ਵਰਤਿਆ ਜਾਂਦਾ ਹੈ। ਜੇ ਵੈੱਬਪੇਜ਼ ਤੇ ਇਮੇਜ਼ ਇਕੋ ਫੋਲਡਰ ਵਿਚ ਹਨ ਤਾਂ ਇਮੇਜ਼ ਦਾ ਸਿਰਫ ਪੂਰਾ ਨਾਮ ਹੀ ਲਿਖਿਆ ਜਾ ਸਕਦਾ ਹੈ। ਇਸ ਐਟਰੀਬਿਊਟ ਵਿਚ ਕਿਸੇ External ਵੈੱਬਸਾਈਟ ਦੀ ਇਮੇਜ਼ ਦਾ ਐਡਰੈਸ (URL) ਵੀ ਵਰਤਿਆ ਜਾ ਸਕਦਾ ਹੈ।
alt	ਇਸਨੂੰ ਅਲਟਰਨੇਟ (alternate) ਟੈਕਸਟ ਕਿਹਾ ਜਾਂਦਾ ਹੈ। ਇਹ ਸਿਰਫ ਉਸ ਸਮੇਂ ਹੀ ਦਿਖਾਈ ਦਿੰਦਾ ਹੈ, ਜਦੋਂ ਇਮੇਜ਼ Load ਹੋਣ ਵਿਚ ਜ਼ਿਆਦਾ ਸਮਾਂ ਲੈ ਰਹੀ ਹੋਵੇ ਜਾਂ ਫਿਰ ਇਮੇਜ਼ Missing ਹੋਵੇ ਭਾਵ ਇਮੇਜ਼ ਦਾ ਪਤਾ (URL) ਸਹੀ ਨਾ ਹੋਵੇ।
title	ਇਹ ਇਮੇਜ਼ ਲਈ ਟੂਲਟਿਪ ਦਿਖਾਉਣ ਲਈ ਵਰਤਿਆ ਜਾਂਦਾ ਹੈ। ਜਦੋਂ ਮਾਊਸ ਪੁਆਇੰਟਰ ਇਮੇਜ਼ 'ਤੇ ਕੁਝ ਦੇਰ ਲਈ ਸਥਿਰ ਰੱਖਿਆ ਜਾਂਦਾ ਹੈ ਤਾਂ Title ਵਿਚ ਲਿਖਿਆ ਟੈਕਸਟ ਟੂਲਟਿਪ ਵਜੋਂ ਦਿਖਾਈ ਦਿੰਦਾ ਹੈ।
Width, height	ਇਹ ਐਟਰੀਬਿਊਟਸ ਇਮੇਜ਼ ਦੀ ਚੌੜਾਈ ਅਤੇ ਉਚਾਈ ਦਰਸਾਉਣ ਲਈ ਵਰਤੇ ਜਾਂਦੇ ਹਨ।

ਹੇਠਾਂ ਦਿੱਤਾ ਪ੍ਰੋਗਰਾਮ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਵੈੱਬਪੇਜ਼ਾਂ ਵਿਚ ਇਮੇਜ਼ਿਜ਼ ਨੂੰ ਦਾਖਲ ਕੀਤਾ ਜਾ ਸਕਦਾ ਹੈ :

```
<!DOCTYPE html>
<html>
<head>
<title> </title>
</head>
<body>

</body>
</html>
```

### ਚਿੱਤਰ 1.6

ਇਮੇਜ਼, ਲਿੰਕ ਬਟਨ ਵਜੋਂ ਵੀ ਵਰਤੀ ਜਾ ਸਕਦੀ ਹੈ। ਜੇ ਅਸੀਂ Image ਦੀ ਵਰਤੋਂ ਕਰਕੇ ਲਿੰਕ ਬਣਾਉਣਾ ਚਾਹੁੰਦੇ ਹਾਂ ਤਾਂ <img> ਟੈਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਇਮੇਜ਼ ਟੈਗ ਨੂੰ <a> ਅਤੇ </a> ਟੈਗ ਦੇ ਵਿਚਕਾਰ ਲਿਖਿਆ ਜਾਂਦਾ ਹੈ। ਜਿਵੇਂ ਕਿ ਹੇਠਾਂ ਦਿੱਤੀ ਉਦਾਹਰਣ ਵਿੱਚ ਦਿਖਾਇਆ ਗਿਆ ਹੈ :

```
<a href= "http://pseb.ac.in"><img src= "pseb.jpg" width= "40" height= "20"></a>
```

## 1.8 ਸਟਾਈਲ ਸ਼ੀਟਸ (Style Sheets)

ਕੈਸਕੇਡਿੰਗ ਸਟਾਈਲ ਸ਼ੀਟ, ਜਿਸ ਨੂੰ CSS (Cascading Style Sheets) ਵੀ ਕਿਹਾ ਜਾਂਦਾ ਹੈ, ਇੱਕ ਸਧਾਰਨ ਡਿਜ਼ਾਈਨ ਭਾਸ਼ਾ ਹੈ ਜੋ ਵੈੱਬਪੇਜ਼ਾਂ ਦੇ ਡਿਜ਼ਾਈਨ ਨੂੰ ਸਧਾਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਰਤੀ ਜਾਂਦੀ ਹੈ। ਜਿਥੇ CSS ਸਿੱਖਣਾ ਅਤੇ ਸਮਝਣਾ ਆਸਾਨ ਹੈ, ਉਥੇ ਇਹ ਮਜ਼ਦੂਰ ਵੀ ਹੈ। ਇਹ ਆਮ ਤੌਰ 'ਤੇ HTML ਨਾਲ ਵੈੱਬਸਾਈਟਸ ਬਣਾਉਣ ਲਈ ਵਰਤੀ ਜਾਂਦੀ ਹੈ। CSS ਨਿਰਧਾਰਤ ਕਰਦਾ ਹੈ ਕਿ HTML Element ਕਿਵੇਂ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ।

CSS ਦੀ ਵਰਤੋਂ ਕਿਸੇ ਵੈੱਬਪੇਜ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਂਦੀ ਹੈ। ਟੈਕਸਟ ਦਾ ਰੰਗ, ਫੌਂਟ ਸ਼ੈਟਾਂ, ਪੈਰਾਡਿਜ਼ਮ, ਕਾਲਮ, ਇਮੇਜ਼, ਲੋਆਊਟ ਡਿਜ਼ਾਈਨ, ਵੱਖ-ਵੱਖ ਡਿਵਾਈਸਾਂ ਅਤੇ ਸਕਰੀਨਜ਼ ਲਈ ਡਿਸਪਲੇਅ ਸਾਈਜ਼ ਅਤੇ ਹੋਰ ਬਹੁਤ ਸਾਰੇ ਡਿਜ਼ਾਈਨ Elements ਦੇ ਪ੍ਰਦਰਸ਼ਨ ਵਿਚ ਤਬਦੀਲੀਆਂ ਕਰਨ ਲਈ CSS ਦੀ ਵਰਤੋਂ ਕੀਤੀ ਜਾਂਦੀ ਹੈ।

### 1.8.1 CSS ਦੇ ਫਾਈਦੇ (Benefits of CSS)

- ਸਮੇਂ ਦੀ ਬਚਤ-** CSS ਕੋਡ ਨੂੰ ਜ਼ਰੂਰਤ ਅਨੁਸਾਰ ਵਾਰ-ਵਾਰ ਵਰਤਿਆ ਜਾ ਸਕਦਾ ਹੈ ਅਤੇ ਫਿਰ ਉਸੇ ਸ਼ੀਟ ਨੂੰ ਕਈ HTML ਪੰਨਿਆਂ ਵਿਚ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ।
- ਸਪੀਡ (ਤੇਜ਼ੀ ਨਾਲ ਵੈੱਬਪੇਜ ਲੋਡ ਹੋਣਾ)-** CSS ਨੂੰ html ਵਿਚ ਫਾਰਮੈਟਿੰਗ ਕਰਨ ਲਈ ਘੱਟ ਕੋਡ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਵੈੱਬਪੇਜ ਬਣਾਉਣ ਅਤੇ ਵੈੱਬ ਬ੍ਰਾਊਜ਼ਰ ਵਿਚ Load ਹੋਣ ਦੀ ਸਪੀਡ ਵੀ ਵੱਧ ਜਾਂਦੀ ਹੈ। ਇਸ ਨਾਲ ਵੈੱਬਪੇਜ ਦਾ ਆਕਾਰ ਵੀ ਘੱਟਦਾ ਹੈ ਅਤੇ ਵੈੱਬਪੇਜ ਹਲਕਾ (Light Design) ਦਾ ਬਣਦਾ ਹੈ।
- ਆਸਾਨ ਰੱਖ-ਰਖਾਅ-** ਇੱਕ ਜਗ੍ਹਾ 'ਤੇ CSS ਕੋਡਿੰਗ ਵਿਚ ਕੀਤੀਆਂ ਗਈਆਂ ਤਬਦੀਲੀਆਂ ਆਪਣੇ ਆਪ ਹੀ ਹਰ ਜਗ੍ਹਾ 'ਤੇ ਲਾਗੂ ਹੋ ਜਾਂਦੀਆਂ ਹਨ, ਮਤਲਬ ਕਿ ਪੂਰੇ ਵੈੱਬਸਾਈਟ/ਵੈੱਬਪੇਜ ਦੇ ਭਾਰਾਂ (ਬਣਤਰ ਅਤੇ ਡਿਜ਼ਾਈਨ) ਨੂੰ ਬਦਲਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਮੁੱਖ ਵੈੱਬ ਕੋਡਿੰਗ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ ਜਿਸ ਨਾਲ ਗਲਤੀਆਂ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।
- ਵਧੇਰੇ ਸ਼ਕਤੀਸ਼ਾਲੀ-** ਵੈੱਬਪੇਜ਼ਾਂ ਨੂੰ CSS ਦੀ ਵਰਤੋਂ ਨਾਲ ਵਧੇਰੇ ਬਿਹਤਰ ਅਤੇ ਆਸਾਨ ਤਗੀਕੇ ਨਾਲ ਤਿਆਰ ਕੀਤਾ ਜਾ ਸਕਦਾ ਹੈ। CSS ਵਿਚ HTML ਨਾਲੋਂ ਜ਼ਿਆਦਾ ਪ੍ਰਾਪਤੀਜ਼ ਹਨ।
- ਮਲਟੀਪਲ ਡਿਵਾਈਸ ਸਪੋਰਟ-** CSS ਦੀ ਵਰਤੋਂ ਵੱਖ-ਵੱਖ ਸਕਰੀਨ ਸਾਈਜ਼ ਡਿਵਾਈਸਿਸ ਤੇ ਵੈੱਬਪੇਜ਼ਾਂ ਨੂੰ ਸਹੀ ਢੰਗ ਨਾਲ ਡਿਸਪਲੇਅ (ਦਿਖਾਉਣ) ਕਰਨ ਲਈ ਕੀਤੀ ਜਾ ਸਕਦੀ ਹੈ ਅਤੇ CSS ਦੀ ਵਰਤੋਂ ਕਰਦਿਆਂ, ਵੱਧੋ-ਵੱਧਰੇ ਡਿਵਾਈਸਿਸ ਲਈ ਵੈੱਬਸਾਈਟ ਦੇ ਵੱਖ-ਵੱਖ version ਬਣਾਏ ਜਾ ਸਕਦੇ ਹਨ।

## 1.9 ਸਟਾਈਲ ਸ਼ੀਟਸ ਦੀਆਂ ਕਿਸਮਾਂ (Types of Style Sheets)

CSS ਨੂੰ ਵਰਤਣ ਦੇ 3 ਤਰੀਕੇ ਹਨ :

**ੴ. Inline style :** ਇਹ HTML ਦੇ <BODY> ਸੈਕਸ਼ਨ ਵਿੱਚ ਟੈਗਜ਼ ਵਿੱਚ ਵਰਤੀ ਜਾਂਦੀ ਹੈ। ਉਦਾਹਰਣ :

```
<p style = "color: red; border: 2px solid;"> This is an inline css example. </p>
```

**ਅ. Internal style sheet :** ਇਹ ਪੂਰੇ ਵੈੱਬਪੇਜ ਲਈ ਵਰਤੀ ਜਾਂਦੀ ਹੈ ਅਤੇ ਇਸਦਾ ਕੋਡ <head> ਟੈਗ ਵਿੱਚ ਲਿਖਿਆ ਜਾਂਦਾ ਹੈ, ਉਦਾਹਰਣ :

```
<head>
```

```
    <style> p {color: red; border: 2px solid; } </style>
```

```
</head>
```

**੬. External style sheet :** ਇਸਦੀ ਵਰਤੋਂ ਵੱਖਰੀ ਫਾਈਲ ਬਣਾ ਕੇ ਕੀਤੀ ਜਾਂਦੀ ਹੈ। ਸਾਰੀ ਕੋਡਿੰਗ ਇਸ ਵੱਖਰੀ ਫਾਈਲ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਫਾਈਲ ਦੀ ਐਕਸਟੈਂਸ਼ਨ .css ਹੁੰਦੀ ਹੈ। ਇਹ ਫਾਈਲ ਦੇ ਰੂਪ ਵਿੱਚ ਬਣਾਈ ਜਾਂਦੀ ਹੈ ਅਤੇ ਇਸ ਫਾਈਲ ਨੂੰ ਅਲੱਗ-ਅਲੱਗ ਵੈੱਬਪੇਜਿਜ਼ ਨਾਲ ਲਿੰਕ ਕਰਕੇ ਵਰਤਿਆ ਜਾ ਸਕਦਾ ਹੈ। ਜਦੋਂ ਇਸ ਫਾਈਲ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਸਾਰੇ ਲਿੰਕ ਕੀਤੇ ਵੈੱਬਪੇਜ਼ਾਂ 'ਤੇ ਇਹ ਤਬਦੀਲੀ ਦਿਖਾਈ ਦਿੰਦੀ ਹੈ। ਅਸੀਂ ਇਹ ਐਕਸਟਰਨਲ ਸਟਾਈਲ ਸ਼ੀਟ ਫਾਈਲ ਨੂੰ ਲਿੰਕ ਕਰਨ ਲਈ, ਵੈੱਬਪੇਜ ਦੇ <head> ਸੈਕਸ਼ਨ ਵਿੱਚ <link> ਟੈਗ ਦੀ ਵਰਤੋਂ ਕਰਦੇ ਹਾਂ। ਉਦਾਹਰਣ :

```
<head>
```

```
    <link rel = "stylesheet" type = "text / css" href = "mystyle.css">
```

```
</head>
```


External CSS ਫਾਈਲਜ਼ ਕਿਸੇ ਵੀ ਟੈਕਸਟ ਐਡੀਟਰ ਵਿੱਚ ਬਣਾਈਆਂ ਜਾ ਸਕਦੀਆਂ ਹਨ। CSS ਫਾਈਲ ਵਿੱਚ ਕੋਈ ਵੀ html ਟੈਗ ਨਹੀਂ ਹੋਣੇ ਚਾਹੀਦੇ। ਸਟਾਈਲ ਸ਼ੀਟ ਫਾਈਲ ਦੀ ਉਦਾਹਰਣ :

CSS Filename: "myStyle.css":

```
p {  
    color: red; border:2px solid;  
}
```

## 1.10 CSS SYNTAX

CSS rule-set ਵਿੱਚ ਇੱਕ selector ਅਤੇ declaration block ਹੁੰਦਾ ਹੈ :



ਚਿੱਤਰ 1.7

- CSS Selector :** ਇਹ ਉਸ ਐਲੀਮੈਂਟ ਲਈ ਵਰਤਿਆ ਜਾਂਦਾ ਹੈ ਜਿਸਦਾ style ਅਸੀਂ ਫਾਰਮੈਟ ਕਰਨਾ ਚਾਹੁੰਦੇ ਹਾਂ।
- CSS Declaration :** ਇਹ ਐਲੀਮੈਂਟ ਦੀਆਂ ਪ੍ਰਾਪਟੀਜ਼ ਨੂੰ ਨਿਰਧਾਰਤ ਕਰਨ ਲਈ ਵਰਤੀ ਜਾਂਦੀ ਹੈ ਅਤੇ ਹਰੇਕ ਪ੍ਰਾਪਟੀ ਨੂੰ ਸੈਮੀਕਾਲਨ (;) ਨਾਲ End ਕੀਤਾ ਜਾਂਦਾ ਹੈ। ਇੱਥੇ ਬਹੁਤ ਸਾਰੀਆਂ ਪ੍ਰਾਪਟੀਜ਼ ਹੁੰਦੀਆਂ ਹਨ ਜੋ ਡਿਕਲੇਰੇਸ਼ਨ ਬਲਾਕ ਵਿੱਚ ਵਰਤੀਆਂ ਜਾ ਸਕਦੀਆਂ ਹਨ। ਇਸਨੂੰ HTML ਟੈਗ ਐਟਰੀਬਿਊਟ ਦੇ ਤੌਰ 'ਤੇ ਇੰਟਰਪ੍ਰੈਟ (Interpret) ਕੀਤਾ ਜਾ ਸਕਦਾ ਹੈ।

## 1.11 CSS ਸਿਲੈਕਟਰਜ਼

ਸਿਲੈਕਟਰਜ਼ HTML ਐਲੀਮੈਂਟਸ ਨੂੰ ਚੁਣਨ ਅਤੇ ਫਾਰਮੈਟ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ ਅਤੇ id, classes, types, attributes ਆਦਿ Selectors ਵੱਜੋਂ ਵਰਤੇ ਜਾ ਸਕਦੇ ਹਨ।

### 1.11.1 ਐਲੀਮੈਂਟ ਸਿਲੈਕਟਰ

ਐਲੀਮੈਂਟ ਸਿਲੈਕਟਰ, html ਐਲੀਮੈਂਟ ਨੂੰ ਚੁਣਨ ਜਾਂ ਫਾਰਮੈਟ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੈਰਾਗ੍ਰਾਫ। ਇੱਕ ਪੈਰਾਗ੍ਰਾਫ ਲਈ html ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ ਨੂੰ ਸਮਝੋ :

```
<p> This is an example of paragraph in web page</p>
```

ਜੇ ਅਸੀਂ ਇਸ ਨੂੰ Element Selector ਦੀ ਸਹਾਇਤਾ ਨਾਲ CSS ਦੀ ਵਰਤੋਂ ਕਰਕੇ ਫਾਰਮੈਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਏਗਾ (ਜਾਂ ਤਾਂ Internal CSS ਦੀ ਵਰਤੋਂ ਕਰਕੇ ਜਾਂ External CSS ਦੀ ਵਰਤੋਂ ਕਰਕੇ) :

```
p {  
    text-align: center;  
    color: red;  
}
```

### 1.11.2 ID ਸਿਲੈਕਟਰ

ਇਹ HTML ਦੇ id ਐਟਰੀਬਿਊਟ ਨੂੰ ਫਾਰਮੈਟ ਕਰਨ ਲਈ ਵਰਤਿਆ ਜਾਂਦਾ ਹੈ। ਅਸੀਂ ਇਸ ਸਿਲੈਕਟਰ ਦੀ ਵਰਤੋਂ ਕਿਸੇ ਵਿਸ਼ੇਸ਼ ਐਲੀਮੈਂਟ ਨੂੰ ਫਾਰਮੈਟ ਕਰਨ ਲਈ ਕਰਦੇ ਹਾਂ। ਇਹ # (ਹੈਸ਼) ਚਿੰਨ੍ਹ ਅਤੇ ਐਲੀਮੈਂਟ ਦੇ ਨਾਮ ਨਾਲ ਸ਼ੁਰੂ ਹੁੰਦਾ ਹੈ। ਇੱਕ ਪੈਰਾਗ੍ਰਾਫ ਲਈ html ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ ਵੇਖੋ :

```
<p id="#para1"> This is an example of paragraph in web page</p>
```

ਜੇ ਅਸੀਂ ਇਸ ਨੂੰ id ਸਿਲੈਕਟਰ ਦੀ ਸਹਾਇਤਾ ਨਾਲ CSS ਦੀ ਵਰਤੋਂ ਕਰਕੇ ਫਾਰਮੈਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਏਗਾ (ਜਾਂ ਤਾਂ Internal CSS ਦੀ ਵਰਤੋਂ ਕਰਕੇ ਜਾਂ External CSS ਦੀ ਵਰਤੋਂ ਕਰਕੇ) :

```
# para1 {  
    text-align: center;  
    color: red;  
}
```

### 1.11.3 ਕਲਾਸ ਸਿਲੈਕਟਰ

ਇਹ ਐਲੀਮੈਂਟ ਦੇ ਕਲਾਸ ਐਟਰੀਬਿਊਟ ਨੂੰ ਫਾਰਮੈਟ ਕਰਨ ਲਈ ਵਰਤਿਆ ਜਾਂਦਾ ਹੈ। ਇਹ ਬਿੰਦੀ (.) ਅਤੇ CLASS ਦੇ ਨਾਮ ਨਾਲ ਸ਼ੁਰੂ ਹੁੰਦਾ ਹੈ। Html ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ ਨੂੰ ਸਮਝੋ :

```
<p class= "center"> This is an example of paragraph in web page</p>
```

```
<h1 class= "center"> This is an example of Heading Level 1</h1>
```

```
<p class= "center"> This is another example of paragraph in web page</p>
```

ਜੇ ਅਸੀਂ CLASS ਸਿਲੈਕਟਰ ਦੀ ਸਹਾਇਤਾ ਨਾਲ ਇਨ੍ਹਾਂ ਦੋਵਾਂ ਐਲੀਮੈਂਟਸ ਨੂੰ ਇਕੋ ਜਿਹੇ ਫਾਰਮੈਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਵੇਗਾ (ਜਾਂ ਤਾਂ Internal CSS ਦੀ ਵਰਤੋਂ ਕਰਕੇ ਜਾਂ External CSS ਦੀ ਵਰਤੋਂ ਕਰਕੇ)

```
.center {  
    text-align: center;  
    color: red;  
}
```

#### 1.11.4 ਗੁੱਧਿੰਗ ਸਿਲੈਕਟਰਜ਼

ਇਹ ਕੋਡਿੰਗ ਨੂੰ ਘਟਾਉਣ ਅਤੇ ਸਮਾਂ ਬਚਾਉਣ ਲਈ ਵਰਤੇ ਜਾਂਦੇ ਹਨ। ਕਈ ਐਲੀਮੈਂਟਸ ਨੂੰ ਇਕੋ ਸਮੂਹ ਵਿਚ ਇਕੱਠਿਆਂ ਕਰਕੇ ਇਕੋ ਜਿਹਾ ਫਾਰਮੈਟ ਕੀਤਾ ਜਾ ਸਕਦਾ ਹੈ। HTML ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ 'ਤੇ ਵਿਚਾਰ ਕਰੋ :

```
<p> This is an example of paragraph in web page</p>
```

```
<h1> This is an example of Heading Level 1</h1>
```

```
<h2> This is an example of Heading Level 2</h2>
```

ਜੇ ਅਸੀਂ Grouping Selector ਦੀ ਸਹਾਇਤਾ ਨਾਲ ਇਨ੍ਹਾਂ ਸਾਰੇ ਐਲੀਮੈਂਟਸ ਨੂੰ ਇਕੋ ਜਿਹਾ ਫਾਰਮੈਟ ਕਰਨਾ ਚਾਹੁੰਦੇ ਹਾਂ ਤਾਂ ਜਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਵੇਗਾ (ਜਾਂ ਤਾਂ Internal CSS ਦੀ ਵਰਤੋਂ ਕਰਕੇ ਜਾਂ External CSS ਦੀ ਵਰਤੋਂ ਕਰਕੇ) :

```
h1, h2, p {  
    text-align: center;  
    color: red;  
}
```

#### 1.12 CSS ਦੀਆਂ ਅਲੱਗ-ਅਲੱਗ ਪ੍ਰਾਪਟੀਜ਼ (Different Style Sheet Properties)

ਹੁਣ ਸਾਨੂੰ ਪਤਾ ਲੱਗ ਗਿਆ ਹੈ ਕਿ ਵੈੱਬਪੇਜਾਂ ਵਿਚ CSS ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਹੁਣ ਅਸੀਂ CSS ਦੀਆਂ ਵੱਖ-ਵੱਖ ਪ੍ਰੋਪੋਰਟੀਆਂ Properties ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਇਹ ਪ੍ਰਾਪਟੀਜ਼ ਵੈੱਬਪੇਜਾਂ ਦੇ ਵੱਖ-ਵੱਖ ਐਲੀਮੈਂਟਸ ਨੂੰ ਫਾਰਮੈਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਵੈੱਬਪੇਜਾਂ ਵਿੱਚ ਵਰਤੋਂ ਕਰਨ ਲਈ ਬਹੁਤ ਸਾਰੀਆਂ CSS ਪ੍ਰਾਪਟੀਜ਼ ਹਨ। ਅਸੀਂ ਉਨ੍ਹਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕਰਕੇ ਸਮਝਾਂਗੇ।

##### 1.12.1 CSS Background

ਬੈਕਗ੍ਰਾਊਂਡ ਪ੍ਰਾਪਟੀਜ਼ ਦੀ ਵਰਤੋਂ ਵੈੱਬਪੇਜਾਂ ਜਾਂ ਕਈ HTML ਐਲੀਮੈਂਟਸ ਦੇ ਬੈਕਗ੍ਰਾਊਂਡ ਨੂੰ ਫਾਰਮੈਟ ਕਰਨ ਲਈ ਕੀਤੀ ਜਾਂਦੀ ਹੈ। ਹੇਠ ਦਿੱਤੀ ਸਾਰਣੀ ਬੈਕਗ੍ਰਾਊਂਡ ਦੀਆਂ ਸਾਂਝੀਆਂ ਪ੍ਰਾਪਟੀਜ਼ ਨੂੰ ਦਰਸਾਉਂਦੀ ਹੈ :

ਪ੍ਰਾਪਟੀ	ਵਿਆਖਿਆ
background	ਇਹ ਪ੍ਰਾਪਟੀ ਇੱਕ ਡਿਕਲੇਰੇਸ਼ਨ ਵਿਚ ਬੈਕਗ੍ਰਾਊਂਡ ਦੀਆਂ ਸਾਰੀਆਂ ਪ੍ਰਾਪਟੀਜ਼ ਨੂੰ ਪ੍ਰਭਾਸ਼ਿਤ ਕਰਨ ਲਈ ਵਰਤੀ ਜਾਂਦੀ ਹੈ।
background-color	ਇਹ ਪ੍ਰਾਪਟੀ ਐਲੀਮੈਂਟ ਦਾ ਬੈਕਗ੍ਰਾਊਂਡ ਕਲਰ (ਰੰਗ) ਸੈਟ ਕਰਨ ਲਈ ਵਰਤੀ ਜਾਂਦੀ ਹੈ।
background-image	ਇਹ ਪ੍ਰਾਪਟੀ ਐਲੀਮੈਂਟ ਦੀ ਬੈਕਗਾਰਾਊਂਡ ਇਮੇਜ਼ ਸੈਟ ਕਰਨ ਲਈ ਵਰਤੀ ਜਾਂਦੀ ਹੈ।
background-position	ਇਹ ਪ੍ਰਾਪਟੀ ਐਲੀਮੈਂਟ ਦੀ ਬੈਕਗ੍ਰਾਊਂਡ ਇਮੇਜ਼ ਦੀ ਪੁਜ਼ੀਸ਼ਨ ਸੈਟ ਕਰਨ ਲਈ ਵਰਤੀ ਜਾਂਦੀ ਹੈ।
background-repeat	ਇਹ ਪ੍ਰਾਪਟੀ ਐਲੀਮੈਂਟ ਦੀ ਬੈਕਗ੍ਰਾਊਂਡ ਇਮੇਜ਼ ਦੀ ਰੀਪੀਟ (Repeat) ਪ੍ਰਾਪਟੀ ਸੈਟ ਕਰਨ ਲਈ ਵਰਤੀ ਜਾਂਦੀ ਹੈ।

ਉਦਾਹਰਣਾਂ :

```
p{  
    background-color: #b0c4de;  
}  
  
body {  
    background-image: url("paper.gif");
```

```

background-repeat: repeat-x;
background-position: right top;
}

ਵੱਖਰੀਆਂ ਬੈਕਗ੍ਰਾਊਂਡ ਪ੍ਰਾਪਟੀਜ਼ ਇਕੱਠੀਆਂ ਵੀ ਲਿਖੀਆਂ ਜਾ ਸਕਦੀਆਂ ਹਨ :

```

```

body {
background: #fffffff url ("plant.png") no-repeat right top;
}

```

### 1.12.2 CSS ਟੈਕਸਟ (CSS Text)

ਟੈਕਸਟ ਪ੍ਰਾਪਟੀਜ਼ ਦੀ ਵਰਤੋਂ ਵੈੱਬਪੇਜ਼ 'ਤੇ ਟੈਕਸਟ ਨੂੰ ਫਾਰਮੈਟ ਕਰਨ ਲਈ ਕੀਤੀ ਜਾਂਦੀ ਹੈ। ਹੇਠਾਂ ਦਿੱਤੀ ਸਾਰਣੀ ਟੈਕਸਟ ਦੀਆਂ ਸਾਂਝੀਆਂ ਪ੍ਰਾਪਟੀਜ਼ ਨੂੰ ਦਰਸਾਉਂਦੀ ਹੈ :

ਪ੍ਰਾਪਟੀ	ਵਿਆਖਿਆ
color	ਇਹ ਪ੍ਰਾਪਟੀ ਟੈਕਸਟ ਦਾ ਰੰਗ ਸੈਟ ਕਰਨ ਲਈ ਵਰਤੀ ਜਾਂਦੀ ਹੈ।
text-align	ਇਹ ਪ੍ਰਾਪਟੀ ਟੈਕਸਟ ਦੀ ਅਲਾਈਨਮੈਂਟ ਕਰਨ ਲਈ ਵਰਤੀ ਜਾਂਦੀ ਹੈ।
Text-decoration	ਇਹ ਪ੍ਰਾਪਟੀ ਟੈਕਸਟ ਡੈਕੋਰੇਸ਼ਨ (decoration) ਨੂੰ ਸੈਟ ਕਰਨ ਲਈ ਵਰਤੀ ਜਾਂਦੀ ਹੈ। ਇਸ ਵਿਚ ਵਰਤੀਆਂ ਜਾਣ ਵਾਲੀਆਂ ਆਮ values ਹਨ : overline, underline, line-through

ਅਸੀਂ ਰੰਗ ਦੀ value ਅਨੇਕਾਂ ਤਰ੍ਹਾਂ ਲਿਖ ਸਕਦੇ ਹਾਂ, ਉਦਾਹਰਣ :

HEX value HEX value : ਉਦਾਹਰਣ : #ff0000

Using RGB value ਵਰਤ ਕੇ : ਉਦਾਹਰਣ : rgb(255,0,0)

Using color name ਵਰਤ ਕੇ : ਉਦਾਹਰਣ : red

ਵੈੱਬਪੇਜ਼ ਵਿਚਲੇ ਟੈਕਸਟ ਨੂੰ By default left ਅਲਾਈਨ ਕੀਤਾ ਜਾਂਦਾ ਹੈ। ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਟੈਕਸਟ ਨੂੰ ਅਲਾਈਨ ਵੀ ਕਰ ਸਕਦੇ ਹਾਂ। ਟੈਕਸਟ ਨੂੰ horizontally ਰੂਪ ਵਿੱਚ ਬਦਲਣ ਲਈ ਇੱਥੇ ਚਾਰ ਵਿਕਲਪ ਹਨ : center, left, right, justified. ਹੇਠ ਦਿੱਤੀ ਉਦਾਹਰਣ ਦਰਸਾਉਂਦੀ ਹੈ ਕਿ ਵੈੱਬਪੇਜ਼ ਵਿੱਚ ਟੈਕਸਟ Properties ਨੂੰ ਕਿਵੇਂ ਵਰਤਣਾ ਹੈ :

ਉਦਾਹਰਣ:

```

h1 {
color: red;
text-align: center;
text-decoration: underline;
}

```

### 1.12.3 CSS ਫੌਂਟ (CSS Fonts)

ਇਸ ਪ੍ਰਾਪਟੀ ਦੀ ਮਦਦ ਨਾਲ ਅਸੀਂ ਫੌਂਟ ਦਾ ਸਟਾਈਲ ਅਤੇ ਸਾਈਜ਼ ਸੈਟ ਕਰ ਸਕਦੇ ਹਾਂ।

ਪ੍ਰਾਪਟੀ	ਵਿਆਖਿਆ
Font	ਇਹ ਪ੍ਰਾਪਟੀ ਫੌਂਟ ਦੀਆਂ ਸਾਰੀਆਂ ਪ੍ਰਾਪਟੀਜ਼ ਨੂੰ ਇੱਕ ਡਿਕਲੇਰੇਸ਼ਨ ਵਿੱਚ ਸੈਟ ਕਰਨ ਲਈ ਵਰਤੀ ਜਾਂਦੀ ਹੈ।
Font-family	ਇਹ ਪ੍ਰਾਪਟੀ ਫੌਂਟ-ਫੈਮਲੀ ਨੂੰ ਸੈਟ ਕਰਨ ਲਈ ਵਰਤੀ ਜਾਂਦੀ ਹੈ।

Font-size	ਇਹ ਪ੍ਰਾਪਰਟੀ ਫੌਂਟ ਦਾ ਸਾਈਜ਼ ਸੈਟ ਕਰਨ ਲਈ ਵਰਤੀ ਜਾਂਦੀ ਹੈ। ਇਸ ਵਿਚ px ਜਾਂ em unit ਦੀ ਵਰਤੋਂ ਹੋ ਸਕਦੀ ਹੈ। World Wide Web Consortium (W3C) ਦੁਆਰਾ ਫੌਂਟ ਦਾ ਸਾਈਜ਼ em ਯੂਨਿਟਸ ਵਿਚ ਸੈਟ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਯੂਨਿਟ ਅਨੁਸਾਰ 1 em ਦਾ ਮਤਲਬ 16 px ਹੈ ਅਤੇ ਇਹ ਸਾਈਜ਼ ਵੈੱਬ ਬ੍ਰਾਊਜ਼ਰ ਦਾ ਵੀ ਡਿਫਾਲਟ ਫੌਂਟ ਸਾਈਜ਼ ਹੁੰਦਾ ਹੈ।
Front-style	ਇਹ ਪ੍ਰਾਪਰਟੀ ਫੌਂਟ ਦੇ ਸਟਾਈਲ ਨੂੰ ਸੈਟ ਕਰਨ ਲਈ ਵਰਤੀ ਜਾਂਦੀ ਹੈ ਜਿਵੇਂ normal, italic ਜਾਂ oblique
Font-weight	ਇਹ ਪ੍ਰਾਪਰਟੀ ਫੌਂਟ ਦਾ Weight ਸੈਟ ਕਰਨ ਲਈ ਵਰਤੀ ਜਾਂਦੀ ਹੈ। ਇਸ ਵਿਚ ਵਰਤੀਆਂ ਜਾਣ ਵਾਲੀਆਂ ਆਮ values ਹਨ : normal, bold, bolder, lighter, number (ਕੋਈ ਵੀ ਅੰਕਾਂ ਵਾਲੀ ਕੀਮਤ ਜਿਵੇਂ 900)
Font-variant	ਇਹ ਪ੍ਰਾਪਰਟੀ ਫੌਂਟ ਦਾ ਵੈਰੀਏਂਟ (variant) ਸੈਟ ਕਰਨ ਲਈ ਵਰਤੀ ਜਾਂਦੀ ਹੈ ਜਿਵੇਂ normal, small-caps

**ਉਦਾਹਰਣ :**

```
p {
    font-style: italic;
    font-weight: bold;
    font-size: 12px;
}
```

ਹੇਠਾਂ ਦਿੱਤੀ ਉਦਾਹਰਣ ਦਰਸਾਉਂਦੀ ਹੈ ਕਿ h1 ਹੈਡਿੰਗ ਤੇ Font Property ਦੀ Shorthand ਡਿਕਲੇਰੇਸ਼ਨ ਕਿਵੇਂ ਵਰਤੀ ਜਾਵੇ। ਇੱਥੇ, ਫੌਂਟ ਨੂੰ ਇਟੈਲਿਕ ਅਤੇ ਬੋਲਡ ਸੈਟ ਕੀਤਾ ਗਿਆ ਹੈ, ਫੌਂਟ ਦਾ ਅਕਾਰ 12 ਪਿਕਸਲ ਸੈਟ ਕੀਤਾ ਗਿਆ ਹੈ, ਲਾਈਨ 30 ਪਿਕਸਲ ਸੈਟ ਕੀਤੀ ਗਈ ਹੈ ਅਤੇ Font Family Georgia ਵਿਚ ਸੈਟ ਕੀਤੀ ਗਈ ਹੈ।

```
h1 {
    font: italic bold 12px/30px Georgia, serif;
}
```

#### 1.12.4 CSS ਲਿੰਕਸ (CSS Links)

ਇਹ CSS ਪ੍ਰਾਪਰਟੀਜ਼ ਹਾਈਪਰਲਿੰਕਸ ਨੂੰ Format ਕਰਨ ਲਈ ਵਰਤੀਆਂ ਜਾਂਦੀਆਂ ਹਨ। ਵੈੱਬਪੇਜ਼ ਵਿੱਚ ਆਮ ਕਰਕੇ ਚਾਰ ਟਾਈਪਸ ਦੇ ਲਿੰਕ ਹਨ :

- a: link – ਇਹ ਆਮ ਅਤੇ unvisited ਲਿੰਕ ਲਈ ਹੈ।
- a: visited – ਇਹ ਯੂਜ਼ਰ ਦੁਆਰਾ ਵਿਜ਼ਟ ਕੀਤੇ ਜਾ ਚੁੱਕੇ ਲਿੰਕ ਲਈ ਹੈ।
- a: hover – ਇਹ ਯੂਜ਼ਰ ਦੁਆਰਾ ਜਦੋਂ ਮਾਊਸ ਪੁਆਇਟਰ ਲਿੰਕ 'ਤੇ ਲੈਕੇ ਜਾਇਆ ਜਾਂਦਾ ਹੈ, ਲਈ ਹੈ।
- a: active – ਇਹ ਉਸ ਸਮੇਂ ਲਈ ਹੈ ਜਦੋਂ ਲਿੰਕ ਕਲਿੱਕ ਕੀਤਾ ਜਾਂਦਾ ਹੈ।

**ਉਦਾਹਰਣ :**

```
a: link {color: # FF0000; text-decoration: none;}
a: visited {color: # 00FF00; text-decoration: none;}
a: hover {color: # FF00FF; text-decoration: underline}
a: active {color: # 0000FF; text-decoration: underline}
```

### 1.12.5 CSS لਿਸਟਾਂ (CSS Lists)

ਇਹ ਪ੍ਰਾਪਟੀ, ਲਿਸਟਾਂ ਨੂੰ ਫਾਰਮੈਟ ਕਰਨ ਲਈ ਵਰਤੀ ਜਾਂਦੀ ਹੈ। ਲਿਸਟ ਵਿੱਚ ਆਈਟਮ ਦੇ ਚਿੰਨ੍ਹ (Symbol) ਜਾਂ ਨੰਬਰ ਜਾਂ Character ਨੂੰ ਆਈਟਮ ਮਾਰਕਰ ਵਜੋਂ ਦਰਸਾਇਆ ਗਿਆ ਹੈ। Item ਮਾਰਕਰ ਦੀਆਂ ਉਦਾਹਰਣਾਂ Circle, Square, Disc, Upper-Roman, Lower-Roman, Lower-Alpha, Upper-Alpha ਹਨ।

ਉਦਾਹਰਣ :

```
ul {  
    list-style-type: circle;  
}
```

List-Style-Image ਪ੍ਰਾਪਟੀ ਇਮੇਜ਼ ਨੂੰ Item Marker ਵਜੋਂ ਇਸਤੇਮਾਲ ਕਰਨ ਲਈ ਵਰਤੀ ਜਾ ਸਕਦੀ ਹੈ।

ਉਦਾਹਰਣ :

```
ul {  
    list-style-image: url ('arrow.gif');  
}
```

### 1.12.6 CSS ਬਾਰਡਰ (CSS Border)

ਇਹ ਪ੍ਰਾਪਟੀ, ਐਲੀਮੈਂਟਸ ਦੇ ਦੁਆਲੇ ਬਾਰਡਰ ਸੈੱਟ ਕਰਨ ਅਤੇ ਫਾਰਮੈਟ ਕਰਨ ਲਈ ਵਰਤੀ ਜਾਂਦੀ ਹੈ। ਅਸੀਂ ਇਸ ਪ੍ਰਾਪਟੀ ਦੀ ਵਰਤੋਂ ਕਰਦਿਆਂ html ਐਲੀਮੈਂਟਸ ਲਈ ਬਾਰਡਰ ਦੀ style, width ਅਤੇ color ਨਿਰਧਾਰਿਤ ਕਰ ਸਕਦੇ ਹਾਂ। ਇਹ ਤਿੰਨ ਪ੍ਰਾਪਟੀਜ਼ ਬਾਰਡਰ ਨੂੰ ਫਾਰਮੈਟ ਕਰਨ ਲਈ ਵਰਤੀਆਂ ਜਾਂਦੀਆਂ ਹਨ :

ਪ੍ਰਾਪਟੀ	ਵਿਆਖਿਆ
border-style	ਇਹ ਪ੍ਰਾਪਟੀ ਬਾਰਡਰ ਦਾ ਸਟਾਈਲ ਸੈੱਟ ਕਰਨ ਲਈ ਵਰਤੀ ਜਾਂਦੀ ਹੈ। ਇਸ ਦੀਆਂ ਆਮ ਵਰਤੀਆਂ ਜਾਣ ਵਾਲੀਆਂ values ਹਨ : none, dotted, dashed, solid, double, groove, ridge, inset ਅਤੇ outset
border-width	ਇਹ ਪ੍ਰਾਪਟੀ ਬਾਰਡਰ ਦੀ ਚੌਝਾਈ ਸੈੱਟ ਕਰਨ ਲਈ ਵਰਤੀ ਜਾਂਦੀ ਹੈ।
border-color	ਇਹ ਪ੍ਰਾਪਟੀ ਬਾਰਡਰ ਦਾ ਰੰਗ ਸੈੱਟ ਕਰਨ ਲਈ ਵਰਤੀ ਜਾਂਦੀ ਹੈ।
border	ਇਹ ਪ੍ਰਾਪਟੀ ਬਾਰਡਰ ਦੀਆਂ ਸਾਰੀਆਂ ਪ੍ਰਾਪਟੀਜ਼ ਨੂੰ ਇੱਕ ਡਿਕਲੋਰੇਸ਼ਨ ਵਿੱਚ ਸੈੱਟ ਕਰਨ ਲਈ ਵਰਤੀ ਜਾਂਦੀ ਹੈ।

ਉਦਾਹਰਣ :

```
p {  
    border-style: solid;  
    border-width: 5px;  
    border-color: blue;  
}
```

ਹੇਠਾਂ ਦਿੱਤੀ ਉਦਾਹਰਣ ਇੱਕ ਡਿਕਲੋਰੇਸ਼ਨ ਵਿੱਚ ਸਾਰੀਆਂ ਬਾਰਡਰ ਪ੍ਰਾਪਟੀਜ਼ ਦੀ ਵਰਤੋਂ ਦਰਸਾਉਂਦੀ ਹੈ। ਹੇਠਾਂ ਦਿੱਤੀ ਉਦਾਹਰਣ ਵਿੱਚ, 5 px ਬਾਰਡਰ ਦੀ width ਹੈ, ਬਾਰਡਰ ਦਾ ਸਟਾਈਲ solid ਹੈ ਅਤੇ ਬਾਰਡਰ ਦਾ ਰੰਗ ਲਾਲ ਹੈ:

```
h1 {  
    border: 5px solid red;  
}
```

ਬਾਰਡਰ ਦੀਆਂ ਚਾਰੇ ਸਾਈਡਜ਼ ਵੀ CSS ਵਿੱਚ ਵੱਖਰੇ ਢੰਗ ਨਾਲ ਵਾਰਮੈਟ ਕੀਤੀਆਂ ਜਾ ਸਕਦੀਆਂ ਹਨ ਉਦਾਹਰਣ:

```
p {
    border-top-style: dotted;
    border-right-style: solid;
    border-bottom-style: dashed;
    border-left-style: dotted;
}
```

### 1.12.7 CSS ਮਾਰਜ਼ਨ (CSS Margin)

ਇਹ CSS ਪ੍ਰਾਪਟੀ ਐਲੀਮੈਂਟ ਦੇ ਦੁਆਲੇ (around) ਦੀ ਜਗਾ ਨਿਰਧਾਰਿਤ ਕਰਨ ਲਈ ਵਰਤੀ ਜਾਂਦੀ ਹੈ। ਇਸ ਜਗਾ ਨੂੰ ਮਾਰਜ਼ਨ (ਹਾਸ਼ੀਆ) ਕਿਹਾ ਜਾਂਦਾ ਹੈ। ਹਾਸ਼ੀਏ (Margin) ਦਾ ਕੋਈ ਰੰਗ ਨਹੀਂ ਹੁੰਦਾ, ਇਹ ਪਾਰਦਰਸ਼ੀ ਹੁੰਦੇ ਹਨ। ਇਹ ਬਾਰਡਰ ਦੇ ਬਾਹਰਲੇ ਪਾਸੇ ਹੁੰਦੇ ਹਨ। ਹਾਸ਼ੀਏ (Margin) ਨੂੰ ਨਿਰਧਾਰਤ ਕਰਨ ਲਈ ਇੱਥੇ ਚਾਰ ਨਿਰਦੇਸ਼ ਹਨ : ਖੱਬੇ, ਉੱਪਰ, ਸੱਜੇ, ਹੇਠਾਂ :

ਪ੍ਰਾਪਟੀ	ਵਿਆਖਿਆ
Margin	ਇਹ ਪ੍ਰਾਪਟੀ ਸਾਰੀਆਂ ਮਾਰਜ਼ਨ ਪ੍ਰਾਪਟੀਜ਼ ਨੂੰ ਇੱਕ ਡਿਕਲੇਰੇਸ਼ਨ ਵਿੱਚ ਸੈਟ ਕਰਨ ਲਈ ਵਰਤੀ ਜਾਂਦੀ ਹੈ।
Margin-left	ਇਹ ਪ੍ਰਾਪਟੀ ਐਲੀਮੈਂਟ ਦੇ ਲੈਫਟ ਮਾਰਜ਼ਨ ਨੂੰ ਸੈਟ ਕਰਨ ਲਈ ਵਰਤੀ ਜਾਂਦੀ ਹੈ।
Margin-right	ਇਹ ਪ੍ਰਾਪਟੀ ਐਲੀਮੈਂਟ ਦੇ ਸੱਜੇ (Right) ਮਾਰਜ਼ਨ ਨੂੰ ਸੈਟ ਕਰਨ ਲਈ ਵਰਤੀ ਜਾਂਦੀ ਹੈ।
Margin-top	ਇਹ ਪ੍ਰਾਪਟੀ ਐਲੀਮੈਂਟ ਦੇ ਟਾਪ ਮਾਰਜ਼ਨ ਨੂੰ ਸੈਟ ਕਰਨ ਲਈ ਵਰਤੀ ਜਾਂਦੀ ਹੈ।
Margin-bottom	ਇਹ ਪ੍ਰਾਪਟੀ ਐਲੀਮੈਂਟ ਦੇ ਹੇਠਲੇ (Bottom) ਮਾਰਜ਼ਨ ਨੂੰ ਸੈਟ ਕਰਨ ਲਈ ਵਰਤੀ ਜਾਂਦੀ ਹੈ।

ਉਦਾਹਰਣ :

```
p {
    margin-left: 40px; margin-right: 60px;
    margin-bottom: 50px; margin-top: 70px;
}
```

ਉਦਾਹਰਣ : (Margin - Shorthand property) :

margin: 50px 60px 70px 80px;	(margins for top, right, bottom, and left side)
margin: 50px 60px 70px;	(margin for top, left and right, bottom side)
margin: 50px 60px;	(margin for top and bottom, left and right side)
margin: 50px;	(margin for all four sides)

### 1.12.8 CSS ਪੈਡਿੰਗ (CSS Padding)

ਇਹ ਪ੍ਰਾਪਟੀ, ਕੰਟੈਂਟ ਅਤੇ ਐਲੀਮੈਂਟ ਦੇ ਬਾਰਡਰ ਵਿਚਕਾਰ ਜਗਾ ਨਿਰਧਾਰਿਤ ਕਰਨ ਲਈ ਵਰਤੀ ਜਾਂਦੀ ਹੈ। Padding ਸੈਟ ਕਰਨ ਲਈ ਇੱਥੇ ਚਾਰ ਨਿਰਦੇਸ਼ ਹਨ : ਖੱਬੇ, ਉੱਪਰ, ਸੱਜੇ, ਹੇਠਾਂ :

ਪ੍ਰਾਪਟੀ	ਵਿਆਖਿਆ
Padding	ਇਹ ਪ੍ਰਾਪਟੀ ਇੱਕ ਡਿਕਲੇਰੇਸ਼ਨ ਵਿੱਚ Padding ਦੀਆਂ ਪ੍ਰਾਪਟੀਜ਼ ਲਿਖਣ ਲਈ ਵਰਤੀ ਜਾਂਦੀ ਹੈ।
Padding-left	ਇਹ ਪ੍ਰਾਪਟੀ HTML ਐਲੀਮੈਂਟ ਦੇ ਖੱਬੇ ਪਾਸੇ Padding ਦਰਸਾਉਣ ਲਈ ਵਰਤੀ ਜਾਂਦੀ ਹੈ।

Padding-right	ਇਹ ਪ੍ਰਾਪਟੀ HTML ਐਲੀਮੈਂਟ ਦੇ ਸੱਜੇ ਪਾਸੇ Padding ਦਰਸਾਉਣ ਲਈ ਵਰਤੀ ਜਾਂਦੀ ਹੈ।
Padding-top	ਇਹ ਪ੍ਰਾਪਟੀ HTML ਐਲੀਮੈਂਟ ਦੇ ਉੱਪਰਲੇ (Top) ਪਾਸੇ Padding ਦਰਸਾਉਣ ਲਈ ਵਰਤੀ ਜਾਂਦੀ ਹੈ।
Padding-bottom	ਇਹ ਪ੍ਰਾਪਟੀ HTML ਐਲੀਮੈਂਟ ਦੇ ਹੇਠਲੇ (Bottom) ਪਾਸੇ Padding ਦਰਸਾਉਣ ਲਈ ਵਰਤੀ ਜਾਂਦੀ ਹੈ।

ਉਦਾਹਰਣ :


```
p {  
padding-top: 25px; padding-bottom: 25px;  
padding-right: 50px; padding-left: 50px;  
}
```

**ਉਦਾਹਰਣ (Padding-Shorthand Property) :**

p {padding: 50px 60px 70px 80px;}	(“ਉੱਪਰਲੀ”, “ਸੱਜੀ”, “ਹੇਠਲੀ” ਅਤੇ “ਖੱਬੀ” ਸਾਈਡ ਲਈ Padding)
p {padding: 50px 60px 70px;}	(ਉੱਪਰਲੀ, “ਖੱਬੀ ਅਤੇ ਸੱਜੀ”, “ਹੇਠਲੀ” ਸਾਈਡ ਲਈ Padding)
p {padding: 50px 60px;}	(“ਉੱਪਰਲੀ ਅਤੇ ਹੇਠਲੀ”, “ਖੱਬੀ ਅਤੇ ਸੱਜੀ” ਸਾਈਡ ਲਈ Padding)
p {padding: 50px;}	(ਚਾਰੋਂ ਸਾਈਡਾਂ ਲਈ Padding)

### 1.12.9 CSS ਬਾਕਸ ਮਾਡਲ (CSS Box Model)

ਟਰਮ Box Model ਦੀ ਵਰਤੋਂ ਵੈੱਬਪੇਜਾਂ ਦੇ ਡਿਜ਼ਾਈਨ ਅਤੇ ਲੋਆਊਟ ਦੇ ਸੰਬੰਧ ਵਿੱਚ ਕੀਤੀ ਜਾਂਦੀ ਹੈ। HTML ਦਾ ਹਰੇਕ Element/Part ਇੱਕ ਤਰ੍ਹਾਂ ਨਾਲ ਇੱਕ Box ਹੁੰਦਾ ਹੈ। Web ਬ੍ਰਾਊਜ਼ਰ ਹਰ Element ਨੂੰ CSS Box Model ਦੇ ਅਨੁਸਾਰ ਇੱਕ Rectangle Box ਵਜੋਂ ਪੇਸ਼ ਕਰਦਾ ਹੈ। Box Model ਵਿੱਚ ਕਈ ਐਟਰੀਬਿਊਟ ਹੁੰਦੇ ਹਨ। ਇਸ ਵਿੱਚ ਸ਼ਾਮਿਲ ਹਨ : ਹਾਸ਼ੀਏ (Margin), Border, Padding, ਅਤੇ Actual Content, ਇਨ੍ਹਾਂ ਨੂੰ ਬਾਕਸ ਮਾਡਲ ਰੂਪ ਵਿੱਚ ਚਿੱਤਰ-1.8 ਵਿੱਚ ਦਰਸਾਇਆ ਗਿਆ ਹੈ :



ਚਿੱਤਰ 1.8

ਇਹਨਾਂ Parts (ਭਾਗਾਂ) ਦੀ ਵਿਆਖਿਆ ਇਸ ਪ੍ਰਕਾਰ ਹੈ :

ਭਾਗ	ਵਿਆਖਿਆ
Content	ਇਸ ਏਗੀਏ ਵਿੱਚ ਬਾਕਸ ਦੇ ਕੰਟੈਂਟ ਨੂੰ ਦਿਖਾਇਆ ਜਾਂਦਾ ਹੈ। ਇਹ ਕੰਟੈਂਟ ਟੈਕਸਟ, ਤਸਵੀਰ ਜਾਂ ਫੇਰ ਕੋਈ ਹੋਰ ਮੀਡੀਆ (Object) ਹੋ ਸਕਦਾ ਹੈ।
Padding	ਇਹ Box ਦੇ ਬਾਰਡਰ ਅਤੇ ਕੰਟੈਂਟ ਦੇ ਵਿਚਕਾਰ ਦੀ ਜਗ੍ਹਾ (Space) ਹੁੰਦੀ ਹੈ।

Border	ਇਹ Box ਦੇ ਮਾਰਜਨ ਅਤੇ Padding ਵਿਚਕਾਰ ਦੀ ਜਗ੍ਹਾ (Space) ਹੁੰਦੀ ਹੈ।
Margin	ਇਹ ਬਾਰਡਰ ਤੋਂ ਬਾਹਰਲੇ ਪਾਸੇ ਵਾਲੀ ਜਗ੍ਹਾ ਹੁੰਦੀ ਹੈ। ਮਾਰਜਨ ਟਰਾਂਸਪੇਰੇਂਟ (ਪਾਰਦਰਸ਼ੀ) ਹੁੰਦਾ ਹੈ।

CSS ਦੇ Box Model ਦੀ ਵਰਤੋਂ ਕਰਦਿਆਂ ਵੈੱਬਪੇਜ਼ਾਂ ਦੇ Layout ਨੂੰ ਡਿਜ਼ਾਈਨ ਕਰਨ ਲਈ, HTML ਵਿੱਚ ਆਮ ਤੌਰ 'ਤੇ ਦੋ ਐਲੀਮੈਂਟਸ <div> ਅਤੇ <span> ਵਰਤੇ ਜਾਂਦੇ ਹਨ। ਇਸ ਐਲੀਮੈਂਟ ਦੀ ਵਿਆਖਿਆ ਹੇਠਾਂ ਕੀਤੀ ਗਈ ਹੈ :

ਦੋਵੇਂ <div> ਅਤੇ <span> ਐਲੀਮੈਂਟ, ਵੈੱਬਪੇਜ਼ ਦੇ ਭਾਗਾਂ ਨੂੰ ਪ੍ਰਭਾਸ਼ਿਤ ਕਰਨ ਲਈ ਵਰਤੇ ਜਾਂਦੇ ਹਨ। ਇੱਕ ਭਾਗ (<div>) ਇੱਕ ਬਲਾਕ-ਪੱਧਰ ਦਾ ਐਲੀਮੈਂਟ ਹੁੰਦਾ ਹੈ ਅਤੇ ਸਪੈਨ ਇੱਕ inline ਐਲੀਮੈਂਟ ਹੁੰਦਾ ਹੈ। <div> ਦੀ ਵਰਤੋਂ ਡਾਕੂਮੈਂਟ ਦੇ ਭਾਗਾਂ ਨੂੰ wrap ਕਰਨ ਲਈ ਕੀਤੀ ਜਾਣੀ ਚਾਹੀਦੀ ਹੈ, ਜਦੋਂ ਕਿ ਟੈਕਸਟ, Images, ਆਦਿ ਦੇ ਛੋਟੇ ਹਿੱਸਿਆਂ ਨੂੰ wrap ਕਰਨ ਲਈ ਸਪੈਨ ਦੀ ਵਰਤੋਂ ਕੀਤੀ ਜਾਂਦੀ ਹੈ।

ਇੱਥੇ ਇੱਕ ਉਦਾਹਰਣ ਹੈ :

```
<div>Demo Text, with <span>some other</span> text.</div>
```


<div> ਐਲੀਮੈਂਟ ਨੂੰ HTML ਵਿੱਚ CSS ਅਧਾਰਿਤ ਲੋਆਊਟ ਬਣਾਉਣ ਸਮੇਂ ਇਸਤੇਮਾਲ ਕੀਤਾ ਜਾਂਦਾ ਹੈ, ਜਦੋਂ ਕਿ <span> ਐਲੀਮੈਂਟ, ਟੈਕਸਟ ਨੂੰ stylish ਕਰਨ ਲਈ ਵਰਤਿਆ ਜਾਂਦਾ ਹੈ। <div> ਅਤੇ <span> ਐਲੀਮੈਂਟਸ ਵਿੱਚ ਲੋੜੀਂਦੇ ਐਟਰੀਬਿਊਟ ਨਹੀਂ ਹੁੰਦੇ, ਪਰ style, class ਅਤੇ id ਆਮ ਐਟਰੀਬਿਊਟ ਹਨ ਜੋ ਇਨ੍ਹਾਂ ਦੋਵਾਂ Elements ਨਾਲ ਵਰਤੇ ਜਾਂਦੇ ਹਨ। ਹੇਠਾਂ ਦਿੱਤੀ ਉਦਾਹਰਣ ਦਰਸਾਉਂਦੀ ਹੈ ਕਿ ਵੈੱਬਪੇਜ਼ਾਂ ਵਿੱਚ Box Model ਨੂੰ ਕਿਵੇਂ ਪਰਿਭਾਸ਼ਿਤ ਅਤੇ ਉਪਯੋਗ ਕਰਨਾ ਹੈ :

```

1  <!DOCTYPE html>
2  <html>
3      <head>
4          <style>
5              .main {
6                  font-size:32px;
7                  font-weight:bold;
8                  text-align:center;
9              }
10             #box {
11                 padding-top:40px;
12                 width: 450px;
13                 height: 150px;
14                 border: 5px solid navy;
15                 margin: 50px;
16                 text-align:center;
17                 font-size:28px;
18                 font-weight:bold;
19             }
20         </style>
21     </head>
22
23     <body>
24         <div class="main">CSS Box-Model</div>
25         <div id="box">Punjab School Education Board</div>
26     </body>
27 </html>
28

```


### ਚਿੱਤਰ 1.9 Box Model ਦੀ ਉਦਾਹਰਣ ਵਾਲਾ ਪ੍ਰੋਗਰਾਮ



### ਚਿੱਤਰ 1.10 Box Model ਉਦਾਹਰਣ ਪ੍ਰੋਗਰਾਮ ਦਾ ਆਉਟਪੁੱਟ

## 1.13 CSS ਪ੍ਰਾਪਤੀਜ਼ ਦੇ ਪ੍ਰੋਗਰਾਮ ਦੀ ਉਦਾਹਰਣ (Example Program for CSS Properties)

ਹੁਣ ਤੱਕ ਜੋ ਅਸੀਂ ਪੜਿਆ ਹੈ, ਇੱਕ ਸਾਧਾਰਨ ਪ੍ਰੋਗਰਾਮ ਦੀ ਵਰਤੋਂ ਨਾਲ ਦਿਖਾਇਆ ਗਿਆ ਹੈ। ਆਉ ਇੱਕ Demo ਪ੍ਰੋਗਰਾਮ ਦੇ ਜ਼ਰੀਏ Internal style sheet ਦੀ ਵਰਤੋਂ ਕਰਦਿਆਂ ਸਮਝੀਏ ਕਿ CSS ਐਟਰੀਬੂਟਸ/ਪ੍ਰਾਪਤੀਜ਼ ਦੀ ਵਰਤੋਂ ਕਿਵੇਂ ਕਰਨੀ ਹੈ। ਹੇਠਾਂ ਦਿੱਤਾ ਪ੍ਰੋਗਰਾਮ Notepad++ ਐਡੀਟਰ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਸਦੀ ਆਊਟਪੁੱਟ ਵੇਖਣ ਲਈ ਗੁਗਲ ਕਰੋਮ ਜਾਂ ਕਿਸੇ ਹੋਰ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰੋ।



```
<!DOCTYPE html>
<head>
<style>
.main {
    color:navy;
    font-size:32px;
    font-weight:bold;
    text-align:center;
}
#box {
    padding-top:10px;
    width: auto;
    height: auto;
    border: 5px solid navy;
    margin: 5px;
}
h1{
    background-color:black;
    color:yellow;
    text-align:center;
}
a:hover{
    text-decoration:underline;
    color:blue;
    font-size:32px;
}
p,s1{
    font-size:16px;
    text-align:justify;
}
#s1{
    color:red;
    font-weight:bold;
}
</style>
</head>
<body>
<div class="main">Demo Web Page for CSS</div>
<div id="box">
<h1>Welcome to Web Designing</h1>
<p>This is a demo web page which shows how to use various css properties in a web page. We have learnt about <span id="s1">background properties, text properties, font properties, margin properties, link properties, padding properties, border properties etc.</span> in this chapter. This example shows how to use these properties.</p>
<p>CSS Stands for Cascading Style Sheets. These style sheets are used to format web pages. CSS is a language that describes the style of an HTML document. CSS describes how HTML elements should be displayed.</p>
<h3>For more information on css, you may visit <a href="https://www.w3schools.com/css/default.asp">w3schools.com</a> by clicking on the link.</h3>
</div>
</body>
</html>
```

ਚਿੱਤਰ 1.11 ਉਦਾਹਰਣ Program for using CSS



ਚਿੱਤਰ 1.12 ਪ੍ਰੋਗਰਾਮ ਦੀ ਆਊਟਪੁੱਟ



## ਯਾਦ ਰੱਖਣ ਯੋਗ ਗੱਲਾਂ

1. ਵੈੱਬਸਾਈਟ ਦਾ ਡਿਜ਼ਾਈਨ ਸਧਾਰਨ ਅਤੇ ਇੱਕਸਾਰ (Simple & Uniform) ਹੋਣਾ ਚਾਹੀਦਾ ਹੈ।
2. ਵੈੱਬਪੇਜ਼ ਤੇ ਟੈਕਸਟ, Images, ਵੀਡੀਓ ਅਤੇ ਆਡੀਓ ਦੇ ਸਮੇਲ ਨੂੰ ਇਸ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਵੈੱਬਪੇਜ਼ ਦਾ Loading Time (ਲੋਡ ਹੋਣ ਦਾ ਸਮਾਂ) ਜ਼ਿਆਦਾ ਨਾ ਹੋਵੇ ਅਤੇ ਵੈੱਬਪੇਜ਼ Light Weight (ਹਲਕੇ ਵਜ਼ਨ) ਦਾ ਹੋਵੇ।
3. HTML (ਹਾਈਪਰਟੈਕਸਟ ਮਾਰਕਅੱਪ ਲੈਂਗੁਏਜ਼) ਵੈੱਬਪੇਜ਼ਾਂ ਲਈ ਮੁੱਖ ਮਾਰਕਅੱਪ ਭਾਸ਼ਾ ਹੈ।
4. ਟੈਕਸਟ, ਲਿਸਟਾਂ, ਇਮੇਜ਼ਿਜ਼, ਵੀਡੀਓ, ਆਡੀਓ, ਟੇਬਲ, ਫਰੇਮ, ਸਿਰਲੇਖ, ਫਾਰਮ ਅਤੇ ਹੋਰ ਬਹੁਤ ਸਾਰੇ ਐਲੀਮੈਂਟਸ ਅਤੇ ਆਬਜੈਕਟਸ ਨਾਲ, HTML ਵੈੱਬਪੇਜ਼ ਤਿਆਰ ਕਰਨ ਦਾ ਇੱਕ ਸਾਧਨ ਪ੍ਰਦਾਨ ਕਰਦੀ ਹੈ।
5. HTML ਸਾਨੂੰ Java ਸਕ੍ਰਿਪਟ ਵਰਗੀਆਂ ਭਾਸ਼ਾਵਾਂ ਵਿੱਚ ਲਿਖੀਆਂ ਸਕ੍ਰਿਪਟਾਂ ਨੂੰ ਸ਼ਾਮਿਲ ਕਰਨ ਭਾਵ Load ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ।
6. HTML ਵਿੱਚ Link ਨੂੰ Hyperlink ਕਿਹਾ ਜਾਂਦਾ ਹੈ ਅਤੇ <a> (ਐਕਰ) ਟੈਗ ਨਾਲ ਬਣੇ Link 'ਤੇ ਕਲਿੱਕ ਕਰਕੇ ਕਿਸੇ ਹੋਰ ਵੈੱਬਪੇਜ਼ ਜਾਂ ਕਿਸੇ ਵੀ ਕਿਸਮ ਦੀ ਫਾਈਲ ਵਿੱਚ Navigate ਕੀਤਾ ਜਾ ਸਕਦਾ ਹੈ।
7. ਕਾਸਕੇਡਿੰਗ ਸਟਾਈਲ ਸ਼ੀਟਾਂ (CSS) ਦੀ ਵਰਤੋਂ ਕਰਕੇ ਅਸੀਂ ਵੈੱਬਸਾਈਟਸ ਅਤੇ ਵੈੱਬਪੇਜ਼ਾਂ ਦੇ ਡਿਜ਼ਾਈਨ ਨੂੰ ਬਹੁਤ ਆਸਾਨ ਅਤੇ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ।
8. ਤਿੰਨ ਟਾਈਪਸ ਦੇ CSS ਹਨ : Inline, Internal & External (ਇਨਲਾਈਨ, ਇੰਟਰਨਲ ਅਤੇ ਐਕਸਟਰਨਲ)।
9. CSS Padding (ਪੈਡਿੰਗ) ਪ੍ਰਾਪਤੀ, ਕੰਟੈਂਟ ਅਤੇ ਬਾਰਡਰ ਦੇ ਵਿਚਕਾਰ ਦੂਰੀ ਨਿਰਧਾਰਤ ਕਰਦੀ ਹੈ।
10. CSS ਬਾਕਸ ਮਾਡਲ ਦੀ ਵਰਤੋਂ ਵੈੱਬਪੇਜ਼ਾਂ ਲਈ ਡਿਜ਼ਾਈਨ ਅਤੇ ਲੇਆਊਟ ਦੇ ਸੰਬੰਧ ਵਿੱਚ ਕੀਤੀ ਜਾਂਦੀ ਹੈ। HTML ਦਾ ਹਰੇਕ ਐਲੀਮੈਂਟ, ਇੱਕ ਤਰ੍ਹਾਂ ਨਾਲ ਇੱਕ Box ਹੀ ਹੁੰਦਾ ਹੈ।

## ਅਣਿਆਸ

ਭਾਗ-ਉ

### ਪ੍ਰ 1. ਖਾਲੀ ਥਾਵਾਂ ਭਰੋ:

- I. ਵੈੱਬਸਾਈਟ clear ਅਤੇ fresh ਬਣਾਉਣ ਲਈ ..... ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
- II. ਇਹ ਇੱਕ ਖੋਜ ਤੋਂ ਸਿੱਖਿਆ ਗਿਆ ਹੈ ਕਿ ਆਮ ਯੂਜ਼ਰ ..... ਪੈਟਰਨ ਵਿੱਚ ਵੈੱਬਪੇਜ਼ਾਂ (ਕੰਪਿਊਟਰ ਸਕਰੀਨਜ਼) ਨੂੰ ਸਕੈਨ ਕਰਦੇ ਹਨ।
- III. HTML ਦੀ ਵਰਤੋਂ ਟੈਕਸਟ, Images ਅਤੇ ਹੋਰ ਵੈੱਬਪੇਜ਼ਾਂ ਦੇ ..... ਨੂੰ ਵੈੱਬਪੇਜ਼ਾਂ 'ਤੇ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ।
- IV. ..... ਦੀ ਵਰਤੋਂ ਨਾਲ ਵੈੱਬਸਾਈਟਸ ਅਤੇ ਵੈੱਬਪੇਜ਼ਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ।
- V. ...., HTML ਐਲੀਮੈਂਟ ਚੁਣਨ ਅਤੇ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ।

### ਪ੍ਰ 2. ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ:

- I. W3C ਸ਼ਬਦ ਦਾ ਸੰਖੇਪ ਰੂਪ ਕੀ ਹੈ ?
- II. CSS ਸ਼ਬਦ ਦਾ ਸੰਖੇਪ ਰੂਪ ਕੀ ਹੈ ?

- III. External CSS ਫਾਈਲ ਦੀ ਐਕਸਟੈਂਸ਼ਨ ਕੀ ਹੈ ?
- IV. ਕਿਸ ਟੈਗ ਵਿਚ ਇੰਟਰਨਲ CSS ਨੂੰ HTML ਵੈੱਬਪੇਜ਼ ਵਿਚ ਪਰਿਭਾਸ਼ਿਤ ਕੀਤਾ ਗਿਆ ਹੈ ?
- V. WYSIWYG ਦਾ ਪੂਰਾ ਨਾਮ ਲਿਖੋ।

**ਭਾਗ-ਅ**

**ਪ੍ਰ : 3 ਛੋਟੇ ਉੱਤਰਾਂ ਵਾਲੇ ਪ੍ਰਸ਼ਨ ( 4-5 ਲਾਈਨਾਂ ਵਿਚ ਉੱਤਰ ਲਿਖੋ )**

- I. HTML ਡਾਕੂਮੈਂਟ ਦੀ ਬਣਤਰ ਲਿਖੋ।
- II. ਵੈੱਬਸਾਈਟ ਡਿਵੈਲਪਮੈਂਟ ਦੇ ਵੱਖ-ਵੱਖ ਪੜਾਅ ਕੀ ਹਨ ?
- III. ਵੈੱਬ ਵਿਚ HTML ਦੀ ਭੂਮਿਕਾ ਕੀ ਹੁੰਦੀ ਹੈ ?
- IV. CSS ਕਿਸ ਲਈ ਵਰਤੀ ਜਾਂਦੀ ਹੈ ?

**ਭਾਗ- ਏ**

**ਪ੍ਰ : 4 ਵੱਡੇ ਉੱਤਰਾਂ ਵਾਲੇ ਪ੍ਰਸ਼ਨ ( 10-15 ਲਾਈਨਾਂ ਵਿਚ ਉੱਤਰ ਲਿਖੋ )**

- I. ਚੰਗੇ ਵੈੱਬ ਡਿਜ਼ਾਈਨ ਦੇ ਸਿਧਾਂਤਾਂ ਦੀ ਵਿਆਖਿਆ ਕਰੋ।
- II. ਵੈੱਬ ਡਿਜ਼ਾਈਨ ਲਈ CSS ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
- III. CSS ਦੇ ਕੀ ਫਾਇਦੇ ਹਨ ?
- IV. CSS BOX ਮਾਡਲ ਦੀ ਵਿਆਖਿਆ ਕਰੋ।
- V. ਕੋਡਿੰਗ ਦੇ ਨਾਲ CSS ਵਿੱਚ ਬਾਰਡਰ ਪ੍ਰਾਪਟੀ ਦੀ ਵਿਆਖਿਆ ਕਰੋ।

### **ਲੈਬ ਐਕਟੀਵਿਟੀ**

- ਆਪਣੇ ਸਕੂਲ ਸੰਬੰਧੀ ਜਾਣਕਾਰੀ ਨੂੰ ਇਕ ਵੈੱਬਪੇਜ਼ ਰਾਹੀਂ ਦਰਸਾਓ ਅਤੇ ਇਸ ਪਾਠ ਵਿਚ ਦਿੱਤੀਆਂ CSS ਪ੍ਰਾਪਟੀਜ਼ ਦੀ ਵਰਤੋਂ ਨਾਲ ਉਸਨੂੰ ਫਾਰਮੈਟ ਕਰੋ।





## ਪਾਠ - 2

# ਇੰਟਰਨੈੱਟ ਦੇ ਇਸਤੇਮਾਲ

### ਇਸ ਪਾਠ ਦੇ ਉਦੇਸ਼

- 2.1 ਇੰਟਰਨੈੱਟ
- 2.2 ਇੰਟਰਨੈੱਟ ਅਤੇ ਇਸਦੀ ਐਪਲੀਕੇਸ਼ਨਸ
- 2.3 ਇੰਟਰਨੈੱਟ ਸਰਚ
- 2.4 ਇੰਟਰਨੈੱਟ ਅਤੇ ਵਰਲਡ ਵਾਈਫਾਈ
- 2.5 ਇੰਟਰਨੈੱਟ ਸੁਰੱਖਿਆ

### ਜਾਣ-ਪਛਾਣ (Introduction)

ਇੰਟਰਨੈੱਟ ਇੱਕ ਵਧੀਆ ਟੈਕਨੋਲੋਜੀ ਹੈ ਜੋ ਵਰਤਮਾਨ ਸਮੇਂ ਵਿੱਚ ਮਨੁੱਖ ਜਾਤੀ ਨੂੰ ਮਿਲਿਆ ਹੋਇਆ ਹੈ। ਇਹ ਸਾਰੀ ਦੁਨੀਆ ਨੂੰ ਸਾਡੇ ਹੱਥਾਂ ਦੀਆਂ ਉੱਗਲਾਂ ਤੇ ਲੈ ਆਇਆ ਹੈ। ਅੱਜ ਇੰਟਰਨੈੱਟ ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਪਾਠ ਵਿੱਚ ਅਸੀਂ ਇੰਟਰਨੈੱਟ ਅਤੇ ਵਰਲਡ ਵਾਈਫਾਈ ਵੈੱਬ ਬਾਰੇ ਸਿੱਖਾਗੇ, ਨਾਲ ਹੀ ਅਸੀਂ ਇਸ ਦੀਆਂ ਐਪਲੀਕੇਸ਼ਨਾਂ, ਸੁਰੱਖਿਆ, ਖੋਜ ਦੀਆਂ ਤਕਨੀਕਾਂ ਬਾਰੇ ਵਿਚਾਰ ਕਰਾਂਗੇ ਅਤੇ ਗੁਗਲ ਐਪਸ ਬਾਰੇ ਸਿੱਖਾਂਗੇ।

### 2.1 ਇੰਟਰਨੈੱਟ (Internet)

ਇੰਟਰਨੈੱਟ ਆਪਣੇ ਨਾਮ ਦਾ ਅਰਥ ਆਪਣੇ ਆਪ ਦੱਸਦਾ ਹੈ। ਇਸਦਾ ਅਰਥ ਹੈ “ਇੰਟਰਨੈਸ਼ਨਲ ਨੈੱਟਵਰਕ ਆਫ਼ ਕੰਪਿਊਟਰਜ਼”। ਇੱਹ ਨੈੱਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਬਣਿਆ ਹੁੰਦਾ ਹੈ (ਜਿਵੇਂ ਕਿ ਅਸੀਂ ਪਿਛਲੀਆਂ ਜਮਾਤਾਂ ਵਿੱਚ ਪੜ੍ਹ ਚੁੱਕੇ ਹਾਂ)। ਇੰਟਰਨੈੱਟ ਜਿਸ ਨੂੰ ਅਸੀਂ ਕਈ ਵਾਰ ਨੈੱਟ ਵੀ ਕہਿੰਦੇ ਹਾਂ, ਪੂਰੇ ਵਿਸ਼ਵ ਦੇ ਲੱਖਾਂ ਕੰਪਿਊਟਰਾਂ ਨੂੰ ਜੋੜ ਕੇ ਇੱਕ ਗਲੋਬਲ ਨੈੱਟਵਰਕ ਬਣਾਉਂਦਾ ਹੈ। ਇਹ ਕੰਪਿਊਟਰ ਆਪਸ ਵਿੱਚ ਕੇਬਲ, ਫਾਈਬਰ ਜਾਂ ਵਾਈਰਲੈਸ ਲਿੰਕਾਂ ਦੁਆਰਾ ਜੁੜੇ ਹੁੰਦੇ ਹਨ। ਅਸੀਂ ਇੰਟਰਨੈੱਟ ਦੀ ਵਰਤੋਂ ਵੈੱਬਸਾਈਟਾਂ ਵੇਖਣ, ਲੋਕਾਂ ਨਾਲ ਗੱਲਬਾਤ ਕਰਨ, ਤਸਵੀਰਾਂ ਅਤੇ ਵੀਡੀਓ ਡਾਊਨਲੋਡ ਕਰਨ, ਸੰਗੀਤ ਸੁਣਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਨ ਲਈ ਕਰ ਸਕਦੇ ਹਾਂ।



ਚਿੱਤਰ 2.1 ਇੰਟਰਨੈੱਟ


ਜਦੋਂ ਦੋ ਕੰਪਿਊਟਰ ਇੰਟਰਨੈੱਟ ਨਾਲ ਜੁੜੇ ਹੁੰਦੇ ਹਨ, ਉਹ ਹਰ ਕਿਸਮ ਦੇ ਟੈਕਸਟ, ਗ੍ਰਾਫਿਕਸ, ਆਵਾਜ਼ (voice), ਵੀਡੀਓ ਅਤੇ ਕੰਪਿਊਟਰ ਪ੍ਰੋਗਰਾਮ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ। ਅਸੀਂ ਸਿਰਫ਼ ਮਾਊਸ ਕਲਿੱਕ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਡਾਟਾ ਤੱਕ ਪਹੁੰਚ ਕਰ ਸਕਦੇ ਹਾਂ, ਖੋਦਦਾਰੀ ਕਰ ਸਕਦੇ ਹਾਂ, ਗੋਮਾਂ ਖੇਡ ਸਕਦੇ ਹਾਂ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ।

#### 2.1.1 ਇੰਟਰਨੈੱਟ ਸਰਵਿਸ ਪ੍ਰੋਵਾਈਡਰ (Internet Service Provider)

ਇੰਟਰਨੈੱਟ ਸਰਵਿਸ ਪ੍ਰੋਵਾਈਡਰ (ਆਈ. ਐਸ. ਪੀ.) ਇੱਕ ਕੰਪਨੀ ਹੈ ਜੋ ਵਿਅਕਤੀਆਂ ਅਤੇ ਸੰਗਠਨਾਂ ਨੂੰ ਇੰਟਰਨੈੱਟ ਦੇ ਇਸਤੇਮਾਲ

ਇੰਟਰਨੈੱਟ ਕੁਨੈਕਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। ਆਈ ਐਸ. ਪੀ. (ISP) ਇੰਟਰਨੈੱਟ ਨੂੰ ਇੱਕ ਸੰਭਾਵਨਾ ਬਣਾਉਂਦਾ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਆਈ ਐਸ. ਪੀ. ਦੇ ਗਾਹਕ (subscription) ਬਣੇ ਬਿਨਾਂ ਸਾਡੇ ਕੋਲ ਇੰਟਰਨੈੱਟ ਦਾ ਕੋਈ ਕੁਨੈਕਸ਼ਨ ਨਹੀਂ ਹੋਵੇਗਾ। ਇੱਕ ਮਹੀਨਾਵਾਰ ਕਿਰਾਏ ਲਈ, ਸਰਵਿਸ ਪ੍ਰਵਾਈਡਰ ਆਮ ਤੌਰ 'ਤੇ ਇੱਕ ਸਾਫਟਵੇਅਰ ਪੈਕੇਜ, ਯੂਜ਼ਰ ਨੇਮ, ਪਾਸਵਰਡ ਅਤੇ ਐਕਸੈਸ ਫੋਨ ਨੰਬਰ ਪ੍ਰਦਾਨ ਕਰਦਾ ਹੈ ਜਿਵੇਂ ਕਿ, Airtel, Vodafone, Idea, BSNL, Jio ਆਦਿ।

ਪਹਿਲਾਂ ਆਈ. ਐਸ. ਪੀ.ਜ਼. (ISPs) ਨੇ ਡਾਇਲ-ਅਪ ਮਾਡਮਸ ਦੁਆਰਾ ਇੰਟਰਨੈੱਟ ਦੀ ਪਹੁੰਚ ਪ੍ਰਦਾਨ ਕੀਤੀ। ਇਸ ਕਿਸਮ ਦਾ ਕੁਨੈਕਸ਼ਨ ਨਿਯਮਤ ਫੋਨ ਲਾਈਨਾ 'ਤੇ ਹੋਇਆ ਸੀ ਅਤੇ ਇਹ ਸਿਰਫ 56 kbps ਤੱਕ ਸੀਮਿਤ ਸੀ। 1990 ਦੇ ਅੰਤ ਵਿੱਚ, ਆਈ. ਐਸ. ਪੀ.ਜ਼. (ISPs) ਨੇ ਡੀ. ਐਸ. ਐਲ. (DSL) ਅਤੇ ਕੇਬਲ ਮਾਡਮ ਰਾਹੀਂ ਤੇਜ਼ ਬ੍ਰਾਡਬੈਂਡ ਇੰਟਰਨੈੱਟ 'ਤੇ ਪਹੁੰਚ ਕਰਵਾਉਣੀ ਸ਼ੁਰੂ ਕੀਤੀ। ਹੁਣ ਕੁਝ ਆਈ. ਐਸ. ਪੀ. ਹਾਈ ਸਪੀਡ ਵਾਈਬਰ ਕੁਨੈਕਸ਼ਨ ਦੀ ਪੇਸ਼ਕਸ਼ ਕਰਦੇ ਹਨ, ਜੋ ਫਾਈਬਰ ਆਪਟਿਕ ਕੇਬਲ ਦੁਆਰਾ ਇੰਟਰਨੈੱਟ ਦੀ ਪਹੁੰਚ ਪ੍ਰਦਾਨ ਕਰਦੇ ਹਨ।



ਚਿੱਤਰ 2.2 ਇੰਟਰਨੈੱਟ ਸਰਵਿਸ ਪ੍ਰਵਾਈਡਰ

ਆਈ. ਐਸ. ਪੀ. (ISPs) ਨੂੰ ਆਈ. ਏ. ਪੀ. (IAPs). (Internet Access Providers) ਵੀ ਕਿਹਾ ਜਾਂਦਾ ਹੈ।

### 2.1.2 ਵੈੱਬ ਬ੍ਰਾਊਜ਼ਰ (Web Browser)

ਇੱਕ ਵੈੱਬ ਬ੍ਰਾਊਜ਼ਰ ਜਾਂ ਬ੍ਰਾਊਜ਼ਰ ਇੱਕ ਐਪਲੀਕੇਸ਼ਨ ਸਾਫਟਵੇਅਰ ਹੈ ਜੋ ਸਾਨੂੰ ਇੰਟਰਨੈੱਟ 'ਤੇ ਵੈੱਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ। ਇਹ ਇੱਕ ਉਪਭੋਗਤਾ ਨੂੰ ਵੈੱਬ ਪੇਜਾਂ ਨੂੰ ਲੱਭਣ, ਪਹੁੰਚਣ ਅਤੇ ਪ੍ਰਦਰਸ਼ਿਤ ਕਰਨ ਦੀ ਆਗਿਆ ਦਿੰਦਾ ਹੈ। ਉਪਭੋਗਤਾ ਬ੍ਰਾਊਜ਼ਰ ਦੇ ਐਡਰੈਸ ਬਾਰ ਵਿੱਚ ਸਿਰਫ URL (ਯੂਨੀਫਾਰਮ ਰੀਸੈਰਚ ਲੋਕੇਟਰ) ਦੇ ਕੇ ਕਿਸੇ ਵੀ ਵੈੱਬ ਪੇਜ ਨੂੰ ਵੇਖਣ ਲਈ ਬੇਨਤੀ ਕਰ ਸਕਦਾ ਹੈ। ਇੱਕ ਬ੍ਰਾਊਜ਼ਰ ਸਧਾਰਨ ਟੈਕਸਟ, ਆਡੀਓ, ਵੀਡੀਓ, ਹਾਈਪਰਲਿੱਕਸ ਅਤੇ ਐਨੀਮੇਸ਼ਨ ਦਿਖਾ ਸਕਦਾ ਹੈ। ਵੈੱਬ ਬ੍ਰਾਊਜ਼ਰ ਦਾ ਮੁੱਖ ਕੰਮ ਵੈੱਬ ਤੋਂ ਜਾਣਕਾਰੀ ਦੇ ਸਰੋਤ ਲੱਭਣਾ ਅਤੇ ਉਨ੍ਹਾਂ ਨੂੰ ਉਪਭੋਗਤਾ ਦੇ ਉਪਕਰਣ (ਪੀਸੀ, ਲੈਪਟਾਪ, ਮੋਬਾਈਲ ਆਦਿ) 'ਤੇ ਦਿਖਾਉਣਾ ਹੈ। ਅੱਜ ਬਜ਼ਾਰ ਵਿੱਚ ਬਹੁਤ ਸਾਰੇ ਬ੍ਰਾਊਜ਼ਰ ਉਪਲੱਬਧ ਹਨ। ਹੇਠਾਂ ਕੁਝ ਆਮ ਵੈੱਬ

ਬ੍ਰਾਊਜ਼ਰਾਂ ਦੀ ਸੂਚੀ ਦਿੱਤੀ ਗਈ ਹੈ:

- Microsoft Internet Explorer
- Google Chrome
- Apple Safari
- Mozilla Firefox
- Opera




ਚਿੱਤਰ 2.3 ਵੈੱਬ ਬ੍ਰਾਊਜ਼ਰ

### 2.1.3 ਬੁੱਕਮਾਰਕ ਅਤੇ ਫੇਵਰਿਟਜ਼ (Bookmarks & Favorites)

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਬੁੱਕਮਾਰਕ ਇੱਕ ਪਤਲਾ ਮਾਰਕਰ ਹੁੰਦਾ ਹੈ ਜੋ ਆਮ ਤੌਰ 'ਤੇ ਕਾਰਡ, ਧਾਤ, ਪਲਾਸਟਿਕ ਜਾਂ ਧਾਰੇ ਦਾ ਬਣਿਆ ਹੁੰਦਾ ਹੈ। ਇਸ ਦੀ ਵਰਤੋਂ ਇੱਕ ਕਿਤਾਬ ਵਿੱਚ ਪਾਠਕ ਦੁਆਰਾ ਪੜ੍ਹੇ ਜਾ ਰਹੇ ਪੰਨੇ ਦੀ ਜਗ੍ਹਾ ਨੂੰ ਰੱਖਣ (ਮਾਰਕ ਕਰਨ) ਅਤੇ ਵਾਪਿਸ ਉਸੇ ਪੰਨੇ 'ਤੇ ਆਸਾਨੀ ਨਾਲ ਆਉਣ ਲਈ ਕੀਤੀ ਜਾਂਦੀ ਹੈ। ਪਰ ਜਦੋਂ ਇੱਕ ਇੰਟਰਨੈੱਟ ਬ੍ਰਾਊਜ਼ਰ ਦਾ ਜ਼ਿਕਰ ਕਰਦੇ ਹੋ, ਤਾਂ ਇਹ ਇੱਕ ਵੈੱਬ ਪੇਜ ਦਾ ਪਤਾ ਸੁਰੱਖਿਅਤ ਕਰਨ ਦਾ ਇੱਕ ਤਰੀਕਾ ਹੈ। Bookmarks ਅਤੇ Favorites ਵਿੱਚ ਕੋਈ ਅੰਤਰ ਨਹੀਂ ਹੈ। ਉਹ ਵੱਖ-ਵੱਖਰੇ ਸ਼ਬਦ ਹਨ ਜੋ ਇਕੋ ਚੀਜ਼ ਦਾ ਵਰਣਨ ਕਰਦੇ ਹਨ। ਇੰਟਰਨੈੱਟ ਐਕਸਪਲੋਰਰ ਇੱਕ ਵੈੱਬ ਬ੍ਰਾਊਜ਼ਰ ਹੈ ਜੋ ਸ਼ਬਦ "Favorites" ਦੀ ਵਰਤੋਂ ਕਰਦਾ ਹੈ। ਮੋਜ਼ੀਲਾ ਫਾਇਰਫੋਰਸ, ਗੂਗਲ ਕਰੋਮ ਅਤੇ ਐਪਲ ਸਫਾਰੀ ਵਿੱਚ ਭਵਿੱਖ ਵਿੱਚ ਬ੍ਰਾਊਜ਼ਿੰਗ ਲਈ ਸੁਰੱਖਿਅਤ ਕੀਤੇ ਗਏ ਇੱਕ ਯੂ. ਆਰ. ਐਲ. (URL) ਨੂੰ "ਬੁੱਕਮਾਰਕ" ਕਿਹਾ ਜਾਂਦਾ ਹੈ। ਰੋਜ਼ਾਨਾ ਲੱਖਾਂ ਵੈੱਬਸਾਈਟਾਂ ਆਨਲਾਈਨ ਆਉਣ ਨਾਲ, ਬੁੱਕਮਾਰਕ ਦੀ ਵਰਤੋਂ ਕਰਕੇ ਅਸੀਂ ਨਿਸ਼ਚਤ ਤੌਰ 'ਤੇ ਉਹ ਵੈੱਬਸਾਈਟਾਂ ਲੱਭ ਸਕਾਂਗੇ ਜਿਨ੍ਹਾਂ ਨੂੰ ਅਸੀਂ ਦੁਬਾਰਾ ਵੇਖਣਾ ਚਾਹੁੰਦੇ ਹਾਂ। Bookmarks ਅਤੇ Favorites ਵੈੱਬ ਐਡਰੈਸ ਨੂੰ ਸੇਵ ਕਰਦੇ ਹਨ ਤਾਂ ਜੋ ਅਸੀਂ ਉਨ੍ਹਾਂ ਨੂੰ ਦੁਬਾਰਾ ਟਾਈਪ ਕੀਤੇ ਬਿਨਾਂ ਤੇਜ਼ੀ ਨਾਲ ਵਾਪਸ ਉਨ੍ਹਾਂ ਵੈੱਬ ਪੇਜ 'ਤੇ ਜਾ ਸਕੀਏ। ਭਾਵੇਂ ਅਸੀਂ ਮੋਜ਼ੀਲਾ ਫਾਇਰਫੋਰਸ, ਇੰਟਰਨੈੱਟ ਐਕਸਪਲੋਰਰ, ਸਫਾਰੀ, ਕਰੋਮ ਜਾਂ ਹੋਰ ਬ੍ਰਾਊਜ਼ਰ ਦੀ ਵਰਤੋਂ ਕਰ ਰਹੇ ਹਾਂ, ਇਸਦੀ ਵਿਧੀ ਇਕੋ ਜਿਹੀ ਹੈ।

#### ਬੁੱਕਮਾਰਕ ਸ਼ਾਮਲ ਕਰਨਾ:

- ਉਸ ਵੈੱਬ ਪੇਜ ਨੂੰ ਖੋਲ੍ਹੇ ਜਿਸ ਨੂੰ ਅਸੀਂ ਇੱਕ ਬੁੱਕਮਾਰਕ ਵੱਜੋਂ ਲਗਾਉਣਾ ਚਾਹੁੰਦੇ ਹਾਂ।
- Address Bar 'ਤੇ ਸਟਾਰ (star) ਲੱਭੋ।
- ਸਟਾਰ 'ਤੇ ਕਲਿੱਕ ਕਰੋ। ਇੱਕ ਬਾਕਸ ਆ ਜਾਵੇਗਾ।
- ਬੁੱਕਮਾਰਕ ਲਈ ਕੋਈ ਨਾਮ ਚੁਣੋ। ਇਸ ਨੂੰ ਖਾਲੀ ਛੱਡਣ 'ਤੇ ਇਹ ਸਿਰਫ ਸਾਈਟ ਦਾ ਆਈਕਾਨ ਦਿਖਾਏਗਾ।
- ਫੋਲਡਰ ਚੁਣੋ, ਜਿਸ ਵਿੱਚ ਬੁੱਕਮਾਰਕ ਰੱਖਿਆ ਜਾਵੇ।
- Done 'ਤੇ ਕਲਿੱਕ ਕਰੋ।




ਚਿੱਤਰ 2.4 ਬੁੱਕਮਾਰਕ ਅਤੇ ਫੇਵਰਿਟਜ਼

### 2.1.4 ਸੁਰੱਖਿਅਤ ਵੈੱਬਸਾਈਟਾਂ ਦੀ ਪਹਿਚਾਣ ਕਰਨਾ (Identify Secure Sites (HTTPS, Lock Symbol))

ਇਹ ਮੰਦਭਾਗ ਹੈ ਕਿ ਹਰ ਵੈੱਬਸਾਈਟ ਭਰੋਸੇਯੋਗ ਅਤੇ ਸੁਰੱਖਿਅਤ ਨਹੀਂ ਹੁੰਦੀ। ਇੱਕ ਅਸੁਰੱਖਿਅਤ ਵੈੱਬਸਾਈਟ ਮਾਲਵੇਅਰ (malware) ਫੈਲਾ ਸਕਦੀ ਹੈ, ਜਾਣਕਾਰੀ ਚੋਰੀ ਕਰ ਸਕਦੀ ਹੈ, ਸਪੈਮ (spam) ਭੇਜ ਸਕਦੀ ਹੈ, ਅਤੇ ਹੋਰ ਵੀ ਬਹੁਤ ਕੁਝ ਕਰ ਸਕਦੀ ਹੈ। ਅਸੀਂ ਇੱਕ ਸੁਰੱਖਿਅਤ ਵੈੱਬਸਾਈਟ 'ਤੇ ਹਾਂ ਜਾਂ ਨਹੀਂ, ਸੁਨਿਸ਼ਚਿਤ ਕਰਨ ਲਈ ਸਧਾਰਨ ਤੌਰ 'ਤੇ ਦੋ ਤਰੀਕੇ ਹਨ—


1. ਵੈੱਬ ਬ੍ਰਾਊਜ਼ਰ ਵਿਚਲੇ ਵੈੱਬ ਐਡਰੈਸ ਨੂੰ ਦੇਖੋ, ਇਹ ਸੁਨਿਸ਼ਚਿਤ ਕਰੋ ਕਿ ਵੈੱਬ ਐਡਰੈਸ <https://uidai.gov.in> ਹੁੰਦਾ ਹੈ।



### ਚਿੱਤਰ 2.5 ਸੁਰੱਖਿਅਤ ਵੈੱਬਸਾਈਟ ਦੀ ਪਹਿਚਾਣ

HTTPS ਦਾ ਮਤਲਬ ਹੈ Hypertext Transfer Protocol over Secure Socket Layer (SSL)। ਇਹ HTTP ਦੀ ਸੋਧ ਹੈ ਜੋ ਬ੍ਰਾਊਜ਼ਰ ਅਤੇ ਸਰਵਰ ਦੇ ਵਿਚਕਾਰ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਵੈੱਬਸਾਈਟ ਦੀ ਜਾਣਕਾਰੀ ਲਈ ਪ੍ਰਮਾਣਿਕਤਾ (authentication) ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। HTTPS ਉਪਭੋਗਤਾ (user) ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਨਕ੍ਰਿਪਟ (encrypt) ਕਰਦਾ ਹੈ ਅਤੇ ਸਰਵਰ ਵਾਲੇ ਪਾਸੇ ਤੋਂ ਜਾਣਕਾਰੀ ਨੂੰ ਡਿਕ੍ਰਿਪਟ (decrypt) ਕਰਦਾ ਹੈ।

SSL ਸਰਟੀਫਿਕੇਟ “ਗਾਹਕ ਦੀ ਜਾਣਕਾਰੀ” ਲਈ ਸੁਰੱਖਿਆ ਪ੍ਰਦਾਨ ਕਰਦਾ ਹੈ।



### ਚਿੱਤਰ 2.6 ਹਰਾ ਪੈਡਲਾਕ

2. ਵੈੱਬ ਬ੍ਰਾਊਜ਼ਰ ਵਿਚ ਇੱਕ ਬੰਦ ਪੈਡਲਾਕ (closed padlock) ਦੀ ਭਾਲ ਕਰੋ

ਇੰਟਰਨੈੱਟ ਡਾਟਾ ਸ਼ੁਰੂਆਤੀ ਬਿੰਦੂ (starting point) ਤੋਂ ਆਪਣੀ ਮੰਜ਼ਿਲ (destination) ਤੱਕ ਕਈ ਰੂਟਾਂ ਅਤੇ ਗੈਲੇਅ ਪੁਆਇੰਟਾਂ ਰਾਹੀਂ ਯਾਤਰਾ ਕਰਦਾ ਹੈ। ਯਾਤਰਾ ਦੇ ਹਰ ਪੁਆਇੰਟ ਤੇ ਇਹ ਸੰਭਵ ਹੈ ਕਿ ਕੋਈ ਡਾਟਾ ਨੂੰ ਚੌਗੀ ਕਰਕੇ ਪੜ੍ਹ ਸਕਦਾ ਹੈ। ਇੱਕ ਹਰਾ ਪੈਡਲਾਕ (green padlock) ਦਰਸਾਉਂਦਾ ਹੈ:

ਅਸੀਂ ਨਿਸ਼ਚਿਤ ਤੌਰ 'ਤੇ ਉਸ ਵੈੱਬਸਾਈਟ ਨਾਲ ਜੁੜੇ ਹਾਂ ਜਿਸਦਾ ਪਤਾ ਐਡਰੈਸ ਬਾਰ ਵਿੱਚ ਦਿਖਾਇਆ ਗਿਆ ਹੈ, ਕੁਨੈਕਸ਼ਨ ਰੋਕਿਆ ਨਹੀਂ ਗਿਆ ਹੈ।

ਬ੍ਰਾਊਜ਼ਰ ਅਤੇ ਵੈੱਬਸਾਈਟ ਦੇ ਵਿਚਕਾਰ ਜਾਸੂਸੀ ਰੋਕਣ ਲਈ ਕੁਨੈਕਸ਼ਨ ਇਨਕ੍ਰਿਪਟ (encrypt) ਕੀਤਾ ਗਿਆ ਹੈ।

ਜਦੋਂ ਅਸੀਂ ਪੈਡਲਾਕ 'ਤੇ ਕਲਿੱਕ ਕਰਦੇ ਹਾਂ ਤਾਂ ਸਾਨੂੰ ਇੱਕ ਸੁਨੇਹਾ ਦਿਸਦਾ ਹੈ ਜਿਸ ਵਿੱਚ ਕੰਪਨੀ ਦਾ ਨਾਮ ਲਿਖਿਆ ਹੁੰਦਾ ਹੈ "The connection to the server is encrypted."

ਨੋਟ : ਵੱਖੋ-ਵੱਖਰੇ ਵੈੱਬ ਬ੍ਰਾਊਜ਼ਰਾਂ ਦੀ ਸਕ੍ਰੀਨ 'ਤੇ ਵੱਖੋ ਵੱਖਰੀਆਂ ਥਾਵਾਂ 'ਤੇ ਪੈਡਲਾਕ ਹੁੰਦਾ ਹੈ।

## ਯਾਦ ਰੱਖਣ ਯੋਗ:

- ਕਿਸੇ ਸਾਈਟ 'ਤੇ ਲਾਗਇਨ (login) ਨਾ ਕਰੋ ਜੇ ਇਹ ਉਪਰ ਦੱਸੇ ਅਨੁਸਾਰ ਸੁਰੱਖਿਅਤ ਨਹੀਂ ਹੈ।
- ਕਿਸੇ ਸਾਈਟ 'ਤੇ ਲੌਗਇਨ ਨਾ ਕਰੋ ਜੇ ਸਾਨੂੰ ਲੱਗਦਾ ਹੈ ਕਿ ਇਹ ਇੱਕ ਜਾਅਲੀ (fake) ਵੈਬਸਾਈਟ ਹੈ।
- ਜਦੋਂ ਅਸੀਂ ਕੰਮ ਪੂਰਾ ਕਰ ਲੈਂਦੇ ਹਾਂ ਤਾਂ ਸਾਈਟ ਤੋਂ ਲਾਗਆਊਟ (Logout) ਕਰੋ।

ਇੱਕ ਸੁਰੱਖਿਅਤ ਵੈਬਸਾਈਟ ਸਾਡੇ ਵੈਬ ਬ੍ਰਾਊਜ਼ਰ ਅਤੇ ਸਾਈਟ ਕੰਪਨੀ ਵੈਬ ਸਰਵਰ ਵਿਚਕਾਰ ਇੱਕ ਇਨਕ੍ਰਿਪਟਡ ਕੁਨੈਕਸ਼ਨ ਬਣਾਉਂਦੀ ਹੈ। ਇਹ ਇਨਕ੍ਰਿਪਟਡ ਕੁਨੈਕਸ਼ਨ, ਇੰਟਰਨੈੱਟ ਤੇ ਅਪਰਾਧੀਆਂ ਨੂੰ ਸਾਡੀ ਜਾਣਕਾਰੀ ਚੋਗੀ ਕਰਨ ਦੇ ਉਦੇਸ਼ ਨਾਲ ਇੰਟਰਨੈੱਟ ਟ੍ਰੈਫਿਕ 'ਤੇ ਰੋਕ ਲਗਾਉਣ ਤੋਂ ਰੋਕਦਾ ਹੈ।

## 2.2 ਇੰਟਰਨੈੱਟ ਅਤੇ ਇਸ ਦੀਆਂ ਐਪਲੀਕੇਸ਼ਨਸ (Internet and its Applications)

### 2.2.1 ਸੰਚਾਰ (Communication)

ਵਿਸ਼ਵ ਹਮੇਸ਼ਾ ਬਦਲਦਾ ਰਿਹਾ ਹੈ ਅਤੇ ਡਿਜੀਟਲ ਤਕਨਾਲੋਜੀ ਦੀ ਆਮਦ ਦੇ ਨਾਲ, ਇਹ ਬਹੁਤ ਤੇਜ਼ ਰਫਤਾਰ ਨਾਲ ਬਦਲ ਰਿਹਾ ਹੈ। ਅੱਜ ਇੰਟਰਨੈੱਟ ਸੰਚਾਰ ਨੇ ਧਰਤੀ ਦੇ ਵੱਖ-ਵੱਖ ਲੋਕਾਂ ਨੂੰ ਬਿਨਾਂ ਕਿਸੇ ਸਮੱਸਿਆ ਦੇ ਜੋੜਨਾ ਨਿਸ਼ਚਤ ਕਰ ਦਿੱਤਾ ਹੈ।

ਇੰਟਰਨੈੱਟ ਸੰਚਾਰ ਨੂੰ ਜਾਣਕਾਰੀ, ਵਿਚਾਰਾਂ ਜਾਂ ਇੰਟਰਨੈੱਟ ਉਪਰ ਸ਼ਬਦਾਂ ਦੀ ਸਾਂਝ ਕਰਨ ਵਜੋਂ ਜਾਣਿਆ ਜਾਂਦਾ ਹੈ। ਪਹਿਲਾਂ ਦੇ ਉਲਟ, ਲੋਕ ਘਰ ਵਿੱਚ ਹੀ ਰਹਿ ਕੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀ ਨਾਲ ਦੁਨੀਆ ਵਿਚ ਕਿਤੇ ਵੀ ਜੁੜੇ ਹੋ ਸਕਦੇ ਹਨ।

#### 2.2.1.1 ਇੰਟਰਨੈੱਟ ਸੰਚਾਰ ਦੇ ਕੀ ਫਾਇਦੇ ਹਨ ? (Advantages of Internet Communication)

ਇੰਟਰਨੈੱਟ ਤੇ ਸੰਚਾਰ ਦੇ ਨੁਕਸਾਨ ਨਾਲੋਂ ਬਹੁਤ ਜ਼ਿਆਦਾ ਫਾਇਦੇ ਹਨ—

- **ਵੰਨਗੀ (Versatility)** - ਇੰਟਰਨੈੱਟ ਸੰਚਾਰ 24X7 ਹੈ, ਜਦੋਂ ਤੱਕ ਅਸੀਂ ਵੈਬ ਨਾਲ ਜੁੜੇ ਹੁੰਦੇ ਹਾਂ। ਵਪਾਰ ਕਰਦੇ ਸਮੇਂ ਵੀ ਇਹ ਨਿਸ਼ਚਤ ਰੂਪ ਵਿੱਚ ਸਾਡੀ ਮਦਦ ਕਰ ਸਕਦਾ ਹੈ।
- **ਪੱਧਰ (Leveling)** - ਕੁਝ ਲੋਕ ਆਪਣੇ ਕੀਬੋਰਡਾਂ ਦੇ ਪਿੱਛੇ ਗੱਲ ਕਰਨ ਵਿੱਚ ਵਧੇਰੇ ਆਰਾਮਦੇਹ ਹੁੰਦੇ ਹਨ ਜਿੰਨਾ ਕਿ ਉਹ ਵਿਅਕਤੀਗਤ ਤੌਰ 'ਤੇ ਨਹੀਂ ਹੁੰਦੇ। ਇਸ ਤਰ੍ਹਾਂ ਇੰਟਰਨੈੱਟ ਸੰਚਾਰ ਰਾਖਵੇਂ (ਰਿਜ਼ਰਵ) ਲੋਕਾਂ ਨੂੰ ਚੰਗੀ ਤਰ੍ਹਾਂ ਨਿਪੁੰਨਤਾ ਵਾਲੇ ਵਿਚਾਰ ਪੈਦਾ ਕਰਨ ਦੇ ਯੋਗ ਬਣਾਉਂਦੇ ਹਨ ਅਤੇ ਉਹ “ਉੱਚਾ” ਬੋਲਣ ਵਾਲੇ ਲੋਕਾਂ ਦੁਆਰਾ ਨਹੀਂ ਡਰਦੇ। ਇਹ ਉਹਨਾਂ ਨੂੰ ਸੰਤੁਸ਼ਟੀ ਦੀ ਭਾਵਨਾ ਵੀ ਦੇ ਸਕਦਾ ਹੈ। (ਉਹ ਜੋ ਕਹਿਣਾ ਚਾਹੁੰਦੇ ਹਨ ਉਸ ਨੂੰ ਕਿਸੇ ਦੀ ਨਜ਼ਰ ਵਿਚ ਆਏ ਬਿਨਾਂ ਕਹਿ ਸਕਦੇ ਹਨ।)
- **ਚੰਗੀ ਦਸਤਾਵੇਜ਼ (Well-documented)** - ਆਮ ਤੌਰ 'ਤੇ ਆਮ ਤਰ੍ਹਾਂ ਨਾਲ ਹੋਣ ਵਾਲੀਆਂ ਗੱਲਬਾਤਾਂ ਤੋਂ ਉਲਟ, ਇੰਟਰਨੈੱਟ 'ਤੇ ਸੰਚਾਰ ਚੰਗੀ ਤਰ੍ਹਾਂ ਦਸਤਾਵੇਜ਼ਿਤ ਹੁੰਦਾ ਹੈ, ਉਸ ਤਰ੍ਹਾਂ ਵਧੇਰੇ ਜ਼ਿੰਮੇਵਾਰ ਵਾਤਾਵਰਣ ਪੈਦਾ ਹੁੰਦਾ ਹੈ ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਸ਼ਬਦਾਂ ਲਈ ਜਵਾਬਦੇਹ ਠਹਿਰਾਇਆ ਜਾਂਦਾ ਹੈ।
- **ਵੱਧ ਭਾਈਚਾਰਾ (Growing Community)** - ਸੰਚਾਰ ਦੇ ਸਾਰੇ ਰੂਪਾਂ ਵਾਂਗ, ਹਰ ਕੋਈ ਪਹਿਲਾਂ-ਪਹਿਲਾਂ ਸ਼ਰਮਾ ਸਕਦਾ ਹੈ। ਹਾਲਾਂਕਿ, ਇੰਟਰਨੈੱਟ ਸੰਚਾਰ ਦੇ ਮਾਮਲੇ ਵਿੱਚ, ਲੋਕ ਸੰਚਾਰ ਦੇ ਦੂਜੇ ਰੂਪਾਂ ਨਾਲੋਂ ਵਧੇਰੇ ਸਹਾਇਤਾ ਦੇਣ ਵਾਲੇ ਅਤੇ ਵਿਚਾਰ-ਵਟਾਂਦਰੇ ਵਿੱਚ ਰੁੱਝੇ ਹੋਏ ਹੁੰਦੇ ਹਨ।

#### 2.2.1.2 ਇੰਟਰਨੈੱਟ ਸੰਚਾਰ ਦੀਆਂ ਕਿਸਮਾਂ (Types of Internet Communications)

ਤੇਜ਼ ਰਫਤਾਰ ਇੰਟਰਨੈੱਟ ਕੁਨੈਕਸ਼ਨਾਂ ਦੀ ਸ਼ੁਰੂਆਤ ਦੇ ਨਾਲ, ਇੰਟਰਨੈੱਟ ਨੇ ਤੁਰੰਤ ਸੰਚਾਰ ਦੇ ਹੋਰ ਤਰੀਕੇ ਤਿਆਰ ਕੀਤੇ ਹਨ ਜੋ ਜਾਣਕਾਰੀ ਨੂੰ ਸਾਂਝਾ ਕਰਨ ਦਾ ਇੱਕ ਵਧੀਆ ਵਿਕਲਪ ਪ੍ਰਦਾਨ ਕਰਦੇ ਹਨ।

- **ਸੋਸ਼ਲ ਮੀਡੀਆ (Social Media Sites)** - ਵੈਬ ਤਕ ਪਹੁੰਚ ਕਰਨ ਵਾਲੇ ਲਗਭਗ ਹਰੇਕ ਦੇ ਕੋਲ ਸੋਸ਼ਲ ਮੀਡੀਆ ਖਾਤਾ ਹੈ। ਭਾਵੇਂ ਇਹ ਫੇਸ਼ੁੱਕ, ਟਾਵਿੱਟਰ, ਇੰਸਟਾਗ੍ਰਾਮ, ਜਾਂ ਹੋਰ ਕੋਈ ਹੈ। ਇਕੋ ਪੋਸਟ ਸਾਨੂੰ ਆਪਣੇ ਦੋਸਤਾਂ ਨਾਲ “ਪਸੰਦ (like)”, “ਸ਼ੇਅਰਿੰਗ (share)” ਜਾਂ “ਟਿੱਪਣੀ (comment)” ਦੇ ਜ਼ਗੀਏ ਜੋੜ ਸਕਦੀ ਹੈ।

- **Instant Messaging** - Instant message ਜਾਂ ਆਈ ਐੱਸ, ਇੱਕ ਉਪਭੋਗਤਾ ਤੋਂ ਦੂਜੇ ਉਪਭੋਗਤਾ ਨੂੰ ਇੱਕ ਰੀਅਲ-ਟਾਈਮ ਸੰਦੇਸ਼ ਭੇਜਦਾ ਹੈ। ਉਦਾਹਰਣ Yahoo! Messenger, Windows Live Messenger ਆਦਿ।
- **ਇਲੈਕਟ੍ਰਾਨਿਕ ਮੇਲ (E-mail)** - ਇਲੈਕਟ੍ਰਾਨਿਕ ਮੇਲ ਰਵਾਇਤੀ ਮੇਲ ਦਾ ਨਵਾਂ ਸੰਸਕਰਣ ਹੈ। ਜ਼ਿਆਦਾਤਰ ਅਧਿਕਾਰਤ ਤੌਰ 'ਤੇ (officially) ਕਿਸੇ ਵਿਅਕਤੀ ਨਾਲ ਜੁੜੇ ਹੋਣ 'ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
- **ਫੋਰਮ (Forum)** - ਫੋਰਮ ਉਹਨਾਂ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਨਿਰਦੇਸ਼ਤ ਕਰਦੇ ਹਨ ਜਿਨ੍ਹਾਂ ਕੋਲ ਪ੍ਰਸ਼ਨ ਹਨ ਜਾਂ ਸਮੂਹ ਵਿਚਾਰ-ਵਟਾਂਦਰੇ ਦੁਆਰਾ ਕੋਈ ਵਿਚਾਰ ਸ਼ੁਰੂ ਕਰਨਾ ਚਾਹੁੰਦੇ ਹਨ। ਹਰੇਕ ਪੋਸਟ ਨੂੰ ਇੱਕ ਥਰਿੱਡ (thread) ਦੇ ਰੂਪ ਵਿੱਚ ਸ਼੍ਰੋਣੀਬੱਧ ਕੀਤਾ ਜਾਂਦਾ ਹੈ ਅਤੇ ਆਮ ਤੌਰ 'ਤੇ ਇੱਕ ਮੋਡ ਜਾਂ ਸੰਚਾਲਕ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ ਜੋ ਕਿ ਜਾਂ ਤਾਂ ਬੇਲੋਝੀਆਂ ਪੋਸਟਾਂ ਨੂੰ ਸੰਪਾਦਿਤ ਕਰ ਸਕਦੇ ਹਨ ਜਾਂ ਹਟਾ ਸਕਦੇ ਹਨ ਜੋ ਗੱਲਬਾਤ ਨਾਲ ਸੰਬੰਧਤ ਨਹੀਂ ਹਨ।
- **ਬਲੋਗ (Blog)**- ਇਸਨੂੰ ਸਾਡੀ ਪ੍ਰੀ-ਇੰਟਰਨੈੱਟ ਜਰਨਲ (journal) ਜਾਂ ਡਾਇਰੀ ਮੰਨ ਸਕਦੇ ਹਾਂ। ਪਹਿਲਾਂ, ਇੱਕ ਰਸਾਲਾ ਇੱਕ ਵਿਅਕਤੀ ਦੀ ਜ਼ਿੰਦਗੀ ਦੀ ਕਹਾਣੀ 'ਤੇ ਚਾਨਣ ਪਾਊਂਦਾ ਸੀ। ਹੁਣ, ਇੱਕ ਬਲੋਗ ਦੀ ਵਰਤੋਂ ਆਪਣੇ ਜੀਵਨ ਦੀਆਂ ਗੱਲਾਂ ਦੀ ਸਾਂਝ ਤੋਂ ਵੀ ਵੱਧ ਲਈ ਕੀਤੀ ਜਾਂਦੀ ਹੈ। ਲੋਕ ਪੈਸੇ ਕਮਾਉਣ ਲਈ ਉਤਪਾਦਾਂ ਨੂੰ ਉਤਸ਼ਾਹਤ ਕਰਨ, ਜਾਣਕਾਰੀ ਸਾਂਝੀ ਕਰਨ, ਟਿਕੋਨਿਯਲ (tutorial) ਦੇਣ, ਅਤੇ ਇੱਥੋਂ ਤੱਕ ਕਿ ਰਾਜਨੀਤਿਕ ਬਿਆਨ ਦੇਣ ਲਈ ਬਲੋਗ ਕਰਦੇ ਸਨ। ਜੇ ਉਹ ਸਮੱਗਰੀ ਨੂੰ ਪਸੰਦ ਕਰਦੇ ਹਨ ਤਾਂ ਲੋਕ ਟਿੱਪਣੀ ਕਰ ਸਕਦੇ ਹਨ ਅਤੇ ਆਪਣੇ ਬਲੋਗਾਂ ਨੂੰ ਸਬਸਕ੍ਰਾਇਬ ਕਰ ਸਕਦੇ ਹਨ।



ਚਿੱਤਰ 2.7 ਇੰਟਰਨੈੱਟ ਸੰਚਾਰ

ਨੋਟ : ਜਦੋਂ ਅਸੀਂ ਇੰਟਰਨੈੱਟ 'ਤੇ ਗੱਲ ਕਰ ਰਹੇ

ਹਾਂ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਅਜਨਬੀਆਂ ਨੂੰ ਨਿੱਜੀ ਜਾਣਕਾਰੀ ਨਾ ਦਿੱਤੀ ਜਾਵੇ ਅਤੇ ਦੂਜਿਆਂ ਦੇ ਨਾਲ ਆਦਰ ਨਾਲ ਪੇਸ਼ ਆਓ। ਉਹਨਾਂ ਲੋਕਾਂ ਨਾਲ ਸੰਚਾਰ ਵਿੱਚ ਸ਼ਾਮਲ ਜੋਖਮਾਂ ਬਾਰੇ ਸਾਵਧਾਨ ਰਹੋ ਜਿਨ੍ਹਾਂ ਨੂੰ ਅਸੀਂ ਨਹੀਂ ਵੇਖ ਸਕਦੇ ਅਤੇ ਨਾ ਹੀ ਕਦੇ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹਾਂ। ਜੋ ਅਸੀਂ ਦੂਜਿਆਂ ਨੂੰ ਲਿਖਦੇ ਹਾਂ ਉਸ ਬਾਰੇ ਵਿਚਾਰ ਕਰਨ ਲਈ ਸਮਾਂ ਕੱਢੋ ਅਤੇ ਚੰਗੇ ਦੋਸਤਾਂ ਨੂੰ ਛੱਡ ਕੇ ਹਾਸੇ-ਮਜ਼ਾਕ ਅਤੇ ਵਿਅੰਗ ਕਰਨ ਤੋਂ ਸਾਵਧਾਨ ਰਹੋ। ਅਸੀਂ ਇਹ ਨਹੀਂ ਮੰਨ ਸਕਦੇ ਕਿ ਸਾਡੇ ਸੰਦੇਸ਼ ਨਿੱਜੀ ਹਨ, ਇਸ ਲਈ ਸਾਵਧਾਨ ਰਹੋ ਕਿ ਅਸੀਂ ਕੀ ਲਿਖਦੇ ਹਾਂ।

### 2.2.2 ਨੌਕਰੀ ਲੱਭਣਾ (Job Search)

ਨੌਕਰੀ ਲੱਭਣ ਲਈ ਇੰਟਰਨੈੱਟ ਇੱਕ ਵਧੀਆ ਸਾਧਨ ਹੈ। ਜੇ ਅਸੀਂ ਕਿਸੇ ਨੌਕਰੀ ਦੀ ਭਾਲ ਕਰ ਰਹੇ ਹਾਂ, ਇਸਤਿਹਾਰ (advertisement) ਵਾਲੀਆਂ ਨੌਕਰੀਆਂ ਲੱਭਣ, ਉਹਨਾਂ ਨੂੰ ਅਪਲਾਈ ਕਰਨ ਅਤੇ ਆਪਣੇ ਰੈਜ਼ਿਊਮੇ (resume) ਨੂੰ ਪੋਸਟ ਕਰਨ ਲਈ ਇੰਟਰਨੈੱਟ ਇੱਕ ਵਧੀਆ ਢੰਗ ਹੈ, ਜਿੱਥੇ ਮਾਲਕ (employers, ਨੌਕਰੀ ਦੇਣ ਵਾਲੇ) ਇਸਨੂੰ ਦੇਖ ਸਕਦੇ ਹਨ।


**ਆਪਣੀ ਨੌਕਰੀ ਲੱਭਣ ਲਈ ਇੰਟਰਨੈੱਟ ਦੀ ਵਰਤੋਂ ਕਰਨ ਦੇ ਤਰੀਕੇ ਹਨ :**

- **Job search engines** : ਨੌਕਰੀ ਦੇ ਖੇਜ ਇੰਜਣ ਸਿਰਫ ਨੌਕਰੀਆਂ ਦੀ ਭਾਲ ਕਰਦੇ ਸਨ, ਇਸ ਲਈ ਉਹ ਆਮ ਖੇਜ ਇੰਜਣਾਂ ਨਾਲੋਂ ਕੰਮ ਦੀ ਭਾਲ ਲਈ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੇ ਹਨ।



ਚਿੱਤਰ 2.8 ਨੌਕਰੀ ਲੱਭਣਾ

ਉਦਾਹਰਣ ਲਈ: monsterindia.com, naukri.com, naukriHub.com, timesjobs.com etc.



ਚਿੱਤਰ 2.9 naukri.com ਤੇ ਨੌਕਰੀ ਲਭਣਾ

- Social Media :** ਸੋਸ਼ਲ ਮੀਡੀਆ ਸਾਨੂੰ ਸੰਭਾਵਿਤ ਮਾਲਕਾਂ (employers) ਨਾਲ ਨਜ਼ਦੀਕੀ ਅਤੇ ਨਿੱਜੀ ਬਣਨ ਦੀ ਆਗਿਆ ਦੇ ਸਕਦਾ ਹੈ। ਟਵਿੱਟਰ (twitter.com) ਤੁਹਾਨੂੰ ਕੰਪਨੀਆਂ ਅਤੇ ਭਰਤੀ ਕਰਨ ਵਾਲੀਆਂ ਦੀ ਪਾਲਣਾ (follow) ਕਰਨ ਦੀ ਸਮਰੱਥਾ ਦਿੰਦਾ ਹੈ, ਜੋ ਆਉਣ ਵਾਲੀਆਂ ਨੌਕਰੀਆਂ ਬਾਰੇ ਜਾਣਕਾਰੀ ਦੇ ਸਕਦੇ ਹਨ। ਇਸੇ ਤਰ੍ਹਾਂ ਫੇਸਬੁੱਕ (facebook.com) ਕਾਰਪੋਰੇਟ ਪੰਨਿਆ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਕੈਰੀਅਰ ਦੀ ਜਾਣਕਾਰੀ ਵੀ ਸ਼ਾਮਲ ਹੈ। ਸੋਸ਼ਲ ਮੀਡੀਆ ਸਿਰਫ ਜਾਣਕਾਰੀ ਪ੍ਰਾਪਤ ਕਰਨ ਬਾਰੇ ਨਹੀਂ ਹੈ, ਅਸੀਂ ਇਸ ਦੀ ਵਰਤੋਂ ਸੰਭਾਵਿਤ ਮਾਲਕਾਂ ਨਾਲ ਸੰਪਰਕ ਕਰਨ ਅਤੇ ਸਾਡੀ ਨੌਕਰੀ ਦੀ ਭਾਲ ਵਿੱਚ ਸਰਗਰਮੀ ਨਾਲ ਜੁੜਨ ਲਈ ਕਰ ਸਕਦੇ ਹਾਂ।
- ਨੌਕਰੀਆਂ ਅਤੇ ਕੰਮ ਦੇ ਮੌਕਿਆਂ ਦੀ ਭਾਲ ਕਰਨ ਲਈ ਮਾਲਕ (employer) ਦੀਆਂ ਵੈੱਬਸਾਈਟਾਂ 'ਤੇ ਜਾਣਾ :** ਬਹੁਤ ਸਾਰੇ ਮਾਲਕ (employers) ਆਪਣੀਆਂ ਵੈੱਬਸਾਈਟਾਂ ਦੁਆਰਾ ਸਿੱਧੇ ਤੌਰ 'ਤੇ ਭਰਤੀ ਕਰਨ ਨੂੰ ਤਰਜੀਹ ਦਿੰਦੇ ਹਨ, ਜੋ ਅਕਸਰ ਉਨ੍ਹਾਂ ਦੇ ਸੰਗਠਨਾਂ ਬਾਰੇ ਆਸਾਨੀ ਨਾਲ ਜਾਣਕਾਰੀ ਦੇ ਕੇ ਲਾਭਕਾਰੀ ਹੁੰਦੇ ਹਨ।

### 2.2.2.1 ਆਪਣਾ ਰੈਜ਼ਿਊਮੇ ਪੇਸ਼ ਕਰਨਾ (Presenting Your Resume)

ਸਾਡੀ ਨੌਕਰੀ ਦੀ ਭਾਲ ਸਿਰਫ ਸਹੀ ਨੌਕਰੀ ਲੱਭਣ ਬਾਰੇ ਨਹੀਂ ਹੈ, ਇਹ ਮਾਲਕਾਂ (employers) ਨੂੰ ਯਕੀਨ ਦਿਲਾਉਣ ਬਾਰੇ ਹੈ ਕਿ ਅਸੀਂ ਨੌਕਰੀ ਲਈ ਸਹੀ ਉਮੀਦਵਾਰ ਹਾਂ। ਆਪਣੇ ਰੈਜ਼ਿਊਮੇ 'ਤੇ ਸਹੀ ਵਿਚਾਰ ਕੀਤੇ ਬਹੁਤ ਨੌਕਰੀ ਦੀ ਭਾਲ ਸ਼ੁਰੂ ਨਾ ਕਰੋ ਕਿਉਂਕਿ ਇੱਕ ਵਧੀਆ ਰੈਜ਼ਿਊਮੇ ਸਾਨੂੰ ਇੰਟਰਵਿਊ ਦੇ ਪੜਾਅ 'ਤੇ ਪਹੁੰਚਾਉਣ ਵਿਚ ਸਾਡੀ ਸੰਭਾਵਨਾ ਨੂੰ ਮਜ਼ਬੂਤ ਕਰਦਾ ਹੈ।

### 2.2.3 ਆਨਲਾਈਨ ਖਰੀਦਦਾਰੀ (Online Shopping)

ਆਨਲਾਈਨ ਸ਼ਾਪਿੰਗ ਇੰਟਰਨੈੱਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਪ੍ਰਕਿਰਿਆ ਹੈ। ਸਰਲ ਸ਼ਬਦਾਂ ਵਿਚ ਇਹ ਇਲੈਕਟ੍ਰਾਨਿਕ ਕਾਮਰਸ (E-Commerce) ਦਾ ਇੱਕ ਰੂਪ ਹੈ ਜੋ ਉਪਭੋਗਤਾਵਾਂ ਨੂੰ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ ਇੰਟਰਨੈੱਟ 'ਤੇ ਸਿੱਧੇ ਵਿਕਰੇਤਾ ਤੋਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਆਗਿਆ ਦਿੰਦਾ ਹੈ। ਅਸੀਂ ਕਿਸੇ ਵੀ ਆਨਲਾਈਨ ਸਟੋਰ (ਆਨਲਾਈਨ ਸ਼ਾਪਿੰਗ ਲਈ ਬਣੀ ਵੈੱਬਸਾਈਟ) ਤੋਂ ਆਨਲਾਈਨ ਖਰੀਦਦਾਰੀ ਕਰ ਸਕਦੇ ਹਾਂ। ਇੱਕ ਆਨਲਾਈਨ ਸਟੋਰ ਇੱਕ ਵੈੱਬਸਾਈਟ ਹੁੰਦੀ ਹੈ ਜਿਸ ਦੁਆਰਾ ਗਾਹਕ ਆਰਡਰ ਦਿੰਦੇ ਹਨ। ਇਹ ਇੱਕ ਛੋਟਾ ਸਥਾਨਕ ਸਟੋਰ (a small local store), ਇੱਕ ਪ੍ਰਚੂਨ ਵਿਕਰੇਤਾ (a major retailer), ਇੱਕ ਈ-ਕਾਮਰਸ ਸਟੋਰ ਜਾਂ ਇੱਕ ਵਿਅਕਤੀ ਜੋ ਇੱਕ third-party ਸਾਈਟ ਦੁਆਰਾ ਉਤਪਾਦ ਵੇਚਦਾ ਹੈ, ਨੂੰ ਦਰਸਾ ਸਕਦਾ ਹੈ।




ਚਿੱਤਰ 2.10 ਆਨਲਾਈਨ ਖਰੀਦਦਾਰੀ

### 2.2.3.1 ਕੁਝ ਮਸ਼ਹੂਰ ਆਨਲਾਈਨ ਸਟੋਰ ਹਨ:

- www.amazon.com
- www.flipkart.com
- www.snapdeal.com ਆਦਿ

### 2.2.3.2 ਆਨਲਾਈਨ ਖਰੀਦਦਾਰੀ ਦੁਆਰਾ ਇੱਕ ਉਤਪਾਦਨ ਕਿਵੇਂ ਖਰੀਦਿਆ ਜਾਵੇ ? (How to buy a product through online shopping)

1. ਜੇ ਕੋਈ ਵਿਸ਼ੇਸ਼ ਬ੍ਰਾਂਡ ਜਾਂ ਸਟੋਰ ਨੂੰ ਅਸੀਂ ਪਸੰਦ ਕਰਦੇ ਹਾਂ, ਤਾਂ ਅਸੀਂ ਉਸ ਦੀ ਖਰੀਦ ਕਰਨ ਲਈ ਸਿੱਧੇ ਉਨ੍ਹਾਂ ਦੀ ਵੈੱਬਸਾਈਟ 'ਤੇ ਜਾ ਸਕਦੇ ਹਾਂ ਜਾਂ ਅਸੀਂ ਇੱਕ ਖਰੀਦਦਾਰੀ ਵੈੱਬਸਾਈਟ ਜਿਵੇਂ ਕਿ Amazon ਜਾਂ flipkart ਆਦਿ 'ਤੇ ਜਾ ਸਕਦੇ ਹਾਂ, ਜੋ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਦੀ ਵਿਸ਼ਾਲ ਸ਼ੇਣੀ ਰੱਖਦੇ ਹਨ।
2. ਉਤਪਾਦਨ ਦੀ ਖੋਜ - ਉਸ ਚੀਜ਼ ਦਾ ਨਾਮ ਸਰਚ ਬਾਕਸ ਵਿੱਚ ਲਿਖੋ ਜਿਸ ਨੂੰ ਅਸੀਂ ਖਰੀਦਣਾ ਚਾਹੁੰਦੇ ਹਾਂ ਅਤੇ ਕਲਿੱਕ ਕਰੋ ਜਾਂ ਕੀ-ਬੋਰਡ ਉੱਤੇ ਐਂਟਰ ਦਬਾਓ। ਇਹ ਸਾਨੂੰ ਉਤਪਾਦ ਦੀਆਂ ਸਮੀਖਿਆਵਾਂ (reviews) ਅਤੇ ਕੀਮਤ ਦੇ ਅਧਾਰ 'ਤੇ ਉਪਲੱਬਧ ਚੀਜ਼ਾਂ (items) ਦੇਵੇਗਾ।
3. Basket ਜਾਂ cart ਵਿੱਚ ਸ਼ਾਮਲ ਕਰੋ: ਇੱਕ ਵਾਰ ਜਦੋਂ ਤੁਸੀਂ ਉਤਪਾਦਨ ਦੀ ਮਾਤਰਾ ਅਤੇ ਰੰਗ ਚੁਣਦੇ ਹੋ ਤਾਂ ADD TO BASKET 'ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ ਇਸ ਵਸਤੂ ਦੇ ਵੇਰਵੇ ਸੇਵ ਹੋ ਜਾਂਦੇ ਹਨ ਜਦੋਂ ਤੱਕ ਅਸੀਂ ਇਸ ਨੂੰ ਖਰੀਦਣ ਲਈ ਤਿਆਰ ਨਹੀਂ ਹੁੰਦੇ।
4. ਖਰੀਦਦਾਰੀ ਕਰਨਾ ਜਾਰੀ ਰੱਖੋ ਜਾਂ ਆਪਣਾ ਉਤਪਾਦ ਖਰੀਦੋ - ਸਾਡੇ ਕੋਲ ਹੁਣ ਦੋ ਵਿਕਲਪ ਹਨ ਜਾਂ ਤਾਂ ਖਰੀਦਦਾਰੀ ਨੂੰ ਜਾਰੀ ਰੱਖਣਾ ਜੇ ਤੁਸੀਂ ਇਨ੍ਹਾਂ ਵੈੱਬਸਾਈਟਾਂ ਤੋਂ ਹੋਰ ਚੀਜ਼ਾਂ ਖਰੀਦਣਾ ਚਾਹੁੰਦੇ ਹੋ ਜਾਂ Go to Cart ਤੇ ਕਲਿੱਕ ਕਰਨਾ ਅਤੇ ਜਿਹੜੀ ਚੀਜ਼ ਅਸੀਂ ਚੁਣੀ ਹੈ ਉਸ ਦਾ ਭੁਗਤਾਨ ਕਰਨਾ।
5. ਜੇ ਅਸੀਂ ਖਰੀਦਦਾਰੀ ਮੁੰਕੰਮਲ ਕਰ ਲਈ ਹੈ ਤਾਂ Proceed to Checkout 'ਤੇ ਕਲਿੱਕ ਕਰੋ।
6. ਹੁਣ ਨਵੇਂ ਗਾਹਕ (new customer) ਵਜੋਂ sign in ਕਰੋ।
7. ਡਿਲਿਵਰੀ ਦਾ ਪਤਾ (address) ਦਾਖਲ ਕਰੋ।
8. ਭੁਗਤਾਨ ਵਿਕਲਪ (payment option) ਦੀ ਚੋਣ ਕਰੋ ਜਿਵੇਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੁਆਰਾ।
9. ਭੁਗਤਾਨ ਵੇਰਵੇ (ਕਾਰਡ ਵੇਰਵੇ) ਭਰੋ।
10. ਫਿਰ "place your order" 'ਤੇ ਕਲਿੱਕ ਕਰੋ।



ਚਿੱਤਰ 2.11 Flipkart.com ਤੇ ਕਿਤਾਬ ਦੀ ਆਨਲਾਈਨ ਖਰੀਦਦਾਰੀ

ਬਹੁਤ ਸਾਰੇ ਫਾਇਦੇ ਅਤੇ ਲਾਭਾਂ ਕਰਕੇ, ਅੱਜਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਲੋਕ ਸਟੋਰਾਂ ਵਿਚ ਜਾਣ ਦੇ ਰਵਾਇਤੀ ਢੰਗ ਦੀ ਬਜਾਏ ਆਨਲਾਈਨ ਚੀਜ਼ਾਂ ਖਰੀਦਣ ਨੂੰ ਤਰਜੀਹ ਦਿੰਦੇ ਹਨ, ਪਰ ਇਸ ਦੇ ਕੁਝ ਨੁਕਸਾਨ ਵੀ ਹਨ।

#### 2.2.3.4 ਆਨਲਾਈਨ ਖਰੀਦਦਾਰੀ ਦੇ ਫਾਇਦੇ ਅਤੇ ਨੁਕਸਾਨ (Advantages and Disadvantages of online shopping):

ਆਨਲਾਈਨ ਖਰੀਦਦਾਰੀ ਦੇ ਫਾਇਦੇ	ਆਨਲਾਈਨ ਖਰੀਦਦਾਰੀ ਦੇ ਨੁਕਸਾਨ
ਸਹੂਲਤ (Convenience)	ਪੈਕੇਜਿੰਗ ਦਾ ਨੈਗੇਟਿਵ (Negative) ਵਾਤਾਵਰਣਕ ਪ੍ਰਭਾਵ
ਬਿਹਤਰ ਕੀਮਤਾਂ	ਸ਼ਿਪਿੰਗ (Shipping) ਵਿੱਚ ਮੁਸ਼ਕਲਾਂ ਅਤੇ ਦੇਰੀ
ਜ਼ਿਆਦਾ ਵੈਰਾਇਟੀ	ਯੋਧਾਧੜੀ ਦਾ ਜੋਖਮ
ਤੋਹਫੇ ਭੇਜਣ ਲਈ ਆਸਾਨੀ	ਸਾਡੀ ਕਮਿਊਨਿਟੀ ਨਾਲ ਘੱਟ ਸੰਪਰਕ
ਵਧੇਰੇ ਨਿਯੰਤਰਣ	ਬਹੁਤ ਜ਼ਿਆਦਾ ਸਮਾਂ ਆਨਲਾਈਨ ਬਿਤਾਉਣਾ
ਕੀਮਤਾਂ ਦੀ ਤੁਲਨਾ ਆਸਾਨ	ਰਿਟਰਨ ਗੁੰਝਲਦਾਰ ਹੋ ਸਕਦਾ ਹੈ।
ਕੋਈ ਭੀੜ (Crowd) ਨਹੀਂ	ਅਸੀਂ ਬਿਲਕੁਲ ਨਹੀਂ ਜਾਣਦੇ ਕਿ ਅਸੀਂ ਕੀ ਪ੍ਰਾਪਤ ਕਰ ਰਹੇ ਹਾਂ

Table 2.1

#### 2.2.4 ਯਾਤਰਾ (Travel)

ਯਾਤਰਾ ਦੂਰ ਦੀ ਭੂਗੋਲਿਕ ਸਥਿਤੀ (geographical locations) ਦੇ ਵਿਚਕਾਰ ਲੋਕਾਂ ਦੀ ਆਵਾਜ਼ਾਈ ਹੈ। ਯਾਤਰਾ ਪੈਦਲ, ਸਾਈਕਲ, ਰੇਲ, ਕਿਸ਼ਤੀ, ਬੱਸ, ਹਵਾਈ ਜਹਾਜ਼ ਜਾਂ ਹੋਰ ਸਾਧਨਾਂ ਦੁਆਰਾ, ਸਮਾਨ ਦੇ ਨਾਲ ਜਾਂ ਬਿਨਾਂ ਸਮਾਨ ਦੇ ਹੋ ਸਕਦੀ ਹੈ।

ਤਕਨੀਕੀ ਵਿਕਾਸ ਨੇ ਮਨੁੱਖ ਦੇ ਸਾਰੇ ਪਹਿਲੂਆਂ ਤੇ ਪ੍ਰਭਾਵ ਪਾਇਆ ਹੈ। ਇਸ ਵਿੱਚ ਉਹ ਤਗੀਕੇ ਸ਼ਾਮਲ ਹਨ ਜਿਸ ਤਰ੍ਹਾਂ ਉਹ ਯਾਤਰਾ ਕਰਦੇ ਹਨ। ਜੇ ਅਸੀਂ ਇੰਟਰਨੈੱਟ ਤੇ ਜਾਂਦੇ ਹਾਂ, ਤਾਂ ਅਸੀਂ ਸੈਂਕੜੇ ਯਾਤਰਾ ਨਾਲ ਸੰਬੰਧਿਤ ਵੈੱਬਸਾਈਟ ਵੇਖ ਸਕਾਂਗੇ। ਇਹ ਦਰਸਾਉਣ ਲਈ ਇਹ ਇੱਕ ਮਜ਼ਬੂਤ ਉਦਾਹਰਣ ਹੈ ਕਿ ਕਿਵੇਂ ਤਕਨਾਲੋਜੀ ਨੇ ਪਿਛਲੇ ਦੋ ਦਹਾਕਿਆਂ ਵਿਚ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਨੂੰ ਬਦਲਿਆ ਹੈ।

#### 2.2.4.1 ਇੰਟਰਨੈੱਟ ਯਾਤਰਾ ਵਿੱਚ ਕਿਵੇਂ ਮਦਦ ਕਰਦਾ ਹੈ ? (How Internet Helps in Travelling)

ਹੁਣ ਲੋਕ ਆਪਣੇ ਘਰ ਦੇ ਆਰਾਮ ਨਾਲ ਦੁਨੀਆ ਦੀਆਂ ਵੱਖ-ਵੱਖ ਥਾਵਾਂ 'ਤੇ ਯਾਤਰਾ ਕਰ ਸਕਦੇ ਹਨ। ਤਕਨਾਲੋਜੀ ਨੇ ਲੋਕਾਂ ਨੂੰ ਚਿੱਤਰਾਂ ਨੂੰ ਹਾਸਲ ਕਰਨ (Capture Images) ਅਤੇ ਇੰਟਰਨੈੱਟ ਰਾਹੀਂ ਲੋੜਵੰਦ ਲੋਕਾਂ ਲਈ ਪਹੁੰਚਾਉਣ ਵਿਚ ਸਹਾਇਤਾ ਕੀਤੀ ਹੈ। ਦੂਜੇ ਪਾਸੇ ਐਪਲੀਕੇਸ਼ਨਾਂ ਜਿਵੇਂ ਕਿ Google Street View ਲੋਕਾਂ ਨੂੰ ਆਪਣੇ ਕੰਪਿਊਟਰਾਂ ਜਾਂ ਮੋਬਾਈਲ ਫੋਨਾਂ ਦੀ ਸਹਾਇਤਾ ਨਾਲ ਸੜਕਾਂ 'ਤੇ ਪੁੰਮਣ ਵਿਚ ਸਹਾਇਤਾ ਕਰ ਸਕਦੀ ਹੈ।




ਚਿੱਤਰ 2.12 ਯਾਤਰਾ

ਸਮਾਰਟਫੋਨ ਦੀ ਪ੍ਰਸਿੱਧੀ ਨੇ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਯਾਤਰਾ ਕਰਨ ਵਿੱਚ ਵੀ ਸਹਾਇਤਾ ਕੀਤਾ ਹੈ। ਦਰਅਸਲ ਲੋਕ ਸਫਰ ਦੌਰਾਨ ਆਪਣੇ ਮੋਬਾਈਲ ਉਪਕਰਣਾਂ ਦੀ ਮਦਦ ਨਾਲ ਉਹ ਸਭ ਕੁਝ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ ਜੋ ਉਹ ਚਾਹੁੰਦੇ ਹਨ।

ਟੈਕਨੋਲੋਜੀ ਦੇ ਵਿਕਾਸ ਨੇ ਲੋਕਾਂ ਨੂੰ ਲਾਗਤ (cost) ਪ੍ਰਭਾਵਸ਼ਾਲੀ ਢੰਗ ਨਾਲ ਯਾਤਰਾ ਕਰਨ ਵਿੱਚ ਸਹਾਇਤਾ ਕੀਤੀ ਹੈ। ਉਦਾਹਰਣ ਦੇ ਲਈ, ਜਦੋਂ ਲੋਕ ਪਹਿਲਾਂ ਵਿਦੇਸ਼ ਯਾਤਰਾ ਕਰਦੇ ਸਨ ਤਾਂ ਲੋਕਾਂ ਨੂੰ ਅੰਤਰ-ਰਾਸ਼ਟਰੀ ਕਾਲਿੰਗ ਕਾਰਡ ਖਰੀਦਣੇ ਪੈਂਦੇ ਸਨ। ਹੁਣ ਕਈ ਕਿਸਮਾਂ ਦੇ ਇੰਸਟੈਂਟ ਮੈਸੇਜਿੰਗ ਅਤੇ VOIP (Voice Over Internet Protocol) ਐਪਲੀਕੇਸ਼ਨਾਂ ਉਨ੍ਹਾਂ ਨੂੰ ਇੱਕ ਸਸਤੇ ਮੁੱਲ ਤੇ ਸੰਚਾਰ ਕਰਨ ਲਈ ਉਪਲੱਬਧ ਹਨ।

ਜਦੋਂ ਵੀ ਅਸੀਂ ਕਿਸੇ ਨਵੇਂ ਹੋਟਲ ਜਾਂ ਇੱਕ ਰੈਸਟਰੋਂਟ ਵਿੱਚ ਜਾਂਦੇ ਹਾਂ, ਅਸੀਂ ਉਨ੍ਹਾਂ ਸਮੀਖਿਆਵਾਂ (ਰਿਵਿਊਜ਼) ਵਿੱਚੋਂ ਲੰਘਦੇ ਹਾਂ ਜੋ ਇਸ ਦੇ ਟਰਿਪ ਸਲਾਹਕਾਰ (Trip Advisor) ਅਤੇ ਹੋਰ ਸਮੀਖਿਆ ਪਲੇਟਫਾਰਮਸ 'ਤੇ ਹਨ। ਫਿਰ ਅਸੀਂ ਉਸ ਸੇਵਾ ਬਾਰੇ ਸਪੱਸ਼ਟ ਸਮਝ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ ਜੋ ਸਾਨੂੰ ਦਿਨ ਦੇ ਅੰਤ ਵਿੱਚ ਪ੍ਰਾਪਤ ਹੋਵੇਗੀ।

ਅਸੀਂ ਘਰ ਵਿੱਚ ਟਿਕਟ ਬੁਕਿੰਗ ਵੀ ਕਰ ਸਕਦੇ ਹਾਂ, ਜੋ ਸਮੇਂ ਦੀ ਬਚਤ ਕਰਨ ਵਿੱਚ ਸਾਡੀ ਕਾਫ਼ੀ ਮਦਦ ਕਰ ਸਕਦੀ ਹੈ। ਦਰਅਸਲ, ਉਹ ਸਾਰੀਆਂ ਸੇਵਾਵਾਂ ਜਿਹੜੀਆਂ ਯਾਤਰੀਆਂ ਨੂੰ ਚਾਹੀਦੀਆਂ ਹਨ ਉਹ ਆਨਲਾਈਨ ਉਪਲੱਬਧ ਹਨ। ਉਦਾਹਰਣ ਵਜੋਂ, ਅਸੀਂ ਆਪਣੇ ਰੇਲਵੇ ਟਿਕਟ ਨੂੰ ਭਾਰਤੀ ਰੇਲਵੇ ਦੀ ਅਧਿਕਾਰਤ ਵੈਬਸਾਈਟ ([www.irctc.co.in](http://www.irctc.co.in)) ਤੋਂ ਆਨਲਾਈਨ ਬੁਕ ਕਰ ਸਕਦੇ ਹਾਂ। ਰੇਲ ਟਿਕਟਾਂ ਨੂੰ ਆਨਲਾਈਨ ਬੁੱਕ ਕਰਨ ਲਈ ਸਾਡੇ ਕੋਲ ਇੱਕ ਆਈ. ਆਰ. ਸੀ. ਟੀ. ਸੀ. (IRCTC) ਖਾਤਾ (ਅਕਾਊਂਟ) ਹੋਣਾ ਚਾਹੀਦਾ ਹੈ।



### ਚਿੱਤਰ 2.13 ਰੇਲਵੇ ਦੀ ਵੈਬਸਾਈਟ ਤੇ ਟਿਕਟ ਦੀ ਬੁਕਿੰਗ

- ਅਸੀਂ ਸਿੱਧੇ ਆਈ. ਆਰ. ਸੀ. ਟੀ. ਸੀ. (ਭਾਰਤੀ ਰੇਲਵੇ ਦੀ ਸਹਾਇਕ ਕੰਪਨੀ) ਦੀ ਵੈਬਸਾਈਟ 'ਤੇ ਜਾਂ ਲਾਇਸੈਂਸਸ਼ੁਦਾ ਆਈ. ਆਰ. ਸੀ. ਟੀ. ਸੀ. ਏਜੰਟਾਂ ਦੀ ਮਦਦ ਲੈ ਕੇ ਆਨਲਾਈਨ ਰੇਲ ਟਿਕਟਾਂ ਦੀ ਬੁਕਿੰਗ ਕਰ ਸਕਦੇ ਹਾਂ।
- ਇਸ ਤੋਂ ਬਾਅਦ, ਸਾਨੂੰ ਸਰੋਤ (source) ਅਤੇ ਮੰਜ਼ਿਲ (destination) ਸਟੇਸ਼ਨਾਂ ਦੀ ਚੋਣ ਕਰਨੀ ਪਵੇਗੀ।
- ਪਸੰਦੀਦਾ ਰੇਲ ਦੀ ਚੋਣ ਕਰੋ।
- ਰੇਲ ਟਿਕਟ ਦੀ ਉਪਲੱਬਧਤਾ ਦੀ ਜਾਂਚ ਕਰੋ।
- ਸਾਨੂੰ ਯਾਤਰੀ ਦੇ ਵੇਰਵੇ (ਜਿਵੇਂ: ਨਾਮ, ਉਮਰ, ਲਿੰਗ, ਸੀਟ ਦੀ ਪਸੰਦ ਅਤੇ ਖਾਣੇ ਦੀ ਪਸੰਦ) ਨੂੰ ਭਰਨਾ ਪਵੇਗਾ।
- ਸਾਰੇ ਨਿੱਜੀ ਵੇਰਵੇ ਪੂਰੇ ਕਰਨ ਤੋਂ ਬਾਅਦ ਭੁਗਤਾਨ ਵੱਲ ਵਧੋ।
- ਭੁਗਤਾਨ ਦੇ ਸਮੇਂ ਲੋੜੀਂਦੇ ਵੇਰਵੇ ਭਰੋ।

- ਇੱਕ ਵਾਰ ਭੁਗਤਾਨ ਹੋਣ ਤੇ ਆਨਲਾਈਨ ਰੇਲ ਟਿਕਟ ਬੁਕਿੰਗ ਨੂੰ ਅੰਤਮ ਰੂਪ ਦੇ ਦਿੱਤਾ ਜਾਂਦਾ ਹੈ।
- ਯਾਤਰੀ ਦੇ ਰਜਿਸਟਰਡ ਵੇਰਵਿਆਂ 'ਤੇ ਇੱਕ ਸੁਨੋਹਾ ਜਾਂ ਈਮੇਲ ਭੇਜਿਆ ਜਾਵੇਗਾ।

#### 2.2.4.2 ਯਾਤਰਾ ਵਿਚ ਫਾਸਟੈਗ ਦੀ ਸਹੂਲਤ (Facility of FASTag in Travelling)

FASTag ਇੱਕ ਟੈਗ ਹੈ ਜੋ ਟੋਲ ਚਾਰਜ਼ ਦੀ ਸਵੈਚਲਿਤ ਕਟੋਤੀ (automatic deduction) ਨੂੰ ਸਮਰੱਥ ਬਣਾਉਂਦਾ ਹੈ ਅਤੇ ਸਾਨੂੰ ਨਕਦ ਲੈਣ-ਦੇਣ ਲਈ ਬਿਨਾਂ ਰੁਕੇ ਟੋਲ ਪਲਾਜ਼ਾ ਵਿੱਚੋਂ ਲੰਘਣ ਦਿੰਦਾ ਹੈ। FASTag ਇੱਕ ਪ੍ਰੀਪੈਡ ਖਾਤੇ ਨਾਲ ਜੁੜਿਆ ਹੁੰਦਾ ਹੈ ਜਿਸ ਤੋਂ ਲਾਗੂ ਟੋਲ ਦੀ ਰਕਮ ਕਟੋਤੀ ਕੀਤੀ ਜਾਂਦੀ ਹੈ। ਟੈਗ ਵਿੱਚ Radio-Frequency Identification (RFID) ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਟੈਗ ਖਾਤਾ ਕਿਰਿਆਸ਼ੀਲ (activate) ਹੋਣ ਤੋਂ ਬਾਅਦ ਵਾਹਨ ਦੀ ਵਿੰਡਸਕਰੀਨ (wind screen) 'ਤੇ ਚਿਪਕਾ ਦਿੱਤਾ ਜਾਂਦਾ ਹੈ।



ਚਿੱਤਰ 2.14 : ਫਾਸਟੈਗ

ਫਾਸਟੈਗ ਰਾਸ਼ਟਰੀ ਰਾਜਮਾਰਗਾਂ 'ਤੇ ਆਸਾਨ ਯਾਤਰਾ ਲਈ ਇੱਕ ਸਹੀ ਹੱਲ ਹੈ।

**FASTag ਦੀ ਵਰਤੋਂ ਕਰਨ ਦੀ ਕੇ ਫਾਇਦੇ ਹਨ ?**

1. ਭੁਗਤਾਨ ਦੀ ਸੌਖ - ਟੋਲ ਦੀ ਰਕਮ ਦੀ ਕਟੋਤੀ ਬਿਨਾਂ ਰੁਕੇ Fastag ਦੇ ਪ੍ਰੀਪੈਡ ਖਾਤੇ ਵਿੱਚੋਂ ਆਟੋਮੈਟਿਕ ਹੋ ਜਾਂਦੀ ਹੈ। ਇਸ ਲਈ ਟੋਲ ਲੈਣ-ਦੇਣ (transaction) ਲਈ ਨਕਦ ਲੈ ਕੇ ਜਾਣ ਦੀ ਜ਼ਰੂਰਤ ਨਹੀਂ, ਇਸ ਨਾਲ ਸਮਾਂ ਬਚਦਾ ਹੈ।
2. ਆਨਲਾਈਨ ਰਿਚਾਰਜ - ਕ੍ਰੈਡਿਟ ਕਾਰਡ/ਡੈਬਿਟ ਕਾਰਡ/NEFT/ RTGS ਜਾਂ ਨੈੱਟ ਬੈਕਿੰਗ ਦੁਆਰਾ FASTag ਆਨਲਾਈਨ ਰਿਚਾਰਜ ਕੀਤਾ ਜਾ ਸਕਦਾ ਹੈ।
3. ਟੋਲ ਲੈਣ-ਦੇਣ (transactions), ਘੱਟ ਬਕਾਇਆ ਆਦਿ ਲਈ ਐਸ.ਐਸ.ਐਸ. (SMS) Alert ਮਿਲਦੇ ਹਨ।
4. ਗਾਹਕਾਂ ਲਈ ਆਨਲਾਈਨ ਪੋਰਟਲ।
5. ਪੰਜ ਸਾਲਾਂ ਦੀ ਵੈਧਤਾ (validity)।

#### 2.2.5 ਸੋਸ਼ਲ ਨੈੱਟਵਰਕਿੰਗ (Social Networking)

ਸੋਸ਼ਲ ਨੈੱਟਵਰਕਿੰਗ ਦੋਸਤਾਂ, ਪਰਿਵਾਰ, ਸਹਿਯੋਗੀ ਜਾਂ ਗਾਹਕਾਂ ਨਾਲ ਜੁੜੇ ਰਹਿਣ ਲਈ ਇੰਟਰਨੈੱਟ ਅਧਾਰਤ ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਹੈ। Facebook, Twitter, LinkedIn ਅਤੇ Instagram ਵਰਗੀਆਂ ਸਾਈਟਾਂ ਦੁਆਰਾ ਸੋਸ਼ਲ ਨੈੱਟਵਰਕਿੰਗ ਦਾ ਸਮਾਜਕ (social) ਉਦੇਸ਼, ਵਪਾਰਕ (Business) ਉਦੇਸ਼ ਜਾਂ ਦੋਵੇਂ ਹੋ ਸਕਦੇ ਹਨ।



ਚਿੱਤਰ 2.15 : ਸੋਸ਼ਲ ਨੈੱਟਵਰਕਿੰਗ

ਇੰਟਰਨੈੱਟ ਨੇ ਕੰਮ ਦੇ ਸੱਭਿਆਚਾਰ (work culture) ਦੇ ਨਾਲ-ਨਾਲ ਇੱਕ-ਦੂਜੇ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ ਅਤੇ ਇਹ ਤਬਦੀਲੀਆਂ ਪਹਿਲਾਂ ਸੋਸ਼ਲ ਮੀਡੀਆ ਸਾਈਟਾਂ 'ਤੇ ਆਈਆਂ। ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਿਹਤਰ ਸੰਬੰਧ ਸਥਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹੀ ਕਾਰਨ ਹੈ ਕਿ ਲੋਕ ਆਪਣਾ ਬਹੁਤ ਸਾਰਾ ਸਮਾਂ ਸੋਸ਼ਲ ਸਾਈਟਾਂ ਦੀ ਆਨਲਾਈਨ ਬ੍ਰਾਊਜ਼ਿੰਗ 'ਤੇ ਬਿਤਾਉਂਦੇ ਹਨ ਅਤੇ ਇਸ ਵਿੱਚ ਵਾਧਾ ਸਮਾਰਟਫੋਨ ਅਤੇ ਟੈਬਲੇਟ ਆਦਿ ਦੀ ਵਰਤੋਂ ਵਿੱਚ ਵਾਧਾ ਹੋਣ ਕਰਕੇ ਹੋਇਆ ਹੈ।

ਕੁਝ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਸਾਈਟਾਂ ਹਨ:

**2.2.5.1 ਫੇਸ਼ਬੁੱਕ (Facebook) :** ਫੇਸ਼ਬੁੱਕ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਹੈ, ਹਰ ਮਹੀਨੇ ਦੋ ਅਰਬ ਤੋਂ ਵੱਧ ਲੋਕ ਇਸ ਦੀ ਵਰਤੋਂ ਕਰਦੇ ਹਨ। ਇਹ ਵਿਸ਼ਵ ਦੀ ਆਬਾਦੀ ਦਾ ਲਗਭਗ ਤੀਜਾ ਹਿੱਸਾ ਹੈ। ਫੇਸ਼ਬੁੱਕ ਪੇਜਾਂ ਦੀ ਵਰਤੋਂ ਕਰਨ ਵਾਲੇ 6.5 ਕਰੋੜ ਤੋਂ ਵੱਧ ਕਾਰੋਬਾਰ (business) ਹਨ ਅਤੇ 60 ਲੱਖ ਤੋਂ ਵੱਧ ਇਸ਼ਤਿਹਾਰ ਫੇਸ਼ਬੁੱਕ 'ਤੇ ਆਪਣੇ ਕਾਰੋਬਾਰ ਨੂੰ ਸਰਗਰਮੀ ਨਾਲ ਅੱਗੇ ਵਧਾ ਰਹੇ ਹਨ। ਫੇਸ਼ਬੁੱਕ 'ਤੇ ਸ਼ੁਰੂਆਤ ਕਰਨਾ ਅਸਾਨ ਹੈ ਕਿਉਂਕਿ ਲਗਭਗ ਸਾਰੇ ਕੰਟੈਂਟ ਫਾਰਮੈਟ ਫੇਸ਼ਬੁੱਕ 'ਤੇ ਵਧੀਆ ਕੰਮ ਕਰਦੇ ਹਨ- ਜਿਵੇਂ ਕਿ ਟੈਕਸਟ, ਚਿੱਤਰ, ਵੀਡੀਓ, ਲਾਈਵ ਵੀਡੀਓ, ਅਤੇ ਕਹਾਣੀਆਂ ਆਦਿ।

**2.2.5.2 ਯੂਟੀਊਬ (YouTube) :** ਯੂਟੀਊਬ ਇੱਕ ਵੀਡੀਓ ਸਾਂਝਾ ਕਰਨ ਵਾਲਾ ਪਲੇਟਫਾਰਮ ਹੈ ਜਿੱਥੇ ਉਪਕੋਗਤਾ ਹਰ ਦਿਨ ਇੱਕ ਅਰਬ ਘੰਟੇ ਦੇ ਵੀਡੀਓ ਵੇਖਦੇ ਹਨ। ਅਸੀਂ ਆਪਣੇ ਬ੍ਰਾਂਡ ਲਈ ਇੱਕ ਯੂਟੀਊਬ ਚੈਨਲ ਬਣਾ ਸਕਦੇ ਹਾਂ ਜਿੱਥੇ ਅਸੀਂ ਆਪਣੇ ਗਾਹਕਾਂ ਨੂੰ ਵੇਖਣ, ਪਸੰਦ ਕਰਨ, ਟਿੱਪਣੀ ਕਰਨ ਅਤੇ ਸਾਂਝਾ ਕਰਨ ਲਈ ਵੀਡੀਓ ਅਪਲੋਡ ਕਰ ਸਕਦੇ ਹਾਂ।

ਦੂਜੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਹੋਣ ਦੇ ਨਾਲ, ਯੂਟੀਊਬ ਨੂੰ ਅਕਸਰ ਗੂਗਲ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਸਰਬ ਇੰਜਣ ਵਜੋਂ ਵੀ ਜਾਣਿਆ ਜਾਂਦਾ ਹੈ।

**2.2.5.3 ਵਟਸਐਪ (WhatsApp) :** ਵਟਸਐਪ ਇੱਕ ਮੈਸੇਜਿੰਗ ਐਪ ਹੈ ਜੋ 180 ਤੋਂ ਵੱਧ ਦੇਸ਼ਾਂ ਵਿੱਚ ਲੋਕ ਵਰਤਦੇ ਹਨ। ਸ਼ੁਰੂ ਵਿਚ WhatsApp ਸਿਰਫ ਲੋਕਾਂ ਦੁਆਰਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਚਾਰ ਲਈ ਵਰਤਿਆ ਜਾਂਦਾ ਸੀ। ਹੌਲੀ-ਹੌਲੀ ਲੋਕਾਂ ਨੇ ਵਟਸਐਪ ਦੁਆਰਾ ਕਾਰੋਬਾਰਾਂ ਨਾਲ ਸੰਚਾਰ ਕਰਨਾ ਸ਼ੁਰੂ ਕਰ ਦਿੱਤਾ।


**2.2.5.4 ਇੰਸਟਾਗ੍ਰਾਮ (Instagram) :** ਇੰਸਟਾਗ੍ਰਾਮ ਇੱਕ ਫੋਟੋ ਅਤੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ਹੈ। ਇੰਸਟਾਗ੍ਰਾਮ (ਫੇਸ਼ਬੁੱਕ ਦੀ ਮਲਕੀਅਤ) ਦੀ ਸਥਾਪਨਾ ਕੇਵਿਨ ਸਿਸਟਰੋਮ (Kevin Systrom) ਅਤੇ ਮਾਈਕ ਕਰੀਜਰ (Mike Krieger) ਨੇ ਅਕਤੂਬਰ 2010 ਵਿਚ ਕੀਤੀ ਸੀ। ਕੰਪਨੀ ਫੇਸ਼ਬੁੱਕ ਤੋਂ ਸੁਤੰਤਰ ਤੌਰ 'ਤੇ ਕੰਮ ਕਰਦੀ ਹੈ ਅਤੇ ਇਸ ਦਾ ਮੁੱਖ ਦਫ਼ਤਰ ਸੈਨ ਫ੍ਰਾਂਸਿਕ, ਕੈਲੀਫੋਰਨੀਆਂ ਵਿਚ ਹੈ। ਇੰਸਟਾਗ੍ਰਾਮ ਇੱਕ ਆਨਲਾਈਨ ਸੋਸ਼ਲ ਨੈੱਟਵਰਕਿੰਗ ਕੰਪਨੀ ਹੈ ਜੋ ਤੁਹਾਨੂੰ ਆਪਣੇ ਫੋਲੋਅਰਜ਼ (followers) ਨਾਲ ਫੋਟੋਆਂ ਅਤੇ ਵੀਡੀਓ, ਕਹਾਣੀਆਂ ਅਤੇ ਲਾਈਵ ਵੀਡੀਓ ਸਾਂਝੇ ਕਰਨ ਦਿੰਦੀ ਹੈ।

ਇੰਸਟਾਗ੍ਰਾਮ ਨੂੰ ਇੰਸਟਾਗ੍ਰਾਮ ਕਿਉਂ ਕਿਹਾ ਜਾਂਦਾ ਹੈ ?

ਇੰਸਟੈਂਟ ਕੈਮਰਾ + ਟੈਲੀਗ੍ਰਾਮ = ਇੰਸਟਾਗ੍ਰਾਮ

ਇੰਸਟਾਗ੍ਰਾਮ ਨਾਮ “ਇੰਸਟੈਂਟ-ਕੈਮਰਾ” ਅਤੇ “ਟੈਲੀਗ੍ਰਾਮ” ਸ਼ਬਦਾਂ ਦਾ ਸੁਲਹਾ ਹੈ। ਸਿਸਟ੍ਰੋਮ (Systrom) ਚਾਹੁੰਦਾ ਸੀ ਕਿ ਇਸ ਦਾ ਨਾਮ ਦਾ ਉਚਾਰਨ (pronounce) ਕਰਨਾ ਅਤੇ ਸਪੈਲ ਕਰਨਾ (ਲਿਖਣਾ) ਅਸਾਨ ਹੋਵੇ।

**2.2.5.5 ਟਵਿੱਟਰ (Twitter) :** ਟਵਿੱਟਰ ਇੱਕ ਆਨਲਾਈਨ ਖਬਰਾਂ ਵਾਲੀ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਹੈ ਜਿੱਥੇ ਲੋਕ ਛੋਟੇ ਸੰਦੇਸ਼ਾਂ, ਜਿਨ੍ਹਾਂ ਨੂੰ ਟਵੀਟ ਕਹਿੰਦੇ ਹਨ, ਨਾਲ ਸੰਚਾਰ ਕਰਦੇ ਹਨ। ਟਵੀਟ ਕਰਨਾ ਮਤਲਬ ਹਰ ਉਸ ਵਿਅਕਤੀ ਲਈ ਛੋਟਾ ਸੰਦੇਸ਼ ਪੋਸਟ ਕਰਨਾ ਹੈ ਜੋ ਤੁਹਾਨੂੰ ਟਵਿੱਟਰ 'ਤੇ ਫੋਲੋ ਕਰ ਰਿਹਾ ਹੈ। ਇਸ ਉਮੀਦ ਨਾਲ ਕਿ ਤੁਹਾਡੇ ਸੁਨੇਹੇ ਤੁਹਾਡੇ ਸਰੋਤਿਆਂ ਵਿੱਚ ਕਿਸੇ ਲਈ ਲਾਭਦਾਇਕ ਅਤੇ ਦਿਲਚਸਪ ਹੋਣਗੇ।



ਚਿੱਤਰ 2.16 ਟਵਿੱਟਰ ਦੀਆਂ ਵਿਸ਼ੇਸ਼ਤਾਵਾਂ


## 2.3 ਇੰਟਰਨੈੱਟ ਸਰਚ (Internet Search)

ਇੰਟਰਨੈੱਟ 'ਤੇ ਖੋਜ ਕਰਨਾ ਲੋੜੀਂਦੀ ਜਾਣਕਾਰੀ ਨੂੰ ਲੱਭਣ ਦੀ ਕੋਸ਼ਿਸ਼ ਕਰਨਾ ਹੈ। ਇੰਟਰਨੈੱਟ ਇੱਕ ਵੱਡੀ ਜਗ੍ਹਾ ਹੈ ਅਤੇ ਇਸ ਤੋਂ ਜਾਣਕਾਰੀ ਪ੍ਰਾਪਤ ਕਰਨਾ ਬੋੜਾ ਨਿਰਾਸ਼ਾਜਨਕ ਲੱਗ ਸਕਦਾ ਹੈ। ਇੰਟਰਨੈੱਟ ਵਿਚ ਅਵਿਸ਼ਵਾਸਯੋਗ (ਬਹੁਤ ਜ਼ਿਆਦਾ) ਮਾਤਰਾ ਵਿਚ ਜਾਣਕਾਰੀ ਹੁੰਦੀ ਹੈ, ਜਿਹੜੀ ਅਸਲ ਵਿੱਚ ਸਾਰੀ ਵਰਤੋਂ ਯੋਗ ਨਹੀਂ ਹੁੰਦੀ, ਜਦ ਤਕ ਅਸੀਂ ਉਹ ਚੀਜ਼ ਨਹੀਂ ਲੱਭ ਪਾਉਂਦੇ ਜੋ ਅਸੀਂ ਲੱਭ ਰਹੇ ਹਾਂ। ਇੰਟਰਨੈੱਟ 'ਤੇ ਖੋਜ, ਇੰਟਰਨੈੱਟ ਦੀ ਵਰਤੋਂ ਕਰਨ ਦਾ ਸਭ ਤੋਂ ਆਸਾਨ ਅਤੇ ਲਾਭਦਾਇਕ ਢੰਗ ਹੈ। ਇੰਟਰਨੈੱਟ ਦੀ ਖੋਜ ਇੰਨੀ ਮਦਦਗਾਰ ਕਿਉਂ ਹੈ, ਇਸ ਦੇ ਬੇਅੰਤ ਕਾਰਨ ਹਨ। ਲੋਕ ਵੈੱਬ ਪੇਜਾਂ, ਚਿੱਤਰਾਂ, ਕਿਤਾਬਾਂ, ਮੁਦਰਾ ਪਰਿਵਰਤਨ (currency conversions), ਪਰਿਭਾਸ਼ਾਵਾਂ, ਫਾਈਲ ਕਿਸਮਾਂ, ਖੁਬਾਨਕ ਜਾਣਕਾਰੀ, ਫਿਲਮਾਂ ਅਤੇ ਹੋਰ ਬਹੁਤ ਕੁਝ ਲੱਭਣ ਲਈ ਆਮ ਸਰਚ ਇੰਜਣਾਂ ਦੀ ਵਰਤੋਂ ਕਰਦੇ ਹਨ।

### 2.3.1 ਸਰਚ ਇੰਜਣ (Search Engines)

ਖੋਜ ਕਰਨਾ ਇੰਟਰਨੈੱਟ 'ਤੇ ਸਭ ਤੋਂ ਪ੍ਰਸਿੱਧ ਗਤੀਵਿਧੀਆਂ ਵਿੱਚੋਂ ਇੱਕ ਹੈ। ਸਰਚ ਇੰਜਣ ਹਰ ਕਿਸੇ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇੱਕ ਖੋਜ ਇੰਜਨ ਇੱਕ ਵੈੱਬ-ਅਧਾਰਤ ਉਪਕਰਣ ਹੈ ਜੋ ਉਪਭੋਗਤਾਵਾਂ ਨੂੰ ਵਰਲਡ ਵਾਈਡ ਵੈੱਬ 'ਤੇ ਜਾਣਕਾਰੀ ਲੱਭਣ ਦੇ ਯੋਗ ਕਰਦਾ ਹੈ। ਇੰਜਨ ਸਭ ਤੋਂ ਵਧੀਆ ਮੇਲ ਖਾਂਦੇ ਨਤੀਜਿਆਂ ਦੀ ਇੱਕ ਸੂਚੀ ਪ੍ਰਦਾਨ ਕਰਦਾ ਹੈ ਜੋ ਯੂਜ਼ਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਇੰਟਰਨੈੱਟ ਖੋਜ ਜਾਣਕਾਰੀ ਲਈ ਕਈ ਤਰ੍ਹਾਂ ਦੇ ਸੋਰਤ ਤਿਆਰ ਕਰ ਸਕਦੀ ਹੈ। ਆਨਲਾਈਨ ਐਨਸਾਈਕਲੋਪੀਡੀਆ (encyclopedia), ਖੁਬਾਨਕ, ਯੂਨੀਵਰਸਿਟੀ ਅਧਿਐਨ (studies), ਵਿਚਾਰ-ਵਾਟਾਂਦਰੇ ਬੋਰਡ ਅਤੇ ਇੱਥੋਂ ਤਕ ਕਿ ਨਿੱਜੀ ਬਲੰਗਾਂ ਦੇ ਨਤੀਜੇ ਇੱਕ ਬੁਨਿਆਦੀ ਇੰਟਰਨੈੱਟ ਖੋਜ ਵਿੱਚ ਆ ਸਕਦੇ ਹਨ। ਸਰਚ ਇੰਜਣਾਂ ਦੀਆਂ ਪ੍ਰਸਿੱਧ ਉਦਾਹਰਣਾਂ Google, Yahoo! ਅਤੇ MSN Search ਹਨ। ਖੋਜ ਇੰਜਣ ਸਵੇਚਾਲਤ ਸਾਫਟਵੇਅਰ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਨ (ਜਿਸ ਨੂੰ ਰੋਬੋਟਸ, ਬੋਟਸ ਅਤੇ ਸਪਾਇਡਰ ਕਿਹਾ ਜਾਂਦਾ ਹੈ)। ਸਪਾਇਡਰ ਦੁਆਰਾ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਵੈੱਬ ਦੀ ਖੋਜ ਯੋਗ ਇੰਡੈਕਸ ਬਣਾਉਣ ਲਈ ਕੀਤੀ ਜਾਂਦੀ ਹੈ।

**2.3.1.1 Google.com :** ਗੂਗਲ ਸਰਚ ਇੰਜਨ ਦੁਨੀਆ ਦਾ ਸਰਵੋਤਮ ਸਰਚ ਇੰਜਨ ਹੈ ਅਤੇ ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ ਹੈ। ਸਰਚ ਇੰਜਨ ਮਾਰਕੀਟ ਦਾ ਲਗਭਗ 70 ਪ੍ਰਤੀਸ਼ਤ ਗੂਗਲ ਨੇ ਹਾਸਲ ਕਰ ਲਿਆ ਹੈ। ਜਿਹੜੀ ਚੀਜ਼ ਨੇ ਗੂਗਲ ਨੂੰ ਸਭ ਤੋਂ ਮਸ਼ਹੂਰ ਅਤੇ ਭਰੋਸੇਮੰਦ ਖੋਜ ਇੰਜਨ ਬਣਾਇਆ ਹੈ ਉਹ ਹੈ ਇਸ ਦੇ ਖੋਜ ਨਤੀਜਿਆਂ ਦੀ ਗੁਣਵੱਤਾ। ਗੂਗਲ ਉਪਭੋਗਤਾਵਾਂ ਨੂੰ ਸਭ ਤੋਂ ਸਹੀ ਨਤੀਜੇ ਪੇਸ਼ ਕਰਨ ਲਈ ਸੂਝਵਾਨ ਐਲਗੋਰਿਧਮ (sophisticated algorithm) ਦੀ ਵਰਤੋਂ ਕਰ ਰਿਹਾ ਹੈ। ਗੂਗਲ ਦੇ ਸੰਸਥਾਪਕ ਲੈਰੀ ਪੇਜ (Larry Page) ਅਤੇ ਸੇਰਗੋਈ ਬਿਨ (Sergey Brin) ਹਨ।



ਚਿੱਤਰ 2.17 : ਗੂਗਲ

**2.3.1.2 Bing.com :** ਬਿੰਗ, ਗੂਗਲ ਲਈ ਮਾਈਕ੍ਰੋਸਾਫਟ ਦਾ ਉੱਤਰ ਹੈ ਅਤੇ ਇਹ 2009 ਵਿੱਚ ਸ਼ੁਰੂ ਕੀਤਾ ਗਿਆ ਸੀ। ਮਾਈਕ੍ਰੋਸਾਫਟ ਦੇ ਵੈੱਬ ਬ੍ਰਾਊਜ਼ਰ ਵਿੱਚ ਬਿੰਗ ਡਿਫਾਲਟ ਸਰਚ ਇੰਜਨ ਹੈ। ਬਿੰਗ ਨੂੰ ਉਹ (ਮਾਈਕ੍ਰੋਸਾਫਟ) ਹਮੇਸ਼ਾ ਇੱਕ ਬਿਹਤਰ ਸਰਚ ਇੰਜਣ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ, ਪਰ ਗੂਗਲ ਨਾਲ ਮੁਕਾਬਲਾ ਕਰਨ ਲਈ ਇਸਨੂੰ ਬਹੁਤ ਲੰਮਾ ਰਸਤਾ ਤੈਅ ਕਰਨਾ ਹੈ। ਬਿੰਗ ਗੂਗਲ ਨੂੰ ਸਰਚ ਵਿੱਚ ਚੁਣੌਤੀ ਦੇਣ ਦੀ ਮਾਈਕ੍ਰੋਸਾਫਟ ਦੀ ਕੋਸ਼ਿਸ਼ ਹੈ, ਪਰ ਉਹ ਯਤਨਾਂ ਦੇ ਬਾਵਜੂਦ, ਅਜੇ ਵੀ ਉਪਭੋਗਤਾਵਾਂ ਨੂੰ ਯਕੀਨ ਦਿਵਾਉਣ ਵਿੱਚ ਸਫਲ ਨਹੀਂ ਹੋਏ ਕਿ ਉਨ੍ਹਾਂ ਦਾ ਸਰਚ ਇੰਜਣ ਗੂਗਲ ਦਾ ਭਰੋਸੇਮੰਦ ਰੂਪ ਹੋ ਸਕਦਾ ਹੈ।

ਉਨ੍ਹਾਂ ਦੇ ਸਰਚ ਇੰਜਨ ਦੀ ਬਾਜ਼ਾਰ ਦੀ ਹਿੱਸੇਦਾਰੀ ਲਗਾਤਾਰ 6% ਤੋਂ ਘੱਟ ਹੈ, ਗਲਾਂਕਿ ਬਿੰਗ ਵਿੰਡੋਜ਼ ਪੀਸੀ ਉੱਤੇ ਡਿਫਾਲਟ ਖੋਜ ਇੰਜਨ ਹੈ।

ਮਾਈਕ੍ਰੋਸਾਫਟ ਦੇ ਪਿਛਲੇ ਖੋਜ ਇੰਜਨਾਂ (ਐਮ.ਐਸ.ਐਨ. ਸਰਚ, ਵਿੰਡੋਜ਼ ਲਾਈਵ ਸਰਚ, ਲਾਈਵ ਸਰਚ) ਤੋਂ ਬਿੰਗ ਦੀ ਸ਼ੁਰੂਆਤ ਹੋਈ ਸੀ।



ਚਿੱਤਰ 2.18 : ਬਿੰਗ

**2.3.1.3 Wikipedia.com :** ਵਿਕੀਪੀਡੀਆ ਇੱਕ ਮੁਫਤ, ਓਪਨ ਕੰਟੈਂਟ ਆਨਲਾਈਨ ਵਿਸ਼ਵਕੋਸ਼ (encyclopedia) ਹੈ ਜੋ ਵਿਕੀਪੀਡੀਅਨ ਵਜੋਂ ਜਾਣੇ ਜਾਣ ਵਾਲੇ ਉਪਭੋਗਤਾਵਾਂ ਦੇ ਸਮੂਹ ਦੇ ਸਹਿਯੋਗੀ ਯਤਨਾਂ ਦੁਆਰਾ ਬਣਾਇਆ ਗਿਆ ਹੈ। ਸਾਈਟ 'ਤੇ ਰਜਿਸਟਰ ਹੋਇਆ ਕੋਈ ਵੀ ਵਿਅਕਤੀ ਪ੍ਰਕਾਸ਼ਤ ਲਈ ਲੇਖ ਬਣਾ ਸਕਦਾ ਹੈ, ਲੇਖਾਂ ਨੂੰ ਸੋਧਣ ਲਈ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਸਾਈਟ ਦਾ ਨਾਮ ਵਿਕੀ ਤੋਂ ਆਇਆ ਹੈ ਜੋ ਕਿ ਇੱਕ ਸਰਵਰ ਪ੍ਰੋਗਰਾਮ ਹੈ, ਜੋ ਕਿਸੇ ਨੂੰ ਵੀ ਆਪਣੇ ਵੈੱਬ ਬ੍ਰਾਊਜ਼ਰ ਦੁਆਰਾ ਵੈੱਬਸਾਈਟ ਦੀ ਸਾਂਗਗਰੀ ਨੂੰ ਸੰਪਾਦਿਤ ਕਰਨ ਦੇ ਯੋਗ ਬਣਾਉਂਦਾ ਹੈ। ਵਿਕੀਪੀਡੀਆ ਸਾਨੂੰ ਉਹ ਸਾਰੀ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸਦੀ ਸਾਨੂੰ ਲੋੜ ਹੁੰਦੀ ਹੈ ਅਤੇ ਜੋ ਅਸੀਂ ਚਾਹੁੰਦੇ ਹਾਂ ਤਾਂ ਇਹ ਸਾਨੂੰ ਲੇਖਾਂ ਨੂੰ ਸੋਧਣ ਦੀ ਆਗਿਆ ਵੀ ਦਿੰਦਾ ਹੈ। ਹਰ ਕੋਈ ਜੋ ਕਿਸੇ ਚੀਜ਼ ਬਾਰੇ ਜਾਣਕਾਰੀ ਲੱਭਣਾ ਚਾਹੁੰਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਵਿਕੀਪੀਡੀਆ 'ਤੇ ਜ਼ਰੂਰ ਜਾਵੇਗਾ। ਇਹ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਰੈਫਰੈਂਸ ਕੰਮ ਹੈ ਜੋ ਇੱਟਰਨੈੱਟ 'ਤੇ ਪਾਇਆ ਜਾਂਦਾ ਹੈ।

ਜਿੰਮੀ ਵੇਲਜ਼ (Jimmy Wales) ਅਤੇ ਲੈਰੀ ਸੇਂਗਰ (Larry Sanger) ਨੇ 15 ਜਨਵਰੀ 2001 ਨੂੰ ਵਿਕੀਪੀਡੀਆ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ ਵਿੱਚ, ਵਿਕੀਪੀਡੀਆ ਸਿਰਫ ਅੰਗਰੇਜ਼ੀ ਵਿੱਚ ਉਪਲੱਬਧ ਸੀ ਪਰ ਬਾਅਦ ਵਿੱਚ ਇਹ 295 ਭਾਸ਼ਾਵਾਂ ਵਿੱਚ ਉਪਲੱਬਧ ਹੋ ਗਿਆ ਹੈ।



ਚਿੱਤਰ 2.19 : ਵਿਕੀਪੀਡੀਆ

**2.3.1.4 Encyclopedia.com :** ਇੱਟਰਨੈੱਟ ਦੇ ਆਨਲਾਈਨ ਐਨਸਾਈਕਲੋਪੀਡੀਆ ਦੇ ਪ੍ਰਮੁੱਖ ਸੰਗ੍ਰਹਿ ਦੇ ਰੂਪ ਵਿੱਚ, encyclopedia.com ਸਾਨੂੰ ਭਰੋਸੇਯੋਗ ਪ੍ਰਕਾਸ਼ਤ ਸਰੋਤਾਂ ਜਿਵੇਂ ਆਕਸਫੋਰਡ ਯੂਨੀਵਰਸਿਟੀ ਪ੍ਰੈਸ (Oxford University Press) ਅਤੇ ਕੋਲੰਬੀਆ ਐਨਸਾਈਕਲੋਪੀਡੀਆ (Columbia Encyclopedia) ਤੋਂ ਹਵਾਲਾ (reference) ਸਰੋਤ ਪ੍ਰਦਾਨ ਕਰਦਾ ਹੈ।



ਚਿੱਤਰ 2.20 : ਐਨਸਾਈਕਲੋਪੀਡੀਆ

encyclopedia.com 'ਤੇ ਅਸੀਂ ਉਹਨਾਂ ਸਰੋਤਾਂ ਤੋਂ ਲਗਭਗ 2,00,000 ਹਵਾਲਾ ਇੰਦਰਾਜ਼ਾਂ (reference entries) ਜਿਨ੍ਹਾਂ ਦਾ ਅਸੀਂ ਹਵਾਲਾ ਦੇ ਸਕਦੇ ਹਾਂ, ਲਈ ਮੁਫਤ ਪ੍ਰਾਪਤ ਕਰਦੇ ਹਾਂ। ਇਸ ਤੋਂ ਇਲਾਵਾ, ਵਿਸ਼ਵ ਭਰ ਦੇ 50,000 ਤੋਂ ਵੱਧ ਵਿਸ਼ੇ ਤੋਂ ਸੰਬੰਧਿਤ ਤਸਵੀਰਾਂ, ਵੀਡੀਓਜ਼, ਵਿਸ਼ੇ ਦੇ ਸੰਖੇਪ ਅਤੇ ਅਖਬਾਰ ਅਤੇ ਮੈਗਜ਼ੀਨ

ਦੇ ਲੇਖਾਂ ਦੀ ਸੰਖੇਪ ਵਿਸ਼ੇਸ਼ਤਾ ਇਸ ਵਿਚ ਹੈ। encyclopedia.com ਨਵੀਨਤਾਕਾਰੀ (innovative) ਟੂਲ ਵੀ ਪ੍ਰਦਾਨ ਕਰਦਾ ਹੈ ਜੋ ਸਾਨੂੰ ਉਸ ਹਵਾਲਾ (reference) ਸਮੱਗਰੀ ਨੂੰ ਦਰਜਾ ਦੇਣ ਅਤੇ ਕ੍ਰਮਬੱਧ ਕਰਨ ਦੀ ਆਗਿਆ ਦਿੰਦੇ ਹਨ ਜੋ ਸਾਨੂੰ ਬਹੁਤ ਲਾਭ ਦਿੰਦੇ ਹਨ।

### 2.3.2 ਸਰਚ ਤਕਨੀਕ (Search Techniques)

ਇੰਟਰਨੈੱਟ ਉਹ ਜਗ੍ਹਾ ਹੈ ਜਿਸਦੀ ਸਾਨੂੰ ਆਪਣੀ ਜ਼ਰੂਰਤ ਦੀ ਜਾਣਕਾਰੀ ਲੱਭਣ ਲਈ ਲੋੜ ਹੈ ਪਰ ਇੰਟਰਨੈੱਟ 'ਤੇ ਅਰਥਾਂ ਵੈਬਸਾਈਟਾਂ ਹਨ ਅਤੇ ਉਹ ਖਾਸ ਜਾਣਕਾਰੀ ਜੋ ਅਸੀਂ ਚਾਹੁੰਦੇ ਹਾਂ, ਨੂੰ ਤੇਜ਼ੀ ਅਤੇ ਆਸਾਨੀ ਨਾਲ ਲੱਭਣਾ ਬੜਾ ਪੇਚੀਦਾ ਕੰਮ ਹੈ।

ਇੰਟਰਨੈੱਟ ਦੀ ਭਾਲ ਕਰਨ ਦਾ ਸਭ ਤੋਂ ਉੱਤਮ ਢੰਗ ਹੈ ਸਰਚ ਇੰਜਣਾਂ (ਵਿਸ਼ੇਸ਼ ਵੈਬਸਾਈਟਾਂ ਜਿਵੇਂ ਕਿ Google.com, Yahoo.com, Bing.com or ask.com) ਵਿਚ ਬਣੀ ਸ਼ਕਤੀ ਦਾ ਲਾਭ ਲੈਣਾ। ਬੱਸ ਜੋ ਤੁਸੀਂ ਲੱਭਣਾ ਚਾਹੁੰਦੇ ਹੋ ਉਸ ਨਾਲ ਸੰਬੰਧਿਤ ਸ਼ਬਦਾਂ ਜਾਂ ਵਾਕਾਂ-ਸ਼ਬਦਾਂ (phrases) ਨੂੰ ਦਰਜ ਕਰੋ ਅਤੇ ਸਰਚ ਇੰਜਨ ਵੈਬਸਾਈਟਾਂ ਦੀ ਇੱਕ ਸੂਚੀ ਪ੍ਰਦਰਸ਼ਿਤ ਕਰੋਗਾ ਜਿਸ ਵਿਚ ਉਹ ਜਾਣਕਾਰੀ ਸ਼ਾਮਲ ਹੈ। ਕਈ ਵਾਰ ਸੂਚੀ ਹਰੇਕ ਵੈਬਸਾਈਟ 'ਤੇ ਕੀ ਹੈ, ਦਾ ਸੰਖੇਪ ਵੇਰਵਾ ਦਰਸਾਉਂਦੀ ਹੈ, ਜਿਸ ਨਾਲ ਇਹ ਫੈਸਲਾ ਕਰਨਾ ਸੌਖਾ ਹੁੰਦਾ ਹੈ ਕਿ ਕਿਹੜੀ ਸਾਈਟ ਦੀ ਜਾਂਚ ਕੀਤੀ ਜਾਏ।

ਅਸੀਂ ਆਪਣੀ ਖੋਜ ਨੂੰ ਕਈ ਤਰੀਕਿਆਂ ਨਾਲ ਅੱਗੇ ਵਧਾ ਸਕਦੇ ਹਾਂ:

**2.3.2.1 ਕੁਝ ਖਾਸ ਕੀਵਰਡਜ਼ ਦੀ ਵਰਤੋਂ ਕਰਕੇ :** ਕੀਵਰਡ ਉਹ ਸ਼ਬਦ ਹਨ ਜੋ ਤੁਸੀਂ ਇੰਟਰਨੈੱਟ 'ਤੇ ਸਮੱਗਰੀ ਲੱਭਣ ਲਈ ਵਰਤਦੇ ਹੋ। ਕੀਵਰਡਜ਼ ਨੂੰ ਜਿੰਨਾ ਸੰਭਵ ਹੋ ਸਕੇ ਖਾਸ (specific) ਰੱਖੋ। ਇਹ ਸਰਚ ਇੰਜਨ ਨੂੰ ਸਾਡੀ ਲੋੜੀਂਦੀ ਜਾਣਕਾਰੀ ਨੂੰ ਟਰੈਕ ਕਰਨ ਵਿੱਚ ਸਹਾਇਤਾ ਕਰੇਗਾ।

ਉਦਾਹਰਣ ਦੇ ਲਈ, ਅਸੀਂ ਇੱਕ ਸਥਾਨਕ ਸਪਲਾਇਰ ਲੱਭਣਾ ਚਾਹੁੰਦੇ ਹਾਂ ਜੋ ਘਰ ਵਿੱਚ ਬੇਕਰੀ ਦੀਆਂ ਚੀਜ਼ਾਂ ਦੀ ਸਪਲਾਈ ਕਰ ਸਕੇ। ਜੇ ਅਸੀਂ ਆਪਣੇ ਸਰਚ ਇੰਜਨ ਵਿਚ ਬੇਕਰੀ ਦੀਆਂ ਚੀਜ਼ਾਂ ਟਾਈਪ ਕਰਦੇ ਹਾਂ, ਨਤੀਜਿਆਂ ਵਿਚ ਹਰ ਕਿਸਮ ਦੀਆਂ ਬੇਕਰੀਆਂ ਆਈਟਮਾਂ ਬਾਰੇ ਬਹੁਤ ਸਾਰੇ ਪੰਨੇ ਸ਼ਾਮਲ ਹੋਣਗੇ, ਜਦਕਿ ਬੇਕਰੀ ਆਈਟਮ ਸਪਲਾਇਰ ਟਾਈਪ ਕਰਨਾ ਸਪਲਾਇਰਾਂ ਦੀ ਵਧੇਰੇ ਸੰਖੇਪ ਲੜੀ ਨੂੰ ਵਾਪਸ ਕਰੇਗਾ।

ਅਸੀਂ ਹੋਰ ਵਿਸ਼ੇਸ਼ ਸ਼ਬਦ ਸ਼ਾਮਲ ਕਰਕੇ ਆਪਣੀ ਖੋਜ ਵਿਚ ਹੋਰ ਸੁਧਾਰ ਕਰ ਸਕਦੇ ਹਾਂ। ਜੇ ਅਸੀਂ ਆਪਣਾ ਟਿਕਾਣਾ (Location) ਜੋੜਦੇ ਹਾਂ, ਉਦਾਹਰਣ ਵਜੋਂ, ਲੋਕਲ ਜਾਂ ਸਥਾਨਕ ਤਾਂ ਅਸੀਂ ਹੋਰ ਵਧੀਆ ਨਤੀਜਾ ਪ੍ਰਾਪਤ ਕਰਾਂਗੇ।

**2.3.2.2 ਸਰਚ ਟਰਮਸ ਨੂੰ ਸੌਖਾ ਕਰਕੇ :** ਕੁਝ ਇੰਜਣਾਂ ਵਿਚ ਖੋਜ ਕਰਨ ਲਈ “ਰੁਕਣ ਵਾਲੇ ਸ਼ਬਦ” (Stop Words) ਸ਼ਾਮਲ ਹੁੰਦੇ ਹਨ। ਇਹ ਅਕਸਰ ਆਮ ਵਰਤੋਂ ਵਾਲੇ ਸ਼ਬਦ ਜਿਵੇਂ ਕਿ prepositions (in, of, on), conjunctions (and, but) and articles (a, the) ਹੁੰਦੇ ਹਨ, ਜਿਸਦਾ ਅਰਥ ਹੈ ਕਿ ਅਸੀਂ ਖੋਜ ਨਤੀਜਿਆਂ ਵਿੱਚ ਸਾਡੀ ਜ਼ਰੂਰਤ ਨਾਲੋਂ ਵਧੇਰੇ ਪੇਜ ਪ੍ਰਾਪਤ ਕਰਾਂਗੇ।

ਇਸ ਲਈ, ਇੰਟਰਨੈੱਟ ਖੋਜਾਂ ਤੋਂ “ਰੁਕਣ ਵਾਲੇ ਸ਼ਬਦਾਂ” ਨੂੰ ਖਤਮ ਕਰਨਾ ਆਮ ਤੌਰ 'ਤੇ ਵਧੀਆ ਹੈ।

ਇਸ ਦੇ ਨਾਲ ਹੀ, ਕੀਵਰਡਜ਼ ਦੇ ਸਰਲ ਸਰੂਪ ਦੀ ਵਰਤੋਂ ਕਰੋ ਜਿਸ ਦੀ ਅਸੀਂ ਭਾਲ ਕਰ ਰਹੇ ਹਾਂ, ਬਹੁਵਚਨ ਅਤੇ ਕ੍ਰਿਆ ਦੇ ਰੂਪਾਂ ਜਿਵੇਂ ਕਿ -ing, -s ਜਾਂ -ed ਦੇ ਲਫਜ਼ਾਂ ਤੋਂ ਪਰਹੇਜ਼ ਕਰੋ। ਉਦਾਹਰਣ ਦੇ ਲਈ, ਅਸੀਂ services ਦੀ ਥਾਂ ਤੇ service ਦੀ ਖੋਜ ਕਰਾਂਗੇ ਜਾਂ financing ਦੀ ਬਜਾਏ finance ਦੀ ਖੋਜ ਕਰਕੇ ਆਪਣੇ ਖੋਜ ਨਤੀਜਿਆਂ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੇ ਹਾਂ।

**2.3.2.3 ਕੋਟੇਸ਼ਨ ਮਾਰਕਸ (Quotation Marks) ਦੀ ਵਰਤੋਂ ਕਰਕੇ :** ਇੱਕ ਖੋਜ ਸ਼ਬਦ ਨੂੰ ਕੋਟੇਸ਼ਨ ਮਾਰਕਸ ਵਿਚ ਲਿਖਣਾ, ਖੋਜ ਇੰਜਨ ਨੂੰ ਉਸ ਖਾਸ ਸ਼ਬਦ ਜਾਂ ਵਾਕਾਂ-ਸ਼ਬਦਾਂ (phrase) ਨੂੰ ਖੋਜਣ ਲਈ ਕਹਿੰਦਾ ਹੈ।

ਜੇ ਇਹ ਸ਼ਬਦ ਇਕੋ ਸ਼ਬਦ ਹੈ ਤਾਂ ਕੋਟੇਸ਼ਨ ਮਾਰਕਸ ਦੀ ਵਰਤੋਂ ਕਰਨ ਨਾਲ ਇਸ ਦੀਆਂ ਭਾਂਤ-ਭਾਂਤ ਦੀਆਂ ਕਿਸਮਾਂ ਨੂੰ ਕੱਟ ਦਿੱਤਾ ਜਾਵੇਗਾ। ਉਦਾਹਰਣ ਦੇ ਲਈ, ਜੇ ਤੁਸੀਂ ਸ਼ਬਦ director ਦੀ ਖੋਜ ਕਰਦੇ ਹੋ, ਤਾਂ ਤੁਹਾਨੂੰ ਸਿੱਧੇ direct, direction, directions ਅਤੇ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਨਤੀਜੇ ਪ੍ਰਾਪਤ ਹੋਣਗੇ। "director" ਟਾਈਪ ਕਰਨਾ (ਕੋਟੇਸ਼ਨ ਮਾਰਕਸ ਦੇ ਨਾਲ) ਇਹ ਸੁਨਿਸ਼ਚਿਤ ਕਰੇਗਾ ਕਿ ਤੁਸੀਂ ਸਿਰਫ਼ ਉਸ ਖਾਸ ਸ਼ਬਦ ਦੇ ਨਤੀਜੇ ਪ੍ਰਾਪਤ ਕਰੋਗੇ।

**ਨੋਟ :** ਕੁਝ ਖੋਜ ਇੰਜਣ ਸਾਨੂੰ ਨਿਸ਼ਚਤ ਸ਼ਬਦਾਂ ਦੇ ਅੱਗੇ (+) ਦਾ ਨਿਸ਼ਾਨ ਲਗਾ ਕੇ ਖੋਜ ਕਰਨ ਦੀ ਆਗਿਆ ਦਿੰਦੇ ਹਨ।

**2.3.2.4 ਅਸਹਾਈ (Unhelpful) ਸ਼ਬਦਾਂ ਨੂੰ ਹਟਾ ਕੇ :** ਇੱਕ ਸ਼ਬਦ ਤੋਂ ਪਹਿਲਾਂ ਹਾਈਫਨ/ਛੋਟਾ ਡੈਸ਼/ਘਟਾਓ ਚਿੰਨ੍ਹ ਪਾਉਣ ਨਾਲ ਉਹ ਸ਼ਬਦ ਖੋਜ ਤੋਂ ਬਾਹਰ ਹੋ ਜਾਂਦਾ ਹੈ। ਉਦਾਹਰਣ ਵਜੋਂ, ਅਸੀਂ ਮਾਰਕੀਟਿੰਗ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ, ਅਸੀਂ ਰਵਾਇਤੀ ਮਾਰਕੀਟਿੰਗ ਤਕਨੀਕਾਂ ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਾਂ, ਜਦੋਂ ਕਿ ਇੰਟਰਨੈੱਟ ਡਿਜੀਟਲ ਅਤੇ ਸੋਸ਼ਲ ਮੀਡੀਆ ਮਾਰਕੀਟਿੰਗ ਦੇ ਸੰਦਰਭਾਂ ਨਾਲ ਭਰਪੂਰ ਦਿਖਾਈ ਦਿੰਦਾ ਹੈ, ਇਹ ਸਭ ਸਾਡੀ ਖੋਜ ਵਿੱਚ ਦਿਖਾਈ ਦੇ ਰਹੇ ਹਨ।

ਮਾਰਕੀਟਿੰਗ-ਡਿਜੀਟਲ (marketing-digital) ਵਿੱਚ ਟਾਈਪ ਕਰਨ ਨਾਲ ਡਿਜੀਟਲ (digital) ਨੂੰ ਖੋਜ ਤੋਂ ਬਾਹਰ ਕਰੇਗਾ, ਜਿਸ ਨਾਲ ਸਾਡੇ ਲਈ ਉਹ ਜਾਣਕਾਰੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਜਿਸਦੀ ਅਸੀਂ ਭਾਲ ਕਰ ਰਹੇ ਹਾਂ। ਮਾਰਕੀਟਿੰਗ-ਡਿਜੀਟਲ-ਸੋਸ਼ਲ (marketing-digital-social) ਟਾਈਪ ਕਰਨ ਨਾਲ ਇਹ ਸਾਨੂੰ ਹੋਰ ਵੀ ਸਹੀ accurate ਜਾਣਕਾਰੀ ਦੇਵੇਗਾ।

**2.3.2.5 ਆਪਰੇਟਰਜ਼ (Operators) ਦੀ ਵਰਤੋਂ ਕਰਕੇ :** ਵਾਈਲਡਕਾਰਡ (Wildcard) ਖੋਜ: ਦੂਸਰੇ ਸ਼ਬਦਾਂ (ਜੋ ਸਾਨੂੰ ਪਤਾ ਨਾ ਹੋਣ) ਲਈ ਪਲੇਸਹੋਲਡਰ (placeholder) ਦੇ ਤੌਰ 'ਤੇ \* ਚਿੰਨ੍ਹ ਦੀ ਵਰਤੋਂ ਕਰੋ। ਉਦਾਹਰਣ ਦੇ ਲਈ, ਦੁਨੀਆਂ ਵਿੱਚ \* man ਦੀ ਭਾਲ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ, ਸਭ ਤੋਂ ਲੰਬੇ, ਸਭ ਤੋਂ ਪੁਰਾਣੇ, ਅਤੇ ਇਸ ਤਰ੍ਹਾਂ ਦੇ ਹੋਰ ਨਤੀਜੇ ਦਿੰਦਾ ਹੈ। ਵਾਈਲਡਕਾਰਡ ਖੋਜਾਂ ਉਪਯੋਗੀ ਹੁੰਦੀਆਂ ਹਨ, ਜਦੋਂ ਸਾਨੂੰ ਹਵਾਲੇ ਦਾ ਪੂਰਾ ਟੈਕਸਟ ਨਹੀਂ ਪਤਾ ਹੁੰਦਾ।

**2.3.2.6 Combination (ਸ਼ਬਦਾਂ ਦਾ ਸੂਮੇਲ) ਸਰਚ :** OR ਆਪਰੇਟਰ ਸਾਨੂੰ ਦੋ ਜਾਂ ਵੱਧ ਸ਼ਬਦਾਂ ਦੀ ਇਕੋ ਸਮੇਂ ਖੋਜ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਇਹ ਉਦੋਂ ਜ਼ਿਆਦਾ ਉਪਯੋਗੀ ਹੁੰਦਾ ਹੈ ਜਦੋਂ ਇਹ ਸ਼ਬਦ ਬਹੁਤ ਮਿਲਦੇ ਜ਼ੁਲਦੇ ਹੋਣ। ਉਦਾਹਰਣ ਦੇ ਤੌਰ 'ਤੇ, selling OR retailing ਟਾਈਪ ਕਰਕੇ ਉਹ ਪੰਨੇ ਪ੍ਰਾਪਤ ਹੋਣਗੇ ਜਿਥੇ ਦੋਵਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਮੌਜੂਦ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਇਹ ਦੋਵੇਂ ਹੀ ਸ਼ਬਦ ਮੌਜੂਦ ਹੋਣ।

ਖੋਜਾਂ ਨੂੰ ਜੋੜਨ ਦਾ ਇੱਕ ਹੋਰ ਢੰਗ ਹੈ AND ਨੂੰ ਵਰਤਣਾ ਇਹ ਆਪਰੇਟਰ ਇਹ ਸੁਨਿਸ਼ਚਿਤ ਕਰਦਾ ਹੈ ਕਿ ਅਸੀਂ ਸਿਰਫ ਉਹ ਖੋਜ ਨਤੀਜੇ ਪ੍ਰਾਪਤ ਕਰਦੇ ਹਾਂ ਜਿਸ ਵਿੱਚ ਦੋ ਜਾਂ ਵਧੇਰੇ ਸ਼ਰਤਾਂ ਸ਼ਾਮਲ ਹਨ। ਉਦਾਹਰਣ ਦੇ ਲਈ, ਖੋਜ "Ambujas" AND "Ambanis" ਸਿਰਫ ਉਹ ਖੋਜ ਨਤੀਜੇ ਪ੍ਰਦਾਨ ਕਰੇਗੀ ਜਿਸ ਵਿੱਚ ਦੋਵਾਂ ਕੰਪਨੀਆਂ ਦੇ ਨਾਮ ਸ਼ਾਮਲ ਹਨ।

**2.3.2.7 ਇੱਕ ਖਾਸ ਸਾਈਟ ਦੀ ਸਰਚ :** ਜਦੋਂ ਅਸੀਂ ਸਾਈਟ ਟਾਈਪ ਕਰਦੇ ਹਾਂ (site: ਉਸ ਵੈੱਬਸਾਈਟ ਦਾ URL ਜਿਸ ਵਿੱਚ ਅਸੀਂ ਖੋਜ ਕਰਨਾ ਚਾਹੁੰਦੇ ਹਾਂ ਅਤੇ ਇੱਕ ਖੋਜ ਸ਼ਬਦ) ਤਾਂ ਅਸੀਂ ਆਪਣੀ ਖੋਜ ਨੂੰ ਇਕੋ ਵੈੱਬਸਾਈਟ ਤਕ ਸੀਮਤ ਕਰਦੇ ਹਾਂ। ਇਸ ਲਈ, site : www.pseb.ac.in "result" ਸਾਨੂੰ www.pseb.ac.in ਤੋਂ ਉਹ ਸਾਰੇ ਪੰਨੇ ਦਿਖਾਏਗਾ ਜਿਸ ਵਿੱਚ ਸ਼ਬਦ "result" ਲਿਖਿਆ ਹੋਵੇਗਾ।

**2.3.2.8 ਰਿਲੇਟਿਡ (Related) ਸਾਈਟ ਦੀ ਸਰਚ :** ਇੱਕ ਹੋਰ ਲਾਭਦਾਇੱਕ ਆਪਰੇਟਰ related ਹੈ : ਇਸ ਨੂੰ ਇੱਕ ਵੈੱਬ ਪਤੇ ਦੇ ਸਾਹਮਣੇ ਟਾਈਪ ਕਰੋ, ਜਿਸ ਬਾਰੇ ਅਸੀਂ ਪਹਿਲਾਂ ਹੀ ਜਾਣਦੇ ਹਾਂ— ਜਿਵੇਂ ਕਿ related: abc.com। ਸਾਡੇ ਖੋਜ ਨਤੀਜੇ ਅਨੇਕਾਂ ਵੈੱਬਸਾਈਟਾਂ ਪ੍ਰਦਾਨ ਕਰਨਗੇ ਜੋ abc.com ਨਾਲ ਮਿਲਦੀਆਂ-ਜੁਲਦੀਆਂ ਹਨ।

### 2.3.3 ਇਮੇਜ ਸਰਚ (Image Search)

ਚਿੱਤਰ ਦੁਆਰਾ ਖੋਜ ਇੱਕ ਵਿਸ਼ੇਸ਼ਤਾ ਹੈ ਜਿਸ ਦਾ ਇਸਤੇਮਾਲ ਕਰਕੇ ਅਸੀਂ ਇੰਟਰਨੈੱਟ ਤੋਂ ਮਿਲਦੀਆਂ-ਜੁਲਦੀਆਂ ਤਸਵੀਰਾਂ ਅਤੇ ਫੋਟੋਆਂ ਦੀ ਜਾਂਚ ਕਰ ਸਕਦੇ ਹਾਂ। ਜਦੋਂ ਅਸੀਂ ਇੱਕ ਚਿੱਤਰ ਨਾਲ ਖੋਜ ਕਰਦੇ ਹਾਂ ਤਾਂ ਸਾਡੇ ਨਤੀਜਿਆਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

- ਸਮਾਨ ਚਿੱਤਰ (Similar images)
- ਉਹ ਵੈੱਬਸਾਈਟਾਂ ਜਿਹੜੀਆਂ ਇਹ ਚਿੱਤਰ ਰੱਖਦੀਆਂ ਹਨ

ਅਸੀਂ ਇੱਕ ਚਿੱਤਰ ਦੀ ਖੋਜ ਜ਼ਿਆਦਾਤਰ ਇਹਨਾਂ ਬ੍ਰਾਊਜ਼ਰ ਤੇ ਕਰ ਸਕਦੇ ਹਾਂ, ਜਿਵੇਂ ਕਿ : Chrome, Firefox, and Safari etc.

ਚਿੱਤਰ ਦੁਆਰਾ ਖੋਜ ਕਰਨ ਲਈ, ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:

- ਆਪਣੇ ਕੰਪਿਊਟਰ 'ਤੇ, ਇੱਕ ਵੈੱਬ ਬ੍ਰਾਊਜ਼ਰ ਖੋਲੋ, ਜਿਵੇਂ ਕ੍ਰੋਮ (Crome) ਜਾਂ ਸਫਾਰੀ (Safari)।
- Google Images ਤੇ ਜਾਓ।
- Search by image 'ਤੇ ਕਲਿੱਕ ਕਰੋ।

- Upload an image 'ਤੇ ਕਲਿੱਕ ਕਰੋ। ਫਾਈਲ ਚੁਣੋ ਜਾਂ ਬ੍ਰਾਊਜ਼ ਕਰੋ।
- ਆਪਣੇ ਕੰਪਿਊਟਰ 'ਤੇ ਕੋਈ ਤਸਵੀਰ ਚੁਣੋ।
- Open ਜਾਂ Choose 'ਤੇ ਕਲਿੱਕ ਕਰੋ।

### 2.3.4 ਨਿਊਜ਼ ਸਰਚ (News Search)

ਅਸੀਂ ਵੈੱਬ 'ਤੇ ਸੈਂਕੜੇ ਤੋਂ ਨਵੀਨਤਮ (latest) ਖਬਰਾਂ ਦੀ ਖੋਜ ਕਰਨ ਲਈ ਸੇਵਾਵਾਂ ਲੱਭ ਸਕਦੇ ਹਾਂ। ਇਹ ਸੇਵਾਵਾਂ ਵਰਤਮਾਨ ਘਟਨਾ ਦੀ ਖੋਜ ਲਈ ਬਹੁਤ ਵਧੀਆ ਨਤੀਜੇ ਪ੍ਰਦਾਨ ਕਰਦੀਆਂ ਹਨ, ਕਿਉਂਕਿ ਉਹ ਸਿਰਫ਼ ਨਿਊਜ਼ ਸਾਈਟਾਂ 'ਤੇ ਘੁੰਮਦੀਆਂ ਹਨ ਅਤੇ ਇਹਨਾਂ ਸਾਈਟਾਂ ਨੂੰ ਪ੍ਰਤੀਦਿਨ ਕਈ ਵਾਰ ਵਿਜ਼ਿਟ ਕਰਦੀਆਂ ਹਨ। ਇਸ ਤਰ੍ਹਾਂ ਨਤੀਜੇ ਆਮ ਤੌਰ 'ਤੇ ਕੰਡ੍ਰਿਟ ਅਤੇ ਸਮੇਂ ਸਿਰ ਹੁੰਦੇ ਹਨ।

- Google News  
<http://news.google.com/>
- Yahoo News  
<http://news.yahoo.com/>

### 2.3.5 ਮੈਪ (ਨਕਸੇ ਦੀ) ਸਰਚ (Map Search)

ਆਨਲਾਈਨ ਮੈਪ ਸੇਵਾਵਾਂ ਦਿੱਤਾ-ਨਿਰਦੇਸ਼ ਪ੍ਰਾਪਤ ਕਰਨ ਜਾਂ ਕਿਸੇ ਨਿਰਧਾਰਤ ਸਥਾਨ ਦੀ ਖੋਜ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ। ਗੂਗਲ ਨਕਸੇ ਸਭ ਤੋਂ ਪ੍ਰਸਿੱਧ ਆਨਲਾਈਨ ਮੈਪ ਸੇਵਾਵਾਂ ਹਨ।

ਗੂਗਲ ਨਕਸੇ ਤੇ ਇੱਕ ਸਥਾਨ ਲੱਭਣ ਲਈ:

ਪੰਨੇ ਦੇ ਸਿਖਰ ਤੇ ਖੋਜ ਖੇਤਰ ਵਿਚ ਪਤਾ ਟਾਈਪ ਕਰੋ ਅਤੇ Search Maps 'ਤੇ ਕਲਿੱਕ ਕਰੋ ਜਾਂ ਆਪਣੇ ਕੀਬੋਰਡ 'ਤੇ ਐਂਟਰ ਦਬਾਓ।



## 2.4 ਇੰਟਰਨੈੱਟ ਅਤੇ ਵਰਲਡ ਵਾਈਡ ਵੈੱਬ (Internet and World Wide Web)

ਇੰਟਰਨੈੱਟ ਇੱਕ ਗਲੋਬਲ ਨੈੱਟਵਰਕ ਹੈ ਜਦੋਂ ਕਿ ਵੈੱਬ, ਜਿਸ ਨੂੰ ਰਸਮੀ ਤੌਰ 'ਤੇ ਵਰਲਡ ਵਾਈਡ ਵੈੱਬ (www) ਵੀ ਕਿਹਾ ਜਾਂਦਾ ਹੈ, ਜਾਣਕਾਰੀ ਦਾ ਸੰਗ੍ਰਹਿ ਹੈ ਜਿਸਦੀ ਵਰਤੋਂ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ। ਇਸ ਅੰਤਰ ਨੂੰ ਵੇਖਣ ਦਾ ਇੱਕ ਹੋਰ ਤਰੀਕਾ ਹੈ, ਇੰਟਰਨੈੱਟ ਬੁਨਿਆਦੀ ਢਾਂਚਾ ਹੈ ਜਦੋਂ ਕਿ ਵੈੱਬ ਉਸ ਬੁਨਿਆਦੀ ਢਾਂਚੇ ਦੇ ਸਿਖਰ ਤੇ ਇੱਕ ਸੇਵਾ (service) ਹੈ। ਇਸ ਦੇ ਉਲਟ, ਇੰਟਰਨੈੱਟ ਨੂੰ ਇੱਕ ਵੱਡੇ ਕਿਤਾਬ-ਸਟੋਰ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜਦੋਂ ਕਿ ਵੈੱਬ ਨੂੰ ਉਸ ਸਟੋਰ 'ਤੇ ਕਿਤਾਬਾਂ ਦੇ ਭੰਡਾਰ ਵਜੋਂ ਦੇਖਿਆ ਜਾ ਸਕਦਾ ਹੈ।

ਵਰਲਡ ਵਾਈਡ ਵੈੱਬ, ਜਾਂ ਵੈੱਬ, ਇੰਟਰਨੈੱਟ ਦੇ ਮਾਧਿਅਮ ਤੋਂ ਜਾਣਕਾਰੀ ਤਕ ਪਹੁੰਚਣ ਦਾ ਇੱਕ ਤਰੀਕਾ ਹੈ। ਇਹ ਇੱਕ ਜਾਣਕਾਰੀ ਸਾਂਸ਼ਾ ਕਰਨ ਵਾਲਾ ਮਾਡਲ ਹੈ ਜੋ ਇੰਟਰਨੈੱਟ ਦੇ ਸਿਖਰ ਤੇ ਬਣਾਇਆ ਗਿਆ ਹੈ। ਡਾਟਾ ਸੰਚਾਰਿਤ ਕਰਨ ਲਈ ਵੈੱਬ, HTTP ਪ੍ਰੋਟੋਕੋਲ (ਇੰਟਰਨੈੱਟ ਉੱਤੇ ਬੋਲੀ ਜਾਣ ਵਾਲੀ ਇੱਕ ਹੀ ਭਾਸ਼ਾ) ਦੀ ਵਰਤੋਂ ਕਰਦਾ ਹੈ। ਇਹ ਵੈੱਬ ਬ੍ਰਾਊਜ਼ਰਾਂ ਦੀ ਵਰਤੋਂ, ਜਿਵੇਂ ਕਿ ਇੰਟਰਨੈੱਟ ਐਕਸਪਲੋਰਰ ਜਾਂ ਫਾਇਰਫੋਰਸ, ਵੈੱਬਪੇਜਾਂ ਨਾਮਕ ਵੈੱਬ ਦਸਤਾਵੇਜ਼ਾਂ ਨੂੰ ਐਕਸੈਸ ਕਰਨ ਲਈ ਜੋ ਹਾਈਪਰਲਿੰਕਸ ਰਾਹੀਂ ਇੱਕ-ਦੂਜੇ ਨਾਲ ਜੁੜੇ ਹੋਏ ਹਨ, ਦੀ ਵੀ ਵਰਤੋਂ ਕਰਦਾ ਹੈ। ਵੈੱਬ ਦਸਤਾਵੇਜ਼ਾਂ ਵਿੱਚ ਗ੍ਰਾਫਿਕਸ, ਆਵਾਜ਼ਾਂ, ਟੈਕਸਟ ਅਤੇ ਵੀਡੀਓ ਵੀ ਹੁੰਦੇ ਹਨ।

ਵੈੱਬ ਸਿਰਫ਼ ਇੱਕ ਢੰਗ ਹੈ ਜਿਸ ਨਾਲ ਜਾਣਕਾਰੀ ਨੂੰ ਇੰਟਰਨੈੱਟ ਰਾਹੀਂ ਫੈਲਾਇਆ ਜਾ ਸਕਦਾ ਹੈ। ਇੰਟਰਨੈੱਟ, ਨਾ ਕਿ ਵੈੱਬ, ਈਮੇਲ ਲਈ ਵੀ ਵਰਤਿਆ ਜਾਂਦਾ ਹੈ, ਜੋ ਐਸਐਮਟੀਪੀ (SMTP), ਯੂਜ਼ਨੇਟ (USENET) ਨਿਊਜ਼ ਸ੍ਰੂਹਾਂ, ਇੰਸਟੈਂਟ ਮੈਸੇਜਿੰਗ ਅਤੇ ਐਫਟੀਪੀ (FTP) 'ਤੇ ਨਿਰਭਰ ਕਰਦਾ ਹੈ। ਇਸ ਲਈ ਵੈੱਬ ਇੰਟਰਨੈੱਟ ਦਾ ਸਿਰਫ਼ ਇੱਕ ਹਿੱਸਾ ਹੈ, ਪਰ ਦੋਵੇਂ ਸ਼ਬਦ ਇੱਕਸਾਰ ਨਹੀਂ ਹਨ।

## 2.5 ਇੰਟਰਨੈੱਟ ਸੁਰੱਖਿਆ (Internet Security)

ਇੰਟਰਨੈੱਟ ਬਹੁਤ ਸਾਰੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ ਪਰ ਇਹ ਇਸ ਨਾਲ ਖਤਰਿਆਂ ਦਾ ਵੀ ਕਾਫੀ ਹਿੱਸਾ ਲਿਆਉਂਦਾ ਹੈ। ਇੱਕ ਵਾਰ ਜਦੋਂ ਤੁਸੀਂ ਆਨਲਾਈਨ ਹੋ ਜਾਂਦੇ ਹੋ ਤਾਂ ਇਹ ਹਰ ਸਮੇਂ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਇੱਥੇ ਬਹੁਤ ਸਾਰੇ ਖਤਰੇ ਆਉਂਦੇ ਹਨ -

- **ਹੈਕਰਸ (Hackers) :** ਹੈਕਰ ਉਹ ਲੋਕ ਹੁੰਦੇ ਹਨ ਜੋ ਕਈ ਕਾਰਨਾਂ ਕਰਕੇ ਆਨਲਾਈਨ ਸੁਰੱਖਿਆ ਦੇ ਪੱਧਰ ਨੂੰ ਤੁੜਣ ਜਾਂ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ।
- **ਵਾਇਰਸ (Viruses) :** ਕੰਪਿਊਟਰ ਵਾਇਰਸ ਉਹ ਪ੍ਰੋਗਰਾਮ ਹਨ ਜੋ ਬਿਨਾਂ ਸੱਕ ਉਪਭੋਗਤਾਵਾਂ ਦੇ ਕੰਪਿਊਟਰਾਂ ਵਿੱਚ ਦਾਖਲ ਹੋਣ ਲਈ ਤਿਆਰ ਕੀਤੇ ਗਏ ਹਨ। ਇੱਕ ਵਾਰ ਜਦੋਂ ਇਹ ਕੰਪਿਊਟਰ ਪ੍ਰਣਾਲੀ ਵਿੱਚ ਆਪਣੀ ਪਕੜ ਬਣਾ ਲੈਂਦੇ ਹਨ ਤਾਂ ਇਹ ਈ-ਮੇਲ, ਨੈੱਟਵਰਕਸ ਜਾਂ ਹਟਾਊਣ ਯੋਗ (removable) ਸਟੋਰੇਜ ਡਿਵਾਈਸਾਂ ਦੁਆਰਾ ਫੈਲਣ ਤੋਂ ਪਹਿਲਾਂ ਆਪਣੇ ਆਪ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨਗੇ। ਆਮ ਤੌਰ 'ਤੇ, ਉਨ੍ਹਾਂ ਦੀ ਕੋਸ਼ਿਸ਼ ਡਾਟਾ ਨੂੰ ਖਰਾਬ ਜਾਂ ਨਸ਼ਟ ਕਰਨਾ ਹੀ ਨਹੀਂ ਇਸ ਦੇ ਨਾਲ ਜਿਸ ਮਸ਼ੀਨ 'ਤੇ ਇਹ ਰਹਿੰਦੇ ਹਨ, ਦੇ ਕੰਮਕਾਜ਼ ਨੂੰ ਵੀ ਨੁਕਸਾਨ ਪ੍ਰਹੁੰਚਾਉਣਾ ਹੈ।
- **ਸਪਾਈਵੇਅਰ (Spyware) :** ਸਪਾਈਵੇਅਰ ਇੱਕ ਵੱਡੀ ਪਰੋਸ਼ਾਨੀ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਆਮ ਤੌਰ 'ਤੇ ਨਿੱਜੀ ਜਾਣਕਾਰੀ ਇਕੱਤਰ ਕਰਦਾ ਹੈ ਅਤੇ ਸਾਡੀ ਬਾਉਂਝਿੰਗ ਦੀਆਂ ਆਦਤਾਂ ਨੂੰ ਇਕੱਤਰ ਕਰਕੇ, ਸਾਡੇ ਲਈ ਵੈੱਬ ਬ੍ਰਾਊਜ਼ ਕਰਦੇ ਸਮੇਂ, ਸਾਡੀਆਂ ਆਦਤਾਂ ਨਾਲ ਸੰਬੰਧਿਤ ਇਸ਼ਤਿਹਾਰਾਂ ਨੂੰ ਵੀ ਦਿਖਾਉਂਦੇ ਹਨ।
- **ਵੋਰਮਜ਼ (Worms) :** ਵੋਰਮਜ਼ ਇੱਕ ਸਵੈ-ਪ੍ਰਤੀਕ੍ਰਿਤੀ (self-replicating) ਕਰਨ ਵਾਲਾ ਪ੍ਰੋਗਰਾਮ ਹੈ ਜੋ ਤੁਹਾਡੇ ਨੈੱਟਵਰਕ ਦੇ ਦੁਆਲੇ ਰਾਉਂਟਰਾਂ, ਇੰਟਰਨੈੱਟ ਜਾਂ ਈਮੇਲ ਦੁਆਰਾ ਆਪਣੇ ਆਪ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਵਾਇਰਸ ਦੇ ਉਲਟ, ਵਾਮ ਨੂੰ ਫੈਲਣ ਲਈ ਆਪਣੇ ਆਪ ਨੂੰ ਕਿਸੇ ਹੋਰ ਪ੍ਰੋਗਰਾਮ ਨਾਲ ਜੁੜਨ ਦੀ ਜ਼ਰੂਰਤ ਨਹੀਂ ਹੁੰਦੀ।
- **ਫਿਸ਼ਿੰਗ (Phishing) :** ਫਿਸ਼ਿੰਗ ਘੁਟਾਲੇ ਆਮ ਤੌਰ 'ਤੇ ਨਿੱਜੀ ਜਾਣਕਾਰੀ ਨਾਲ ਜਵਾਬ ਦੇਣ ਲਈ ਭਰਮਾਇਆ ਜਾ ਸਕੇ।
- **ਸਪੇਮਿੰਗ (Spamming) :** ਸਪੈਮ ਅਣਚਾਹੇ ਸੰਦੇਸ਼ ਦਾ ਕੋਈ ਰੂਪ ਹੈ, ਭਾਵੇਂ ਇਹ ਈਮੇਲ ਹੋਵੇ ਜਾਂ ਨਿੱਜੀ ਫੋਰਮ ਸੰਦੇਸ਼। ਸਪੈਮ ਸੁਨੇਹੇ ਆਮ ਤੌਰ 'ਤੇ ਤੁਹਾਡੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਬਣਦੇ ਪਰ ਅਚਾਨਕ ਤੰਗ-ਪ੍ਰੇਸ਼ਾਨ ਕਰਨ ਵਾਲੇ ਅਤੇ ਧਿਆਨ ਭਟਕਾਉਣ ਵਾਲੇ ਹੋ ਸਕਦੇ ਹਨ।

ਖਤਰਿਆਂ (Threats) ਤੋਂ ਬਚਣ ਦੇ ਤਰੀਕੇ ਹਨ (There are ways to protect from the threats):

- ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਹਮੇਸ਼ਾ ਇੱਕ ਪੂਰਾ ਅਪਡੇਟਿੰਗ (updated) ਐਂਟੀ-ਵਾਇਰਸ ਪ੍ਰੋਗਰਾਮ ਚਲਾ ਰਹੋ ਹੋ।
- ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਇੱਕ ਫਾਇਰਵਾਲ ਹੈ ਅਤੇ ਇਹ ਪੂਰਾ ਤਰ੍ਹਾਂ ਚਾਲੂ ਹੈ।
- ਪਾਸਵਰਡ ਸੁਰੱਖਿਅਤ ਅਤੇ strong ਚੁਣੋ ਅਤੇ ਨਿਯਮਤ ਅਧਾਰ 'ਤੇ ਉਨ੍ਹਾਂ ਨੂੰ ਬਦਲੋ।
- ਆਪਣੇ ਆਪਰੇਟਿੰਗ ਸਿਸਟਮ ਲਈ ਅਪਡੇਟ ਅਤੇ ਪੈਚ ਜਿਵੇਂ ਹੀ ਉਪਲੱਬਧ ਹੋ ਜਾਣ, ਉਹਨਾਂ ਨੂੰ ਇੰਸਟਾਲ (Install) ਕਰੋ।
- ਕਦੇ ਵੀ ਈਮੇਲਾਂ ਦੇ ਲਿੰਕਾਂ 'ਤੇ ਕਲਿੱਕ ਨਾ ਕਰੋ ਜਦੋਂ ਤਕ ਤੁਸੀਂ 100% ਨਿਸ਼ਚਿਤ ਨਹੀਂ ਹੋ ਕਿ ਉਹ ਭਰੋਸੇਯੋਗ ਹਨ।
- ਅੰਤ ਵਿੱਚ, ਆਪਣੇ ਦਿਮਾਗ ਨੂੰ ਵਰਤੋਂ ਅਤੇ ਕਾਮਨਸੈਂਸ ਨੂੰ ਲਗਾਓ- ਇਹ ਸਚਮੁੱਚ ਸਭ ਤੋਂ ਵਧੀਆ ਸੁਰੱਖਿਆ ਉਪਾਅ ਹੈ।



ਯਾਦ ਰੱਖਣ ਯੋਗ ਗੱਲਾਂ

1. ਇੰਟਰਨੈੱਟ ਦਾ ਅਰਥ ਹੈ “ਇੰਟਰਨੈੱਸ਼ਨਲ ਨੈੱਟਵਰਕ ਆਫ ਕੰਪਿਊਟਰਜ਼”।

2. ਇੰਟਰਨੈੱਟ ਸਰਵਿਸ ਪ੍ਰਵਾਇਡਰ (ਆਈ. ਐਸ. ਪੀ.) ਇੱਕ ਕੰਪਨੀ ਹੈ ਜੋ ਵਿਅਕਤੀਆਂ ਅਤੇ ਸੰਗਠਨਾਂ ਨੂੰ ਇੰਟਰਨੈੱਟ ਕੁਨੈਕਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।
3. ਇੱਕ ਵੈੱਬ ਬ੍ਰਾਊਜ਼ਰ ਜਾਂ ਬ੍ਰਾਊਜ਼ਰ ਇੱਕ ਐਪਲੀਕੇਸ਼ਨ ਸਾਫਟਵੇਅਰ ਹੈ ਜੋ ਸਾਨੂੰ ਇੰਟਰਨੈੱਟ 'ਤੇ ਵੈੱਬਸਾਈਟਾਂ ਨੂੰ ਵੇਖਣ ਲਈ ਪਹੁੰਚ ਕਰਨ (access) ਦੀ ਆਗਿਆ ਦਿੰਦਾ ਹੈ।
4. ਇੱਕ ਬੁੱਕਮਾਰਕ ਇੱਕ ਵੈੱਬ ਪੇਜ ਦਾ ਪਤਾ ਸੁਰੱਖਿਅਤ ਕਰਨ ਦਾ ਇੱਕ ਤਰੀਕਾ ਹੈ।
5. ਇੱਕ ਅਸੁਰੱਖਿਅਤ ਵੈੱਬਸਾਈਟ ਮਾਲਵੇਅਰ ਫੈਲਾ ਸਕਦੀ ਹੈ, ਜਾਣਕਾਰੀ ਚੋਗੀ ਕਰ ਸਕਦੀ ਹੈ, ਸਪੈਮ ਭੇਜ ਸਕਦੀ ਹੈ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੀ ਹੈ।
6. ਨੌਕਰੀ ਲੱਭਣ ਲਈ ਇੰਟਰਨੈੱਟ ਇੱਕ ਵਧੀਆ ਸਾਧਨ ਹੈ।
7. ਆਨਲਾਈਨ ਸ਼ਾਪਿੰਗ, ਇੰਟਰਨੈੱਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਕਿਰਿਆ ਹੈ।
8. Encyclopedia.com ਸਾਨੂੰ ਭਰੋਸੇਯੋਗ ਪ੍ਰਕਾਸ਼ਤ ਸਰੋਤਾਂ ਜਿਵੇਂ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਅਤੇ ਕੋਲੰਬੀਆ ਆਨਲਾਈਨ ਕਲੋਪੀਡੀਆ ਤੋਂ ਹਵਾਲਾ (ਰੈਫਰੈਂਸ) ਸਰੋਤ ਪ੍ਰਦਾਨ ਕਰਦਾ ਹੈ।
9. ਵਿਕੀਪੀਡੀਆ ਇੱਕ ਮੁਫਤ, ਓਪਨ ਕੰਟੈਂਟ ਆਨਲਾਈਨ ਵਿਸ਼ਵਕੋਸ਼ ਹੈ ਜੋ ਵਿਕੀਪੀਡੀਅਨ ਵਜੋਂ ਜਾਣ ਵਾਲੇ ਉਪਭੋਗਤਾਵਾਂ ਦੇ ਸਮੂਹ ਦੇ ਸਹਿਯੋਗੀ ਯਤਨਾਂ ਦੁਆਰਾ ਬਣਾਇਆ ਗਿਆ ਹੈ।
10. ਕੰਪਿਊਟਰ ਵਾਇਰਸ ਉਹ ਪ੍ਰੋਗਰਾਮ ਹਨ ਜੋ ਬਿਨਾਂ ਸ਼ੱਕ ਉਪਭੋਗਤਾਵਾਂ ਦੇ ਕੰਪਿਊਟਰਾਂ ਵਿੱਚ ਦਾਖਲ ਹੋਣ ਲਈ ਤਿਆਰ ਕੀਤੇ ਗਏ ਹਨ।

## ਆਭਿਆਸ

### ਭਾਗ-੩

#### ਪ੍ਰ 1. ਬਹੁਪੰਦੀ ਪ੍ਰਸ਼ਨ

- I. ਅਸੀਂ ਇਸ 'ਤੇ ਨੌਕਰੀ ਲੱਭ ਸਕਦੇ ਹਾਂ
  - a. ਅਖਬਾਰ
  - b. ਇੰਟਰਨੈੱਟ
  - c. ਦੋਵੇਂ (a) ਅਤੇ (b)
  - d. ਕੋਈ ਵੀ ਨਹੀਂ
- II. ਇਹ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ।
  - a. ਡਾਟਾ
  - b. ਸੂਚਨਾ
  - c. ਵਰਲਡ ਵਾਈਡ ਵੈੱਬ
  - d. ਵੈੱਬ
- III. ਇਹ ਥੋੜਾ ਉਪਯੋਗੀ ਹੁੰਦੀਆਂ ਹਨ, ਜਦ ਸਾਨੂੰ ਹਵਾਲੇ ਦਾ ਪੂਰਾ ਟੈਕਸਟ ਨਹੀਂ ਪਤਾ ਹੁੰਦਾ।
  - a. ਵਾਈਲਕਾਰਡ
  - b. ਆਪਰੇਟਰਜ਼
  - c. ਇਮੇਜ
  - d. ਨਿਊਜ਼
- IV. ਇਹ ਇਕ ਫੋਟੋ ਅਤੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ਹੈ।
  - a. ਫੇਸ਼ੁੱਕ
  - b. ਇੰਸਟਾਗ੍ਰਾਮ
  - c. ਦੋਵੇਂ (a) ਅਤੇ (b)
  - d. ਕੋਈ ਵੀ ਨਹੀਂ
- V. ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ ਹੈ।
  - a. bing.com
  - b. google.com
  - c. wikipedia.com
  - d. yahoo.com

#### ਪ੍ਰ 2. ਖਾਲੀ ਥਾਵਾਂ ਭਰੋ:

- I. \_\_\_\_\_ ਸਾਨੂੰ ਇੰਟਰਨੈੱਟ 'ਤੇ ਵੈੱਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ।
- II. \_\_\_\_\_ ਇੰਟਰਨੈੱਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਪ੍ਰਕਿਰਿਆ ਹੈ।
- III. \_\_\_\_\_ ਇੱਕ ਵੈੱਬ-ਅਧਾਰਤ ਉਪਕਰਣ ਹੈ ਜੋ ਉਪਭੋਗਤਾਵਾਂ ਨੂੰ ਵਰਲਡ ਵਾਈਡ ਵੈੱਬ 'ਤੇ ਜਾਣਕਾਰੀ ਲੱਭਣ ਦੇ ਯੋਗ ਬਣਾਉਂਦਾ ਹੈ।

- IV. ਇੱਕ ਖੋਜ ਸ਼ਬਦ ਨੂੰ \_\_\_\_\_ ਵਿਚ ਲਿਖਣਾ, ਖੋਜ ਇੰਜਨ ਨੂੰ ਉਸ ਖਾਸ ਸ਼ਬਦ ਜਾਂ ਵਾਰੰਸ਼ ਨੂੰ ਖੋਜਣ ਲਈ ਕਹਿੰਦਾ ਹੈ।
- V. ਇੱਕ \_\_\_\_\_ ਦੇ ਗਾਹਕ subscription ਬਣੇ ਬਿਨਾਂ ਸਾਡੇ ਕੋਲ ਇੰਟਰਨੈੱਟ ਦਾ ਕੋਈ ਕੁਨੈਕਸ਼ਨ ਨਹੀਂ ਹੋਵੇਗਾ।

#### **ਪ੍ਰ 3. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ**

- ਇੱਕ ਕੰਪਨੀ ਜੋ ਵਿਆਕਤੀਆਂ ਅਤੇ ਸੰਗਠਨਾਂ ਨੂੰ ਇੰਟਰਨੈੱਟ ਕੁਨੈਕਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ, ਨੂੰ \_\_\_\_\_ ਕਹਿੰਦੇ ਹਨ।
- HTTPS ਦਾ ਪੂਰਾ ਨਾਮ (full form) ਕੀ ਹੈ ?
- ਸਿਰਫ ਨੌਕਰੀ ਲੱਭਣ ਲਈ ਕਿਹੜਾ ਟੂਲ ਵਰਤਿਆ ਜਾਂਦਾ ਹੈ ?
- ਇੱਕ ਵੈੱਬ ਪੇਜ ਦੇ ਐਡਰੈਸ ਨੂੰ ਸੇਵ ਕਰਨ ਦੇ ਤਰੀਕੇ ਨੂੰ ਕੀ ਕਹਿੰਦੇ ਹਨ ?
- ਕਿਸੇ ਇੱਕ open content online encyclopedia ਦਾ ਨਾਮ ਦੱਸੋ।

**ਭਾਗ-ਅ**

#### **ਪ੍ਰ 4. ਛੋਟੇ ਉੱਤਰਾਂ ਵਾਲੇ ਪ੍ਰਸ਼ਨ (4-5 ਲਾਈਨਾਂ ਵਿਚ ਉੱਤਰ ਲਿਖੋ)**

- ਵੈੱਬ ਬ੍ਰਾਊਜ਼ਰ ਨੂੰ ਪਰਿਭਾਸ਼ਿਤ ਕਰੋ।
- ਆਨਲਾਈਨ ਸਰਚ ਵਿੱਚ ਕੋਟੇਸ਼ਨ ਮਾਰਕਸ ਦੀ ਕੀ ਵਰਤੋਂ ਹੈ ?
- ਕੋਈ ਪੰਜ ਇੰਟਰਨੈੱਟ ਸੁਰੱਖਿਆ ਖਤਰਿਆਂ (Threats) ਦੇ ਨਾਮ ਲਿਖੋ।
- ਗੂਗਲ ਸਰਚ ਇੰਜਣ ਦੀ ਵਿਆਖਿਆ ਕਰੋ।
- ਬੁੱਕਮਾਰਕ ਕੀ ਹੈ ?
- ਵਰਲਡ ਵਾਈਡ ਵੈੱਬ ਨੂੰ ਪਰਿਭਾਸ਼ਿਤ ਕਰੋ।

**ਭਾਗ-ਏ**

#### **ਪ੍ਰ 5. ਵੱਡੇ ਉੱਤਰਾਂ ਵਾਲੇ ਪ੍ਰਸ਼ਨ (10-15 ਲਾਈਨਾਂ ਵਿਚ ਉੱਤਰ ਲਿਖੋ)**

- ਕੋਈ ਚਾਰ ਆਨਲਾਈਨ ਸਰਚ ਤਕਨੀਕਾਂ ਦੀ ਵਿਆਖਿਆ ਕਰੋ।
- ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਨੁਕਸਾਨ ਕੀ ਹਨ ?
- ਸੋਸ਼ਲ ਨੈੱਟਵਰਕਿੰਗ ਕੀ ਹੈ ? ਕੋਈ ਦੋ ਸੋਸ਼ਲ ਨੈੱਟਵਰਕਿੰਗ ਸਾਈਟਸ ਬਾਰੇ ਦੱਸੋ।
- ਅਸੀਂ ਸੁਰੱਖਿਅਤ ਵੈੱਬਸਾਈਟਾਂ ਦੀ ਪਹਿਚਾਣ ਕਿਵੇਂ ਕਰ ਸਕਦੇ ਹਾਂ ? ਪੈਡਲਾਕ ਚਿੰਨ੍ਹ (padlock symbol) ਦੀ ਵੀ ਵਿਆਖਿਆ ਕਰੋ।
- ਯਾਤਰਾ ਵਿੱਚ ਫਾਸਟ ਟੈਗ ਸੁਵਿਧਾ ਕੀ ਹੈ ? ਇਸਦੇ ਕੀ ਲਾਭ ਹਨ ?

## **ਲੈਬ ਐਕਟੀਵਿਟੀ**

- EPUNJABSCHOOL ਅਤੇ PSEB ਦੀਆਂ ਵੈੱਬਸਾਈਟਾਂ ਦੇ ਬੁੱਕਮਾਰਕ ਆਪਣੇ ਵੈੱਬ ਬ੍ਰਾਊਜ਼ਰ ਵਿਚ ਐਡ ਕਰੋ।
- ਈਮੇਲ ਦੀ ਵਰਤੋਂ ਕਰਦੇ ਹੋਏ ਆਪਣੇ ਕਿਸੇ ਮਿੱਤਰ ਨੂੰ ਕੋਈ ਫਾਈਲ ਭੇਜੋ।
- ਇਸ ਪਾਠ ਵਿੱਚ ਦਿੱਤੀਆਂ ਗਈਆਂ ਵੱਖ-ਵੱਖ ਸਰਚ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਕੰਪਿਊਟਰ ਨਾਲ ਸਬੰਧਿਤ ਤਸਵੀਰਾਂ ਨੂੰ ਇੰਟਰਨੈੱਟ ਉੱਪਰ ਸਰਚ ਕਰੋ।





## ਪਾਠ - 3

# ਸਾਈਬਰ ਖਤਰੇ ਅਤੇ ਸੁਰੱਖਿਆ

ਇਸ ਪਾਠ ਦੇ ਉਦੇਸ਼

- 3.1 ਜਾਣ-ਪਛਾਣ
- 3.2 ਸਾਈਬਰ ਕੀ ਹੈ ?
- 3.3 ਸਾਈਬਰ ਖਤਰੇ/ਹਮਲੇ
- 3.4 ਸਾਈਬਰ ਖਤਰੇ/ਹਮਲਿਆਂ ਦੇ ਕਾਰਨ
- 3.5 ਮਾਲਵੈਅਰ ਅਤੇ ਇਸ ਦੀਆਂ ਕਿਸਮਾਂ
- 3.6 ਸਾਈਬਰ ਸੁਰੱਖਿਆ ਅਤੇ ਤਕਨੀਕਾਂ
- 3.7 ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈੱਬ
- 3.8 ਆਈ.ਟੀ.ਐਕਟ 2000 ਬਾਰੇ ਜਾਣ-ਪਛਾਣ

### 3.1 ਜਾਣ-ਪਛਾਣ (INTRODUCTION)

ਅਜੋਕੇ ਸਮੇਂ ਵਿੱਚ ਕੰਪਿਊਟਰ ਦੀ ਵਰਤੋਂ ਦੇ ਨਾਲ-ਨਾਲ ਇੰਟਰਨੈੱਟ ਦੀ ਵਰਤੋਂ ਵੀ ਹਰ ਖੇਤਰ ਵਿੱਚ ਕੀਤੀ ਜਾਣ ਲੱਗੀ ਹੈ। ਜਿਵੇਂ-ਜਿਵੇਂ ਤਕਨੀਕੀ ਯੁੱਗ ਅੱਗੇ ਵੱਧ ਰਿਹਾ ਹੈ ਉਸੇ ਤਰ੍ਹਾਂ ਇੰਟਰਨੈੱਟ ਦੀ ਵਰਤੋਂ ਵਿੱਚ ਵੀ ਵਾਧਾ ਹੋ ਰਿਹਾ ਹੈ। ਕੋਈ ਵੀ ਐਸਾ ਖੇਤਰ ਨਹੀਂ ਹੈ ਜਿੱਥੇ ਇੰਟਰਨੈੱਟ ਦੀ ਵਰਤੋਂ ਨਾ ਹੁੰਦੀ ਹੋਵੇ। ਇੰਟਰਨੈੱਟ ਦੀ ਵਰਤੋਂ ਨਾਲ ਜਿੱਥੇ ਹਰ ਖੇਤਰ ਦੇ ਕੰਮ-ਕਾਜ ਵਿੱਚ ਤੇਜ਼ੀ ਆਈ ਹੈ, ਸਮੇਂ ਅਤੇ ਪੈਸੇ ਦੀ ਬੱਚਤ ਹੋ ਰਹੀ ਹੈ, ਉੱਥੇ ਇਸ ਦੀ ਜ਼ਿਆਦਾ ਵਰਤੋਂ ਕਾਰਨ ਕਈ ਤਰ੍ਹਾਂ ਦੇ ਤਕਨੀਕੀ ਖਤਰੇ ਪੈਦਾ ਹੋ ਗਏ ਹਨ ਜਿਹਨਾਂ ਨੂੰ ਤਕਨੀਕੀ ਭਾਸ਼ਾ ਵਿੱਚ ਸਾਈਬਰ ਖਤਰੇ/ਹਮਲੇ ਵੀ ਕਿਹਾ ਜਾਂਦਾ ਹੈ। ਇਹ ਇੱਕ ਸਿੰਤਾ ਦਾ ਵਿਸ਼ਾ ਹੈ ਅਤੇ ਇਹਨਾਂ ਖਤਰਿਆਂ/ਹਮਲਿਆਂ ਤੋਂ ਬਚਾਅ ਕਰਨ ਲਈ ਇਹਨਾਂ ਬਾਰੇ ਜਾਣਨਾ ਜ਼ਰੂਰੀ ਹੈ ਤਾਂ ਕਿ ਇਹਨਾਂ ਖਤਰਿਆਂ/ਹਮਲਿਆਂ ਨਾਲ ਨਜ਼ਿਠਣ ਲਈ ਲਾਹੌਵੰਦ ਤਕਨੀਕਾਂ ਅਤੇ ਸਾਵਧਾਨੀਆਂ ਨੂੰ ਸਮਝਿਆ ਜਾ ਸਕੇ ਤੇ ਇਹਨਾਂ ਤਕਨੀਕਾਂ ਅਤੇ ਸਾਵਧਾਨੀਆਂ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਪਾਠ ਵਿੱਚ ਅਸੀਂ ਸਾਈਬਰ ਖਤਰਿਆਂ/ਹਮਲਿਆਂ ਬਾਰੇ ਅਤੇ ਇਹਨਾਂ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਅਤੇ ਸਾਵਧਾਨੀਆਂ ਬਾਰੇ ਪੜ੍ਹਾਂਗੇ।

### 3.2 ਸਾਈਬਰ ਕੀ ਹੈ ? (What is Cyber ?)

ਸਾਈਬਰ ਖਤਰਿਆਂ/ਹਮਲਿਆਂ ਅਤੇ ਬਚਾਅ ਤਕਨੀਕਾਂ ਬਾਰੇ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸਾਈਬਰ ਹੈ ਕੀ ? ਉਂਝ ਤਾਂ ਸਾਈਬਰ ਸ਼ਬਦ ਦਾ ਕੋਈ ਸਪੱਸ਼ਟ ਸ਼ਾਬਦਿਕ ਅਰਥ ਨਹੀਂ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਸ਼ਬਦ ਹੈ। ਆਮ ਤੌਰ 'ਤੇ ਇੰਟਰਨੈੱਟ ਦੀ ਦੁਨੀਆ ਨੂੰ ਹੀ ਸਾਈਬਰ ਕਿਹਾ ਜਾਂਦਾ ਹੈ। ਸਾਈਬਰ ਸ਼ਬਦ ਗ੍ਰੀਕ (Greek) ਭਾਸ਼ਾ ਦੇ ਸਾਈਬਰਨੈਟਿਕ (Cybernetic) ਸ਼ਬਦ ਤੋਂ ਬਣਿਆ ਹੈ ਜਿਸਦਾ ਅਰਥ ਹੈ ਸਵੈ-ਨਿਯੰਤਰਿਤ ਵਿਗਿਆਨਿਕ ਪ੍ਰਣਾਲੀ। ਇਸ ਲਈ ਇੰਟਰਨੈੱਟ ਦੀ ਦੁਨੀਆ ਵਿੱਚ ਸੰਚਾਰ ਅਤੇ ਕੰਪਿਊਟਰ ਅਧਾਰਿਤ ਤਕਨੀਕਾਂ ਦੀ ਸਵੈ-ਨਿਯੰਤਰਿਤ ਪ੍ਰਣਾਲੀ ਨੂੰ ਵੀ ਸਾਈਬਰ ਦਾ ਨਾਮ ਦਿੱਤਾ ਜਾਣ ਲੱਗਾ ਹੈ ਅਤੇ ਇਸ ਨਾਲ ਹੋਰ ਵੀ ਕਈ ਨਾਮ ਸਾਈਬਰ ਖਤਰੇ (Cyber Threats), ਸਾਈਬਰ ਹਮਲੇ (Cyber Attacks), ਸਾਈਬਰ-ਸਪੇਸ (Cyber-Space), ਸਾਈਬਰ ਕ੍ਰਾਇਮ (Cyber Crime), ਸਾਈਬਰ ਸੁਰੱਖਿਆ (Cyber Security) ਆਦਿ ਜੁੜ ਗਏ ਹਨ। ਹੁਣ ਅਸੀਂ ਇਸ ਪਾਠ ਵਿੱਚ ਸਾਈਬਰ ਖਤਰਿਆਂ (Cyber Threats) ਬਾਰੇ ਜਾਣਾਂਗੇ।



ਚਿੱਤਰ 3.1

### 3.3 ਸਾਈਬਰ ਖਤਰੇ/ਹਮਲੇ (CYBER THREATS / ATTACKS)

ਜਿਵੇਂ ਕਿ ਉੱਪਰ ਅਸੀਂ ਇੰਟਰਨੈੱਟ ਦੀ ਵੱਧ ਰਹੀ ਵਰਤੋਂ ਅਤੇ ਇਸ ਕਾਰਨ ਪੈਦਾ ਹੋ ਰਹੇ ਸਾਈਬਰ ਖਤਰਿਆਂ/ਹਮਲਿਆਂ ਬਾਰੇ ਖਦਸ਼ਾ ਜਾਹਿਰ ਕਰ ਚੁੱਕੇ ਹਾਂ। ਹੁਣ ਇਹ ਜਾਣਨਾ ਪਵੇਗਾ ਕਿ ਇਹ ਸਾਈਬਰ ਖਤਰੇ/ਹਮਲੇ ਕੀ ਹਨ ? ਇੰਟਰਨੈੱਟ ਦੀ ਦੁਨੀਆ ਵਿੱਚ ਉਹਨਾਂ ਸੰਭਾਵਨਾਵਾਂ ਅਤੇ ਮੰਦ ਕੋਸ਼ਿਸ਼ਾਂ ਨੂੰ ਸਾਈਬਰ ਖਤਰਿਆਂ/ਹਮਲਿਆਂ ਦੀ ਸ਼੍ਰੋਣੀ ਵਿੱਚ ਰੱਖਿਆ ਜਾਂਦਾ ਹੈ ਜਿਹਨਾਂ ਰਾਹੀਂ ਇੰਟਰਨੈੱਟ ਦੀ ਮਦਦ ਨਾਲ ਆਨਲਾਈਨ ਕੰਪਿਊਟਰ ਨੈੱਟਵਰਕ ਅਤੇ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪ੍ਰਹੁੰਚਾਇਆ ਜਾਂਦਾ ਹੈ। ਦਿਨ-ਬ-ਦਿਨ ਆਨਲਾਈਨ ਤਕਨੀਕਾਂ ਦੇ ਬਦਲਦੇ ਰੂਪ ਅਤੇ ਇਹਨਾਂ ਦੀ ਵਰਤੋਂ ਕਾਰਨ ਸਾਈਬਰ ਖਤਰਿਆਂ/ਹਮਲਿਆਂ ਨੇ ਵੀ ਕਈ ਤਰ੍ਹਾਂ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਇਹਨਾਂ ਨੂੰ ਕਿਸੇ ਇੱਕ ਸ਼੍ਰੋਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਅੱਗੇ ਹੁਣ ਅਸੀਂ ਇਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਪੜ੍ਹੋ।



ਚਿੱਤਰ 3.2

#### 3.3.1 ਸਾਈਬਰ ਖਤਰੇ/ਹਮਲੇ ਦੀਆਂ ਕਿਸਮਾਂ (Types of Cyber Threat/Attack)

ਜਿਸ ਤਰ੍ਹਾਂ ਅਸੀਂ ਉੱਪਰ ਪੜਿਆ ਹੈ ਕਿ ਇੰਟਰਨੈੱਟ ਜਾਂ ਸਾਈਬਰ ਵਾਤਾਵਰਣ ਵਿੱਚ ਦਿਨ-ਚ-ਦਿਨ ਆਨਲਾਈਨ ਤਕਨੀਕਾਂ ਦੇ ਰੂਪ ਬਦਲ ਰਹੇ ਹਨ ਅਤੇ ਇਹਨਾਂ ਦੇ ਬਦਲਦੇ ਰੂਪ ਨਿੱਤ ਨਵੇਂ ਹੀ ਖਤਰੇ/ਹਮਲੇ ਨੂੰ ਜਨਮ ਦੇ ਰਹੇ ਹਨ ਕਿਉਂਕਿ ਸਾਈਬਰ ਅਪਰਾਧੀਆਂ ਦੁਆਰਾ ਹਰ ਨਵੀਂ ਤਕਨੀਕ ਨੂੰ ਆਪਣੀਆਂ ਗੈਰ-ਨਿਯਮੀ ਅਤੇ ਮੰਦ ਕੋਸ਼ਿਸ਼ਾਂ ਦੁਆਰਾ



ਚਿੱਤਰ 3.3

ਨਿਸ਼ਾਨਾ ਬਣਾ ਕੇ ਇੰਟਰਨੈੱਟ ਅਧਾਰਿਤ ਆਨਲਾਈਨ ਕੰਪਿਊਟਰ ਪ੍ਰਣਾਲੀ ਨੂੰ ਨਕਸਾਨਿਆ ਜਾ ਰਿਹਾ ਹੈ ਜੋ ਕਿ ਸਾਈਬਰ ਖਤਰੇ/ਹਮਲੇ ਬਣ ਕੇ ਸਾਹਮਣੇ ਆ ਰਹੇ ਹਨ। ਇਹਨਾਂ ਵਿੱਚੋਂ ਕੁਝ ਖਤਰੇ ਜੋ ਅਜੋਕੇ ਸਮੇਂ ਵਿੱਚ ਪੈਦਾ ਹੋ ਰਹੇ ਹਨ, ਅਓਂ ਹੁਣ ਉਹਨਾਂ ਬਾਰੇ ਪੜ੍ਹਦੇ ਹਾਂ।

**3.3.1.1 ਸਟਾਕਿੰਗ (Stalking) :** ਸਟਾਕਿੰਗ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪਿੱਛਾ ਕਰਨਾ ਜਾਂ ਪਿੱਛੇ ਪੈ ਜਾਣਾ। ਸੋ ਸਾਈਬਰ ਖਤਰਿਆਂ/ਹਮਲਿਆਂ ਦੀ ਲੜ੍ਹੀ ਵਿੱਚ ਜਦੋਂ ਕਈ ਵਿਅਕਤੀ ਇੰਟਰਨੈੱਟ ਅਧਾਰਿਤ ਐਪਲੀਕੇਸ਼ਨਸ/ਸਾਫਟਵੇਅਰ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਦੂਸਰੇ ਵਿਅਕਤੀ ਨੂੰ ਉਸਦੀ ਇੱਛਾ ਦੇ ਵਿਰੁੱਧ ਜਾ ਕੇ ਸੰਦੇਸ਼ ਜਾਂ ਹੋਰ ਕਿਸੇ ਵੀ ਕਿਸਮ ਦੀ ਅਣ-ਉਚਿਤ ਸਮੱਗਰੀ ਭੇਜ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੈਸ਼ਾਨੀ ਦਿੰਦਾ ਹੈ ਤਾਂ ਉਸਨੂੰ ਸਟਾਕਿੰਗ (Stalking) ਕਿਹਾ ਜਾਂਦਾ ਹੈ। ਜਿਵੇਂ ਕਿ ਕਿਸੇ ਨੂੰ ਸੋਸ਼ਲ ਮੀਡੀਆ ਰਾਹੀਂ ਅਣਚਾਹੇ ਸੰਦੇਸ਼ ਜਾਂ ਹੋਰ ਸਮੱਗਰੀ ਭੇਜ-ਭੇਜ ਕੇ ਤੰਗ-ਪਰੇਸ਼ਾਨ ਕਰਨਾ ਅਤੇ ਕਿਸੇ ਕਿਸਮ ਦੀ ਗੁਪਤ ਸੂਚਨਾ ਦੇਣ ਲਈ ਮਜ਼ਬੂਰ ਕਰਨਾ।

**3.3.1.2 ਪਾਇਰੇਸੀ (Piracy) :** ਸਾਈਬਰ ਖਤਰਿਆਂ ਦੀ ਲੜ੍ਹੀ ਵਿੱਚ ਜਦੋਂ ਕਿਸੇ ਵਿਅਕਤੀ ਦੁਆਰਾ ਕਿਸੇ ਸਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਨੂੰ ਉਸਦੇ ਅਸਲ ਮਾਲਕ ਵਿਅਕਤੀ ਦੀ ਮਨਜ਼ੂਰੀ ਅਤੇ ਇੱਛਾ ਤੋਂ ਬਿਨਾਂ ਕਾਪੀ ਕਰਕੇ ਆਪਣੇ ਵਪਾਰਿਕ ਹਿੱਤਾਂ ਲਈ ਉਸਦੀ ਡ੍ਰਾਪਲੀਕੇਟ ਕਾਪੀ ਨੂੰ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ ਜਿਸ ਨਾਲ ਅਸਲ ਮਾਲਕ ਨੂੰ ਭਾਰੀ ਨਕਸਾਨ ਹੁੰਦਾ ਹੈ। ਇਸ ਤਰ੍ਹਾਂ ਦੇ ਸਾਈਬਰ ਅਪਰਾਧ ਨੂੰ ਪਾਇਰੇਸੀ (piracy) ਕਿਹਾ ਜਾਂਦਾ ਹੈ। ਜਿਵੇਂ ਕਿ ਅਜੋਕੇ ਸਮੇਂ ਵਿੱਚ ਅਲੱਗ-ਅਲੱਗ ਸਾਫਟਵੇਅਰਜ਼, ਆਡੀਓ ਅਤੇ ਵੀਡੀਓ ਆਦਿ ਸਮੱਗਰੀ ਦੀ ਪਾਇਰੇਸੀ ਆਮ ਜਿਹੀ ਗੱਲ ਹੋ ਗਈ ਹੈ।

**3.3.1.3 ਫਿਸ਼ਿੰਗ (Phishing) :** ਫਿਸ਼ਿੰਗ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਝਾਂਸਾ ਦੇ ਕੇ ਜਾਲ ਵਿੱਚ ਫਸਾਉਣਾ। ਇਹ ਇੱਕ ਤਰ੍ਹਾਂ ਦਾ ਆਨਲਾਈਨ ਧੋਖਾ ਹੈ ਜਿਸ ਵਿੱਚ ਕਿਸੇ ਅਣਜਾਣ ਪਤੇ ਤੋਂ ਕਿਸੇ ਈ-ਮੇਲ ਜਾਂ ਕਿਸੇ ਹੋਰ ਤਰੀਕੇ ਦੇ ਸੰਦੇਸ਼ ਰਾਹੀਂ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਝਾਂਸਾ ਜਾਂ ਲਾਲਚ ਦੇ ਕੇ ਕਿਸੇ ਵੀ ਤਰ੍ਹਾਂ ਦੀ ਗੁਪਤ ਅਤੇ ਨਿੱਜੀ ਸੂਚਨਾ ਦੀ ਮੰਗ ਕੀਤੀ ਜਾਂਦੀ ਹੈ ਜਿਵੇਂ ਕਿ ਯੂਜ਼ਰ ਨੇਮ, ਪਾਸਵਰਡ ਅਤੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਨੰਬਰ ਆਦਿ। ਜੇਕਰ ਕੋਈ ਵਿਅਕਤੀ ਇਸ ਚੱਕਰਵਿੱਧੀ ਵਿੱਚ ਆ ਕੇ ਇਸ ਤਰ੍ਹਾਂ ਦੀ ਸੂਚਨਾ ਕਿਸੇ ਅਣਜਾਣ ਵਿਅਕਤੀ ਨੂੰ ਭੇਜ ਦਿੰਦਾ ਹੈ ਤਾਂ ਉਹ ਉਸਦੇ ਖਾਤੇ ਵਿੱਚੋਂ ਰਾਸ਼ੀ ਡੈਬਿਟ (debit) ਕਰ ਸਕਦਾ ਹੈ। ਆਨਲਾਈਨ ਖਤਰੇ ਦੀ ਇਸ ਕਿਸਮ ਨੂੰ ਫਿਸ਼ਿੰਗ ਕਿਹਾ ਜਾਂਦਾ ਹੈ।

**3.3.1.4 ਹੈਕਿੰਗ (Hacking) :** ਹੈਕਿੰਗ ਵੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਚੀਰ-ਛਾੜ ਕਰਨਾ ਜਾਂ ਕੱਟਣਾ। ਜਦੋਂ ਕਿਸੇ ਸਾਈਬਰ ਅਪਰਾਧੀ ਦੁਆਰਾ ਕਿਸੇ ਨਾ ਕਿਸੇ ਤਕਨੀਕ ਰਾਹੀਂ ਦੂਸਰੇ ਵਿਅਕਤੀ ਦੇ ਕੰਪਿਊਟਰ, ਖਾਤੇ, ਵੈੱਬਸਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਆਈ.ਡੀ. ਨਾਲ ਛੇੜ-ਛਾੜ ਕਰਕੇ ਉਸਨੂੰ ਨਕਸਾਨ ਪਹੁੰਚਾਇਆ ਜਾਂਦਾ ਹੈ, ਕਿਸੇ ਵੀ ਤਰ੍ਹਾਂ ਦੀ ਗੁਪਤ ਸੂਚਨਾ ਨੂੰ ਚੋਗੀ ਕਰਕੇ ਉਸਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਸਾਈਬਰ ਖਤਰਿਆਂ ਦੀ ਲੜ੍ਹੀ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਹੈਕਿੰਗ ਕਿਹਾ ਜਾਂਦਾ ਹੈ। ਜਿਵੇਂ ਕਿ ਕਿਸੇ ਦੀ ਮੇਲ ਆਈ.ਡੀ. ਵੈੱਬਸਾਈਟ ਜਾਂ ਕਿਸੇ ਦੇ ਬੈਂਕ ਖਾਤੇ ਨੂੰ ਹੈਕ ਕਰਨਾ ਆਦਿ।



ਚਿੱਤਰ 3.4

**3.3.1.5 ਸਪੈਮਿੰਗ (Spamming) :** ਸਪੈਮਿੰਗ ਵੀ ਅੰਗਰੇਜ਼ੀ ਭਾਸ਼ਾ ਦਾ ਹੀ ਸ਼ਬਦ ਹੈ ਜਿਸਦਾ ਅਰਥ ਹੈ ਫਾਲੜੂ ਪਦਾਰਥ ਜਾਂ ਕਚਰਾ। ਜਦੋਂ ਕਿਸੇ ਵਿਅਕਤੀ ਜਾਂ ਕਿਸੇ ਕੰਪਨੀ ਦੁਆਰਾ ਅਣਜਾਣ ਵਿਅਕਤੀਆਂ ਦੇ

ਸਮੂਹ ਨੂੰ ਬਿਨਾਂ ਆਗਿਆ ਫਾਲਤੂ ਦੀਆਂ ਈ-ਮੇਲਾਂ ਜਾਂ ਸੰਦੇਸ਼ ਭੇਜੇ ਜਾਂਦੇ ਹਨ ਅਤੇ ਵਾਰ-ਵਾਰ ਕਿਸੇ ਵਸਤੂ ਵੱਲ ਉਕਸਾਇਆ ਜਾਂਦਾ ਹੈ ਅਤੇ ਕਿਸੇ ਪ੍ਰਕਿਰਿਆ ਨੂੰ ਅਪਣਾਉਣ ਲਈ ਕਿਹਾ ਜਾਂਦਾ ਹੈ ਤਾਂ ਕਿ ਉਸ ਤੋਂ ਕਿਸੇ ਕਿਸਮ ਦੀ ਗੁਪਤ ਸੂਚਨਾ ਨੂੰ ਪ੍ਰਾਪਤ ਕਰਕੇ ਉਸਦੀ ਦੁਰਵਰਤੋਂ ਕਰਕੇ ਉਸਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਇਸ ਤਰ੍ਹਾਂ ਦੀ ਕਾਰਵਾਈ ਨੂੰ ਸਪੈਮਿੰਗ ਕਿਹਾ ਜਾਂਦਾ ਹੈ। ਜਿਵੇਂ ਕਿ ਕਿਸੇ ਅਣਜਾਣ ਕੰਪਨੀ ਦੁਆਰਾ ਵਾਰ-ਵਾਰ ਈ-ਮੇਲ ਜਾਂ ਸੰਦੇਸ਼ ਭੇਜਕੇ ਉਹਨਾਂ ਦੀ ਕੰਪਨੀ ਨਾਲ ਜੁੜਨ ਲਈ ਕਿਹਾ ਜਾਵੇ।

**3.3.1.6 ਈ-ਮੇਲ ਸਪੂਫਿੰਗ (E-mail Spoofing) :** ਈ-ਮੇਲ ਸਪੂਫਿੰਗ ਇੱਕ ਅਜਿਹੀ ਅਣ-ਅਧਿਕਾਰਿਤ ਆਨਲਾਈਨ ਕਾਰਵਾਈ ਹੈ ਜਿਸ ਵਿੱਚ ਕਿਸੇ ਅਣਜਾਣ ਵਿਅਕਤੀ ਦੁਆਰਾ ਆਪਣੀ ਅਤੇ ਆਪਣੇ ਈ-ਮੇਲ ਪਤੇ ਦੀ ਜਾਣਕਾਰੀ ਗੁਪਤ ਰੱਖ ਕੇ ਈ-ਮੇਲਾਂ ਜਾਂ ਸੰਦੇਸ਼ ਭੇਜੇ ਜਾਂਦੇ ਹਨ, ਪਰ ਈ-ਮੇਲ ਜਾਂ ਸੰਦੇਸ਼ ਵਿੱਚ ਭੇਜਣ ਵਾਲੇ ਅਸਲੀ ਵਿਅਕਤੀ ਦੀ ਜਗ੍ਹਾ ਪਤਾ ਕਿਸੇ ਜਾਣੇ-ਪਹਿਚਾਣੇ ਵਿਅਕਤੀ ਦਾ ਦਿਖਾਈ ਦਿੰਦਾ ਹੈ। ਇਸ ਚੱਕਰਵਿਉ ਵਿੱਚ ਫੱਸ ਕੇ ਕਈ ਘੱਟ ਜਾਗਿੜ ਵਿਅਕਤੀ ਆਪਣੀ ਕਿਸੇ ਕਿਸਮ ਦੀ ਗੁਪਤ ਸੂਚਨਾ ਅਜਿਹੇ ਪਤੇ 'ਤੇ ਸਾਂਝੀ ਕਰ ਬੈਠਦੇ ਹਨ ਅਤੇ ਉਹਨਾਂ ਨੂੰ ਇਸਦਾ ਨੁਕਸਾਨ ਭੁਗਤਣਾ ਪੈਂਦਾ ਹੈ।

**3.3.1.7 ਡਿਨਾਇਲ ਆਂਡ ਸਰਵਿਸ ਅਟੈਕ (Denial of Service Attack/DOS Attack) :** ਡਿਨਾਇਲ ਆਫ ਸਰਵਿਸ ਅਟੈਕ ਇੱਕ ਅਜਿਹੀ ਕਿਸਮ ਦਾ ਆਨਲਾਈਨ ਹਮਲਾ ਹੈ ਜਿਸ ਵਿੱਚ ਕਿਸੇ ਸਰਵਰ ਕੰਪਿਊਟਰ ਜਾਂ ਕੰਪਿਊਟਰ ਨੈਟਵਰਕ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਸਦੇ ਕਰੈਸ਼ ਹੋਣ ਸੰਬੰਧੀ ਸੂਚਨਾ ਉਸ ਨਾਲ ਜੁੜੇ ਸਾਰੇ ਵਰਤੋਂਕਾਰਾਂ ਤੱਕ ਪਹੁੰਚਾਈ ਜਾਂਦੀ ਹੈ ਕਿ ਇਹ ਸਿਸਟਮ ਖਰਾਬ ਹੋ ਗਿਆ ਹੈ। ਇਸ ਤਰ੍ਹਾਂ ਦੇ ਹਮਲੇ ਆਮ ਤੌਰ 'ਤੇ ਬੈਂਕਿੰਗ ਸੈਕਟਰ, ਕਾਮਰਸ ਅਤੇ ਉੱਚ ਪੱਧਰੀ ਸੰਗਠਨਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ।

**3.3.1.8 ਵੈੱਬ ਜੈਕਿੰਗ (Web Jacking) :** ਵੈੱਬ ਜੈਕਿੰਗ ਵੀ ਹਾਈ ਜੈਕਿੰਗ ਦੀ ਤਰ੍ਹਾਂ ਇੱਕ ਅਣ-ਅਧਿਕਾਰਿਤ ਕਾਰਵਾਈ ਹੈ ਜਿਸ ਵਿੱਚ ਕਿਸੇ ਹੈਕਰ ਦੁਆਰਾ ਆਪਣੇ ਨਿੱਜੀ ਹਿੱਤਾਂ ਲਈ ਦੂਜਿਆਂ ਦੀ ਕਿਸੇ ਵੀ ਵੈੱਬਸਾਈਟ ਨੂੰ ਜੈਕ ਕਰਕੇ ਉਸ ਵਿੱਚ ਅਣ-ਅਧਿਕਾਰਿਤ ਬਦਲਾਵ ਕੀਤੇ ਜਾਂਦੇ ਹਨ ਅਤੇ ਉਸ ਵੈੱਬਸਾਈਟ 'ਤੇ ਪਈ ਸੂਚਨਾ ਨੂੰ ਬਦਲ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਵਿੱਚ ਵੈੱਬ ਹੈਕਰਾਂ ਦੁਆਰਾ ਮਨਿਸਟ੍ਰੀ ਆਫ ਇਨਫਰਮੇਸ਼ਨ ਟੈਕਨੋਲੋਜੀ ਅਤੇ ਬੰਬੇ ਕ੍ਰਾਇਮ ਬ੍ਰਾਂਚ ਦੀ ਵੈੱਬਸਾਈਟ ਨੂੰ ਹੈਕ ਕੀਤਾ ਗਿਆ ਸੀ ਜੋ ਕਿ ਇਕ ਅਣ-ਅਧਿਕਾਰਿਤ ਆਨਲਾਈਨ ਕਾਰਵਾਈ ਸੀ ਜਿਸਨੂੰ ਵੈੱਬ ਜੈਕਿੰਗ ਕਿਹਾ ਜਾਂਦਾ ਹੈ।

**3.3.1.9 ਇੰਟਰਨੈੱਟ ਟਾਈਮ ਥੈਫਟ (Internet Time Theft) :** ਇੰਟਰਨੈੱਟ ਟਾਈਮ ਥੈਫਟ ਇੱਕ ਅਜਿਹੀ ਅਣ-ਅਧਿਕਾਰਿਤ ਆਨਲਾਈਨ ਕਾਰਵਾਈ ਹੈ ਜਿਸ ਵਿੱਚ ਕਿਸੇ ਵਿਅਕਤੀ ਦੁਆਰਾ ਕਿਸੇ ਦੂਸਰੇ ਵਿਅਕਤੀ ਦੀ ਇੰਟਰਨੈੱਟ ਦੀ ਵਰਤੋਂ ਲਈ ਵਰਤਿਆ ਜਾ ਰਿਹਾ ਯੂਜਰ ਨੇਮ ਅਤੇ ਪਾਸਵਰਡ ਚੋਗੀ ਕਰਕੇ ਉਸਦੇ ਇੰਟਰਨੈੱਟ ਖਾਤੇ ਵਿੱਚੋਂ ਡਾਟਾ ਉਸਦੀ ਮਰਜ਼ੀ ਤੋਂ ਬਹੁਤ ਚੋਗੀ ਵਰਤ ਲਿਆ ਜਾਂਦਾ ਹੈ ਅਤੇ ਇਸਦੀ ਕੋਈ ਵੀ ਸੂਚਨਾ ਅਸਲ ਵਿਅਕਤੀ ਨੂੰ ਨਹੀਂ ਹੁੰਦੀ। ਅਜੇਕ ਸਮੇਂ ਵਿੱਚ ਵਾਈ-ਫਾਈ (Wi-Fi) ਇੰਟਰਨੈੱਟ ਦੀ ਸੁਵਿਧਾ ਕਾਰਨ ਅਜਿਹੀਆਂ ਕਾਰਵਾਈਆਂ ਆਮ ਹੋ ਗਈਆਂ ਹਨ।

**3.3.1.10 ਸਲੈਮੀ ਅਟੈਕ (Salami Attack) :** ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ। ਇਹ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੈ। ਇਸ ਤਰ੍ਹਾਂ ਦੇ ਆਨਲਾਈਨ ਹਮਲੇ ਆਮ ਤੌਰ 'ਤੇ ਬੈਂਕਿੰਗ ਖੇਤਰ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਇਸ ਤਰ੍ਹਾਂ ਦੇ ਆਨਲਾਈਨ ਹਮਲਿਆਂ ਵਿੱਚ ਕਿਸੇ ਬੈਕ ਦੇ ਗ੍ਰਾਹਕਾਂ ਦੀ ਕ੍ਰੈਡਿਟ ਜਾਂ ਡੈਬਿਟ ਕਾਰਡ ਸੰਬੰਧੀ ਸੂਚਨਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹੈ ਕਿ ਉਹਨਾਂ ਦੇ ਖਾਤਿਆਂ ਵਿੱਚੋਂ ਬੋੜ੍ਹੇ-ਬੋੜ੍ਹੇ ਸਮੇਂ ਬਾਅਦ ਬੋੜ੍ਹੇ-ਬੋੜ੍ਹੇ ਪੈਸੇ ਕੱਢ ਕੇ ਕਿਸੇ ਅਣਜਾਣ ਵਿਅਕਤੀ (ਸਲਾਮੀ ਅਟੈਕਰ) ਦੇ ਖਾਤੇ ਵਿੱਚ ਜਾਂਦੇ ਰਹਿੰਦੇ ਹਨ ਅਤੇ ਗ੍ਰਾਹਕ ਨੂੰ ਇਸ ਬਾਰੇ ਪਤਾ ਵੀ ਨਹੀਂ ਚਲਦਾ ਕਿਉਂਕਿ ਅਜਿਹੇ ਆਨਲਾਈਨ ਹਮਲਿਆਂ ਵਿੱਚ ਉਹਨਾਂ ਗ੍ਰਾਹਕਾਂ ਦੇ ਖਾਤਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਹਨਾਂ ਦੇ ਖਾਤਿਆਂ ਵਿੱਚ ਰਾਸ਼ੀ ਜ਼ਿਆਦਾ ਰਹਿੰਦੀ ਹੈ ਅਤੇ ਪੈਸੇ ਦਾ ਲੈਣ-ਦੇਣ ਵੱਧ ਹੁੰਦਾ ਹੈ।

**3.3.1.11 ਡਾਟਾ ਡਿਡਲਿੰਗ (Data Diddling) :** ਡਿਡਲਿੰਗ ਦਾ ਅਰਥ ਹੈ ਨਸ਼ਟ ਕਰਨਾ ਜਾਂ ਤਬਾਹ ਕਰ ਦੇਣਾ। ਸਾਈਬਰ ਹਮਲਿਆਂ ਦੀ ਦੁਨੀਆ ਵਿੱਚ ਡਾਟਾ ਡਿਡਲਿੰਗ ਇੱਕ ਅਜਿਹੀ ਆਨਲਾਈਨ ਮੰਦ ਕਾਰਵਾਈ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਿਸੇ ਸਾਈਬਰ ਅਟੈਕਰ ਦੁਆਰਾ ਕਿਸੇ ਵਿਅਕਤੀ ਦੁਆਰਾ ਭਰੇ ਜਾ ਰਹੇ ਆਨਲਾਈਨ ਅੰਕੜਿਆਂ ਜਾਂ ਹੋਰ ਕਿਸੇ ਕਿਸਮ ਦੀ ਸੂਚਨਾ ਨੂੰ ਨਸ਼ਟ ਕਰਕੇ ਜਾਂ ਬਦਲ ਕੇ ਉਸਦੀ ਜਗ੍ਹਾ ਕਿਸੇ ਹੋਰ ਸੂਚਨਾ ਨੂੰ ਇਨਪੁੱਟ ਵਜੋਂ ਵਰਤ

ਕੇ ਆਪਣੇ ਨਿੱਜੀ ਹਿੱਤਾਂ ਅਨੁਸਾਰ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੀ ਸਾਈਬਰ ਕਾਰਵਾਈ ਨੂੰ ਡਾਟਾ ਡਿਡਲਿੰਗ ਕਿਹਾ ਜਾਂਦਾ ਹੈ।

### 3.4 ਸਾਈਬਰ ਹਮਲਿਆਂ ਦੇ ਕਾਰਨ (CAUSES OF CYBER THREATS/ATTACKS)

ਵੱਧ ਰਹੀ ਟੈਕਨੋਲੋਜੀ ਅਤੇ ਇੰਟਰਨੈੱਟ ਦੀ ਵਰਤੋਂ ਕਾਰਨ ਸਾਈਬਰ ਹਮਲਿਆਂ ਦੀ ਗਿਣਤੀ ਵੀ ਦਿਨ-ਬ-ਦਿਨ ਵਧ ਰਹੀ ਹੈ ਅਤੇ ਨਿੱਤ ਨਵੇਂ ਦਿਨ ਕੋਈ ਨਾ ਕੋਈ ਸਾਈਬਰ ਹਮਲੇ ਦੀ ਘਟਨਾ ਸਾਹਮਣੇ ਆ ਰਹੀ ਹੈ। ਇਸਦੇ ਪਿੱਛੇ ਕਿਰੜੇ ਕਾਰਨ ਜਾਂ ਕਮੀਆਂ ਹਨ ਇਹਨਾਂ ਬਾਰੇ ਜਾਣਨਾ ਵੀ ਜ਼ਰੂਰੀ ਹੈ ਕਿਉਂਕਿ ਸਾਈਬਰ ਹਮਲਿਆਂ ਤੋਂ ਕਿਵੇਂ ਬਚਿਆ ਜਾਵੇ ਇਸ ਬਾਰੇ ਜਾਣਨ ਤੋਂ ਪਹਿਲਾਂ ਇਹ ਪਤਾ ਲਗਾਉਣਾ ਪਏਗਾ ਕਿ ਉਹ ਸਾਈਬਰ ਹਮਲੇ ਕਿਉਂ ਅਤੇ ਕਿਵੇਂ ਹੋ ਰਹੇ ਹਨ ਤਾਂ ਕਿ ਇਹਨਾਂ ਤੋਂ ਬਚਣ ਲਈ ਕੋਈ ਸਾਰਥਕ ਉਪਾਅ ਕੱਢੇ ਜਾ ਸਕਣ। ਆਉ ਹੁਣ ਅਸੀਂ ਇਹ ਜਾਣਦੇ ਹਾਂ ਕਿ ਸਾਈਬਰ ਹਮਲੇ ਹੋਣ ਦੇ ਕੀ ਕਾਰਨ ਹੋ ਸਕਦੇ ਹਨ।

#### 3.4.1 ਇੰਟਰਨੈੱਟ ਤੱਕ ਆਸਾਨ ਪਹੁੰਚ (Easy Access to the Internet)

ਸਾਈਬਰ ਹਮਲੇ ਵਧਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਇੰਟਰਨੈੱਟ ਤੱਕ ਆਸਾਨ ਪਹੁੰਚ ਕਿਉਂਕਿ ਅਜੋਕੇ ਸਮੇਂ ਵਿੱਚ ਇੰਟਰਨੈੱਟ ਦੀ ਵਰਤੋਂ ਕਰਨਾ ਹਰ ਇੱਕ ਵਿਅਕਤੀ ਲਈ ਬਹੁਤ ਆਸਾਨ ਹੋ ਗਿਆ ਹੈ ਅਤੇ ਮਾਰਕੀਟ ਵਿੱਚ ਵੱਖ-ਵੱਖ ਇੰਟਰਨੈੱਟ ਸਰਵਿਸ ਪ੍ਰਵਾਈਡਰਜ਼ ਦੇ ਆਉਣ ਨਾਲ ਇੰਟਰਨੈੱਟ ਦੇ ਸਰਵਿਸ ਪੈਕ ਬਹੁਤ ਘੱਟ ਰੇਟਾਂ ਤੇ ਘਰ ਬੈਠੇ ਹੀ ਪ੍ਰਾਪਤ ਹੋ ਜਾਂਦੇ ਹਨ ਜੋ ਕਿ ਸਾਈਬਰ ਅਪਰਾਧੀਆਂ ਲਈ ਇੱਕ ਸੁਨਹਿਰੀ ਮੌਕੇ ਪੈਦਾ ਕਰ ਰਹੇ ਹਨ ਕਿਉਂਕਿ ਇੰਟਰਨੈੱਟ ਤੇ ਆਸਾਨ ਪਹੁੰਚ ਕਾਰਨ ਹਰ ਵਿਅਕਤੀ ਬਹੁਤ ਜ਼ਿਆਦਾ ਸਮਾਂ ਇੰਟਰਨੈੱਟ 'ਤੇ ਬਤੀਤ ਕਰ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਵੀ ਵੱਖ-ਵੱਖ ਤਰੀਕਿਆਂ ਰਾਹੀਂ ਇੰਟਰਨੈੱਟ 'ਤੇ ਸ਼ੇਅਰ ਕਰ ਰਿਹਾ ਹੈ ਜਿਸ ਨਾਲ ਸਾਈਬਰ ਹਮਲਾਕਾਰਾਂ ਨੂੰ ਸਾਈਬਰ ਹਮਲੇ ਕਰਨ ਵਿੱਚ ਬਲ ਮਿਲਦਾ ਹੈ।

#### 3.4.2 ਤਕਨੀਕੀ ਜਾਣਕਾਰੀ ਦੀ ਘਾਟ (Lack of Technical Information)

ਸਾਈਬਰ ਹਮਲਿਆਂ ਦੇ ਵਧਣ ਦਾ ਇੱਕ ਕਾਰਨ ਤਕਨੀਕੀ ਜਾਣਕਾਰੀ ਘੱਟ ਹੋਣਾ ਵੀ ਹੈ ਕਿਉਂਕਿ ਇੰਟਰਨੈੱਟ ਦੀ ਆਸਾਨ ਪਹੁੰਚ ਕਾਰਨ ਅੱਜਕੱਲ੍ਹ ਉਹ ਵਿਅਕਤੀ ਵੀ ਇਸਦੀ ਵਰਤੋਂ ਕਰ ਰਹੇ ਹਨ ਜਿਹਨਾਂ ਨੂੰ ਤਕਨੀਕੀ ਜਾਣਕਾਰੀ ਬਿਲਕੁਲ ਵੀ ਨਹੀਂ ਹੁੰਦੀ ਅਤੇ ਉਹ ਬਿਨਾਂ ਕੁੱਝ ਸੋਚੇ-ਸਮਝੇ ਕਿਸੇ ਨਾ ਕਿਸੇ ਅਜਿਹੇ ਲਿੰਕਸ ਜਾਂ ਵੈੱਬ ਸਾਈਟਾਂ ਨੂੰ ਖੋਲ੍ਹ ਲੈਂਦੇ ਹਨ ਜਿੱਥੇ ਕਿ ਉਹਨਾਂ ਤੋਂ ਕਿਸੇ ਨਾ ਕਿਸੇ ਗੁਪਤ ਜਾਣਕਾਰੀ ਜਿਵੇਂ ਕਿ ਕ੍ਰੈਡਿਟ/ਡੈਬਿਟ ਕਾਰਡ ਨੰਬਰ ਅਤੇ ਪਾਸਵਰਡ ਭਰਨ ਲਈ ਕਿਹਾ ਜਾਂਦਾ ਹੈ ਅਤੇ ਉਹ ਭਰ ਦਿੰਦੇ ਹਨ ਜਿਸ ਨਾਲ ਉਹ ਸਾਈਬਰ ਹਮਲਾਕਾਰਾਂ ਦੇ ਚੱਕਰਵਿਉ ਵਿੱਚ ਫਸ ਜਾਂਦੇ ਹਨ ਜਿਸਦੇ ਕਾਰਨ ਉਹਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।

#### 3.4.3 ਸਕਿਓਰਿਟੀ ਅਤੇ ਪ੍ਰਾਈਵੇਸੀ ਦੀ ਸੁਚੱਜੀ ਵਰਤੋਂ ਨਾ ਕਰਨਾ (No Use of Security and Privacy)

ਸਾਈਬਰ ਹਮਲੇ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਇੰਟਰਨੈੱਟ ਵਰਤੋਂਕਾਰ ਇੰਟਰਨੈੱਟ ਦੀ ਵਰਤੋਂ ਸਮੇਂ ਕਿਸੇ ਤਰ੍ਹਾਂ ਦੀ ਸਕਿਓਰਿਟੀ ਜਾਂ ਪ੍ਰਾਈਵੇਸੀ ਦੀ ਵਰਤੋਂ ਨਹੀਂ ਕਰਦੇ ਜਿਸ ਕਰਕੇ ਸਾਈਬਰ ਹਮਲਾਕਾਰ ਆਸਾਨੀ ਨਾਲ ਉਹਨਾਂ ਦੇ ਕੰਪਿਊਟਰ ਜਾਂ ਕਿਸੇ ਵੀ ਕਿਸਮ ਦੇ ਆਨਲਾਈਨ ਖਾਤਿਆਂ ਨੂੰ ਆਸਾਨੀ ਨਾਲ ਅਸੈੱਸ (access) ਕਰ ਰਹੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ।

#### 3.4.4 ਅਪਰਾਧਿਕ ਬੁੱਧੀ ਜਾਂ ਬਦਲੇ ਦੀ ਭਾਵਨਾ (Criminal Wisdom or Feeling of Revenge)

ਅਜੋਕੇ ਸਮੇਂ ਵਿੱਚ ਬਹੁਤ ਸਾਰੇ ਮਨੁੱਖਾਂ ਦੀ ਅਪਰਾਧਿਕ ਬੁੱਧੀ ਅਤੇ ਬਦਲੇ ਦੀ ਭਾਵਨਾ ਕਰਕੇ ਵੀ ਸਾਈਬਰ ਹਮਲੇ ਵੱਧ ਰਹੇ ਹਨ ਕਿਉਂਕਿ ਅਜੋਕੇ ਸਮੇਂ ਵਿੱਚ ਕਿਸੇ ਗਾਜਨੀਤਿਕ ਜਾਂ ਵਪਾਰਿਕ ਰੰਜਿਸ਼ ਦੇ ਚਲਦੇ ਸਰੀਰਕ ਹਮਲਿਆਂ ਦੀ ਜਗ੍ਹਾ ਸਾਈਬਰ ਹਮਲਿਆਂ ਰਾਹੀਂ ਆਪਣੇ ਵਿਰੋਧੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਦੌੜ ਲੱਗੀ ਰਹਿੰਦੀ ਹੈ। ਇਸ ਤੋਂ ਇਲਾਵਾ ਅਪਰਾਧਿਕ ਵਿਰਤੀ ਵਾਲੇ ਲੋਕ ਆਪਣੇ ਆਰਥਿਕ ਜਾਂ ਵਪਾਰਿਕ ਹਿੱਤਾਂ ਨੂੰ ਪੂਰਾ ਕਰਨ ਲਈ ਸਾਈਬਰ ਹਮਲਿਆਂ ਦਾ ਸਹਾਰਾ ਲੈ ਰਹੇ ਹਨ ਕਿਉਂਕਿ ਅਜਿਹੇ ਹਮਲਿਆਂ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਉਹ ਘਰ ਬੈਠੇ ਹੀ ਆਪਣੇ ਵਿਰੋਧੀ ਨੂੰ ਆਨਲਾਈਨ ਨੁਕਸਾਨ ਪਹੁੰਚਾ ਸਕਦੇ ਹਨ।

#### 3.4.5 ਆਈ. ਟੀ. ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ (Ignorance of IT Crime and Law)

ਸਾਈਬਰ ਹਮਲਿਆਂ ਦੀ ਤਾਦਾਦ ਇਸ ਕਰਕੇ ਵੀ ਵੱਧਦੀ ਜਾ ਰਹੀ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਆਈ. ਟੀ.


ਅਪਰਾਧ ਅਤੇ ਉਸ ਸੰਬੰਧੀ ਬਣੇ ਕਾਨੂੰਨਾਂ ਦਾ ਗਿਆਨ ਨਹੀਂ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਉਹ ਕਿਸੇ ਕਿਸਮ ਦਾ ਸਾਈਬਰ ਅਪਰਾਧ ਕਰਦੇ ਹਨ ਤਾਂ ਉਹਨਾਂ ਨੂੰ ਕੀ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ। ਇਸ ਅਗਿਆਨਤਾ ਕਾਰਨ ਵੀ ਕਈ ਲੋਕ ਸਾਈਬਰ ਅਪਰਾਧਾਂ ਦੀ ਦੁਨੀਆ ਵਿੱਚ ਸ਼ਾਮਿਲ ਹੋ ਰਹੇ ਹਨ। ਵੱਧ ਰਹੇ ਸਾਈਬਰ ਹਮਲੇ ਜਾਂ ਅਪਰਾਧਾਂ ਨੂੰ ਠੱਲ ਪਾਉਣ ਲਈ ਵੱਖ-ਵੱਖ ਦੇਸ਼ਾਂ ਭਾਰਤ, ਕੈਨੇਡਾ, ਅਮਰੀਕਾ, ਚੀਨ ਅਤੇ ਜਪਾਨ ਆਦਿ ਵਿੱਚ ਆਈ। ਟੀ. ਕਾਨੂੰਨ ਬਣੇ ਹੋਏ ਹਨ। ਭਾਰਤ ਵਿੱਚ ਆਈ। ਟੀ. ਐਕਟ 2000 ਦਾ ਨਿਰਮਾਣ ਕੀਤਾ ਗਿਆ ਹੈ ਜਿਸਨੂੰ ਐਨ.ਟੀ.ਏ. 2000 (NTA 2000) ਵੀ ਕਿਹਾ ਜਾਂਦਾ ਹੈ ਜਿਸ ਵਿੱਚ ਕਈ ਤਰ੍ਹਾਂ ਦੀਆਂ ਧਾਰਾਵਾਂ ਆਈ। ਟੀ. ਅਪਰਾਧਾਂ ਸੰਬੰਧੀ ਸ਼ਾਮਿਲ ਕੀਤੀਆਂ ਗਈਆਂ ਹਨ।

### 3.4.6 ਮੋਬਾਇਲ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ (Excessive Use of Mobile Technology and Social Media)

ਸਾਈਬਰ ਹਮਲਿਆਂ ਵਿੱਚ ਵਾਧੇ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਮੋਬਾਇਲ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਅਜੇਕੇ ਸਮੇਂ ਦੁਨੀਆ ਭਰ ਵਿੱਚ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਜਿਸ ਨਾਲ ਸਾਈਬਰ ਹਮਲਿਆਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਕਿਉਂਕਿ ਮੋਬਾਇਲ ਫੋਨਾਂ ਦੇ ਵਰਤੋਂਕਾਰ ਇੰਟਰਨੈੱਟ ਦੀ ਵਰਤੋਂ ਕਰਕੇ ਆਸਾਨੀ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹਨ ਜੋ ਕਿ ਬਹੁਤ ਵੱਡੇ ਪੱਧਰ 'ਤੇ ਹੋ ਵੀ ਰਹੀ ਹੈ ਮੋਬਾਇਲ ਫੋਨ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਐਪ ਹੋਸਟ ਦੁਆਰਾ ਕਈ ਤਰ੍ਹਾਂ ਦੀ ਸੂਚਨਾ ਵਰਤੋਂਕਾਰਾਂ ਤੋਂ ਆਨਲਾਈਨ ਭਰਵਾਈ ਜਾਂਦੀ ਹੈ ਅਤੇ ਕਈ ਵਾਰ ਮੋਬਾਇਲ ਫੋਨ ਵਰਤੋਂਕਾਰ ਵੱਲੋਂ ਗਲਤੀ ਨਾਲ ਵੀ ਕਿਸੇ ਤਰ੍ਹਾਂ ਦੀ ਗੁਪਤ ਸੂਚਨਾ ਸ਼ੇਅਰ ਹੋ ਜਾਂਦੀ ਹੈ ਜਾਂ ਕਿਸੇ ਲਿੰਕ 'ਤੇ ਕਲਿਕ ਕਰਨ ਉਪਰੰਤ ਮੰਗੀ ਗਈ ਸੂਚਨਾ ਨੂੰ ਭਰ ਕੇ ਸਬਮਿਟ ਕਰ ਦਿੱਤਾ ਜਾਂਦਾ ਹੈ। ਸਾਈਬਰ ਅਪਰਾਧੀ ਇਸ ਸੂਚਨਾ ਨੂੰ ਹੀ ਅਧਾਰ ਬਣਾ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਸਾਈਬਰ ਹਮਲਾ ਕਰ ਦਿੰਦੇ ਹਨ ਜੋ ਕਿ ਕਿਸੇ ਨਾ ਕਿਸੇ ਯੂਜ਼ਰ ਨੂੰ ਮਾਲੀ ਜਾਂ ਮਾਨਸਿਕ ਨੁਕਸਾਨ ਪਹੁੰਚਾਉਂਦਾ ਹੈ।

### 3.5 ਮਾਲਵੇਅਰ ਅਤੇ ਇਸ ਦੀਆਂ ਕਿਸਮਾਂ (MALWARE AND ITS VARIANTS)

ਜਿਵੇਂ ਕਿ ਅਸੀਂ ਇਸ ਪਾਠ ਵਿੱਚ ਸਾਈਬਰ ਹਮਲੇ/ਖਤਰੇ, ਇਹਨਾਂ ਦੀਆਂ ਕਿਸਮਾਂ ਅਤੇ ਇਹਨਾਂ ਦੇ ਹੋਂਦ ਵਿੱਚ ਆਉਣ ਦੇ ਕਾਰਨਾਂ 'ਤੇ ਚਰਚਾ ਕਰ ਚੁੱਕੇ ਹਾਂ ਅਤੇ ਇਹ ਵੀ ਜਾਣ ਚੁੱਕੇ ਹਾਂ ਕਿ ਇਹ ਹਮਲੇ ਜਾਂ ਖਤਰੇ ਪੈਦਾ ਹੋਣ 'ਤੇ ਕਿਸ-ਕਿਸ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਹੁਣ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹਮਲੇ/ਖਤਰੇ ਹੋਂਦ ਵਿੱਚ ਆਉਂਦੇ ਕਿਵੇਂ ਹਨ ਭਾਵ ਇਹਨਾਂ ਹਮਲਿਆਂ/ਖਤਰਿਆਂ ਨੂੰ ਪੈਦਾ ਕਰਨ ਵਾਲੇ ਸਾਈਬਰ ਅਪਰਾਧੀ ਲੋਕ ਕਿਸ ਤਰ੍ਹਾਂ ਦੀਆਂ ਤਕਨੀਕਾਂ/ਪ੍ਰੋਗਰਾਮਾਂ ਦਾ ਪ੍ਰਯੋਗ ਕਰਦੇ ਹਨ ਅਤੇ ਇਹ ਤਕਨੀਕਾਂ/ਪ੍ਰੋਗਰਾਮ ਕਿਸ ਦੀ ਕਾਰਵਾਈ ਕਰਕੇ ਕਿਸੇ ਸਾਈਬਰ ਹਮਲੇ/ਖਤਰੇ ਨੂੰ ਜਨਮ ਦਿੰਦੇ ਹਨ।



ਚਿੱਤਰ 3.5

#### 3.5.1 ਮਾਲਵੇਅਰ ਅਤੇ ਇਸ ਦੀਆਂ ਕਿਸਮਾਂ (Malware & its Types)

ਮਾਲਵੇਅਰ ਅੰਗਰੇਜ਼ੀ ਦੇ ਦੋ ਸ਼ਬਦਾਂ ਮਾਲ ਅਤੇ ਵੇਅਰ [Mal (Malicious) and Ware (Software)] ਦੇ ਸੁਮੇਲ ਤੋਂ ਬਣਿਆ ਹੈ ਅਤੇ ਇਹ Malicious (harmful) ਅਤੇ Software ਦੇ ਸੁਮੇਲ ਦਾ ਛੋਟਾ ਰੂਪ ਹੈ। ਕੰਪਿਊਟਰ ਅਧਾਰਿਤ

ਪ੍ਰਣਾਲੀ ਵਿੱਚ Malicious (ਦੂਸ਼ਿਤ) ਪ੍ਰੋਗਰਾਮਾਂ ਦੇ ਸਮੂਹ ਨੂੰ ਮਾਲਵੇਅਰ ਕਿਹਾ ਜਾਂਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਿਕ ਵਿਰਤੀ ਦੇ ਲੋਕਾਂ ਦੁਆਰਾ ਬਣਾਏ ਜਾਂਦੇ ਹਨ ਅਤੇ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਦਾਖਲ ਹੋ ਕੇ ਉਸਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਜਾਂ ਖਰਾਬ ਕਰਦੇ ਹਨ। ਕੰਪਿਊਟਰ ਵਾਇਰਸ ਮਾਲਵੇਅਰ ਦੀ ਇੱਕ ਸਾਧਾਰਣ ਉਦਾਹਰਣ ਹੈ। ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਾਲਵੇਅਰ ਇੱਕ Malicious (ਦੂਸ਼ਿਤ) ਸਾਫਟਵੇਅਰ ਹੁੰਦਾ ਹੈ। ਅਜੋਕੇ ਸਮੇਂ ਵਿੱਚ ਟੈਕਨੋਲੋਜੀ ਦੇ ਬਦਲਦੇ ਅਤੇ ਵਿਕਸਿਤ ਹੋ ਰਹੇ ਰੂਪਾਂ ਦੇ ਅਨੁਸਾਰ ਹੀ ਅਪਰਾਧੀ ਵਿਰਤੀ ਦੇ ਲੋਕ ਅਜੋਕੀ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਅਨੇਕਾਂ ਤਰ੍ਹਾਂ ਦੇ Malicious (ਦੂਸ਼ਿਤ) ਸਾਫਟਵੇਅਰ ਤਿਆਰ ਕਰ ਰਹੇ ਹਨ ਜੋ ਅਲੱਗ-ਅਲੱਗ ਢੰਗ-ਤਰੀਕਿਆਂ ਨਾਲ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹਨਾਂ Malicious (ਦੂਸ਼ਿਤ) ਸਾਫਟਵੇਅਰਾਂ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਅਤੇ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਦੇ ਅਧਾਰ 'ਤੇ ਇਹਨਾਂ ਨੂੰ ਹੇਠ ਲਿਖੇ ਅਲੱਗ-ਅਲੱਗ ਨਾਮ ਦਿੱਤੇ ਜਾਂਦੇ ਹਨ :

**3.5.1.1 ਐਡਵੇਅਰ (Adware) :** ਐਡਵੇਅਰ ਉਹ Malicious (ਦੂਸ਼ਿਤ) ਪ੍ਰੋਗਰਾਮ/ਸਾਫਟਵੇਅਰ ਹੁੰਦੇ ਹਨ ਜੋ ਕਿਸੇ ਐਡ-ਆਨ (Add-on) ਦੇ ਰਾਹੀਂ ਕੰਪਿਊਟਰ ਵਿੱਚ ਦਾਖਲ ਹੋ ਕੇ ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰਦੇ ਹਨ ਭਾਵ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਉਸ ਸਮੇਂ ਕੰਪਿਊਟਰ ਵਿੱਚ ਦਾਖਲ ਹੁੰਦੇ ਹਨ ਜਦੋਂ ਕਿਸੇ ਯੂਜ਼ਰ ਦੁਆਰਾ ਇੰਟਰਨੈੱਟ ਸਰਫਿੰਗ ਸਮੇਂ ਕਿਸੇ ਅਣਚਾਹੀ ਐਡ-ਆਨ 'ਤੇ ਕਲਿੱਕ ਕੀਤਾ ਜਾਂਦਾ ਹੈ।

**3.5.1.2 ਸਪਾਈਵੇਅਰ (Spyware) :** ਸਪਾਈ (Spy) ਅੰਗਰੇਜ਼ੀ ਦਾ ਸ਼ਬਦ ਹੈ ਜਿਸਦਾ ਅਰਥ ਹੈ 'ਜਾਸੂਸ'। ਇਸ ਸ਼ਾਬਦਿਕ ਅਰਥ ਤੋਂ ਹੀ ਸਪੱਸ਼ਟ ਹੈ ਕਿ ਸਪਾਈਵੇਅਰ ਵੀ ਅਜਿਹੇ ਦੂਸ਼ਿਤ ਸਾਫਟਵੇਅਰ ਹੁੰਦੇ ਹਨ ਜੋ ਬਿਨਾਂ ਆਗਿਆ ਕਿਸੇ ਕੰਪਿਊਟਰ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਕੁਝ ਪਤਾ ਵੀ ਨਹੀਂ ਚਲਦਾ ਕਿ ਉਸਦੀ ਗੁਪਤ ਸੂਚਨਾਂ ਜਾਂ ਡਾਟਾ ਕਿਸੇ ਅਣਜਾਣ ਵਿਅਕਤੀ ਕੋਲ ਜਾ ਰਿਹਾ ਹੈ। ਇਸ ਤਰ੍ਹਾਂ ਇਹ ਦੂਸ਼ਿਤ ਸਾਫਟਵੇਅਰ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਇਹਨਾਂ ਨੂੰ ਸਪਾਈਵੇਅਰ ਕਿਹਾ ਜਾਂਦਾ ਹੈ।

**3.5.1.3 ਕੰਪਿਊਟਰ ਵਾਇਰਸ (Computer Viruses) :** ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਇਰਸ ਦਾ ਪੰਜਾਬੀ ਵਿੱਚ ਅਰਥ ਹੈ ਵਿਸ਼ਾਣੂੰ ਅਤੇ ਨਾਲ ਹੀ ਅਸੀਂ ਇਹ ਵੀ ਜਾਣਦੇ ਹਾਂ ਕਿ ਜੇਕਰ ਕਿਸੇ ਵੀ ਕਿਸਮ ਦਾ ਕੋਈ ਵਿਸ਼ਾਣੂੰ ਮਨੁੱਖੀ ਸਰੀਰ ਵਿੱਚ ਦਾਖਲ ਹੋ ਜਾਵੇ ਤਾਂ ਸਰੀਰ ਵਿੱਚ ਇਨਫੈਕਸ਼ਨ ਫੈਲਾ ਦਿੰਦਾ ਹੈ ਜੋ ਕਿ ਬਹੁਤ ਹੀ ਗੰਭੀਰ ਹੋ ਸਕਦੀ ਹੈ। ਠੀਕ ਇਸੇ ਤਰ੍ਹਾਂ ਕੰਪਿਊਟਰ ਵਾਇਰਸ ਵੀ ਕੰਪਿਊਟਰ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ। ਇਹ ਉਹ ਪ੍ਰੋਗਰਾਮ ਹੁੰਦੇ ਹਨ ਜੋ ਕੰਪਿਊਟਰ ਵਿੱਚ ਕਿਸੇ ਸਾਫਟਵੇਅਰ ਨਾਲ ਆ ਜੁੜਦੇ ਹਨ ਅਤੇ ਕੰਪਿਊਟਰ ਡਾਟੇ ਅਤੇ ਕੰਪਿਊਟਰ ਦੀ ਕਾਰਜ ਪ੍ਰਣਾਲੀ ਨੂੰ ਦੂਸ਼ਿਤ ਕਰ ਦਿੰਦੇ ਹਨ। ਕਈ ਵਾਰ ਤਾਂ ਇਹ ਇੰਨੇ ਗੰਭੀਰ ਹੁੰਦੇ ਹਨ ਕਿ ਕੰਪਿਊਟਰ ਦੇ ਆਪਰੇਟਿੰਗ ਸਿਸਟਮ ਨੂੰ ਪੂਰੀ ਤਰ੍ਹਾਂ ਹੀ ਖਰਾਬ/ਨਸ਼ਟ ਕਰ ਦਿੰਦੇ ਹਨ।

**3.5.1.4 ਰੈਨਸਮਵੇਅਰ (Ransomware) :** ਅੰਗਰੇਜ਼ੀ ਦੇ ਰੈਨਸਮ (ransom) ਸ਼ਬਦ ਦਾ ਅਰਥ ਹੈ 'ਫਿਰੋਤੀ'। ਇਸ ਸ਼ਾਬਦਿਕ ਅਰਥ ਅਨੁਸਾਰ ਰੈਨਸਮਵੇਅਰ ਤੋਂ ਭਾਵ ਅਜਿਹੇ ਦੂਸ਼ਿਤ ਪ੍ਰੋਗਰਾਮ/ਸਾਫਟਵੇਅਰ ਤੋਂ ਹੈ ਜੋ ਕੰਪਿਊਟਰ ਵਿੱਚ ਦਾਖਲ ਹੋ ਕੇ ਸਮੁੱਚੀ ਕੰਪਿਊਟਰ ਪ੍ਰਣਾਲੀ ਜਾਂ ਕਿਸੇ ਜ਼ਰੂਰੀ ਦਸਤਾਵੇਜ਼ ਨੂੰ ਲਾਕ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਦੇ ਸਾਫਟਵੇਅਰ ਨੂੰ ਕਿਸੇ ਦੇ ਕੰਪਿਊਟਰ ਵਿੱਚ ਪਹੁੰਚਾਉਣ ਵਾਲੇ ਅਪਰਾਧੀ ਦੁਆਰਾ ਕੰਪਿਊਟਰ ਨੂੰ ਅਨਲਾਕ ਕਰਨ ਦੇ ਬਦਲੇ ਪੈਸਿਆਂ ਦੀ ਫਿਰੋਤੀ ਮੰਗੀ ਜਾਂਦੀ ਹੈ ਅਤੇ ਇਸ ਕਾਰਨ ਅਜਿਹੇ ਦੂਸ਼ਿਤ ਸਾਫਟਵੇਅਰਜ਼ ਨੂੰ ਰੈਨਸਮਵੇਅਰ ਕਿਹਾ ਜਾਂਦਾ ਹੈ।

**3.5.1.5 ਕੰਪਿਊਟਰ ਵਾਮਜ਼ (Computer Worms) :** ਵਾਮਜ਼ ਦਾ ਅਰਥ ਹੈ 'ਕੀੜਾ'। ਇਸ ਸ਼ਾਬਦਿਕ ਅਰਥ ਦੇ ਅਧਾਰ 'ਤੇ ਕੰਪਿਊਟਰ ਵਾਮਜ਼ ਇੱਕ ਤਰ੍ਹਾਂ ਦੇ ਕੰਪਿਊਟਰ ਵਾਇਰਸ ਹੀ ਹੁੰਦੇ ਹਨ ਜੋ ਕੰਪਿਊਟਰ ਵਾਇਰਸ ਦੇ ਮੁਕਾਬਲੇ ਜ਼ਿਆਦਾ ਗੰਭੀਰ ਹੁੰਦੇ ਹਨ। ਇਹ ਇੱਕ ਧੀਮੀ ਜ਼ਹਿਰ ਵਾਂਗ ਕੰਮ ਕਰਦੇ ਹਨ ਅਤੇ ਇਹ ਕੰਪਿਊਟਰ ਪ੍ਰਣਾਲੀ ਨੂੰ ਹੌਲੀ-ਹੌਲੀ ਅੰਦਰੋਂ-ਅੰਦਰੀ ਘੁਣ ਵਾਂਗ ਕੰਮ ਕਰਦੇ ਹਨ ਅਤੇ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਉਸਦੇ ਕੰਪਿਊਟਰ ਵਿੱਚ ਕੋਈ ਅਜਿਹਾ ਪ੍ਰੋਗਰਾਮ ਦਾਖਲ ਹੋ ਗਿਆ ਹੈ। ਉਸਨੂੰ ਉਦੋਂ ਹੀ ਪਤਾ ਲਗਦਾ ਹੈ ਜਦੋਂ ਉਸਦਾ ਕੰਪਿਊਟਰ ਇੱਕਦਮ ਖਰਾਬ (Damage) ਹੋ ਜਾਂਦਾ ਹੈ।

**3.5.1.6 ਟਰੋਜਨ ਹੋਰਸ (Trojan Horse) :** ਟਰੋਜਨ ਹੋਰਸ ਇੱਕ ਐਪਲੀਕੇਸ਼ਨ ਮਾਲਵੇਅਰ ਹੈ ਅਤੇ ਇੱਕ ਤਰ੍ਹਾਂ ਦਾ ਕੰਪਿਊਟਰ ਵਾਇਰਸ ਹੀ ਹੈ ਜੋ ਕਿ ਕੰਪਿਊਟਰ ਵਿੱਚ ਕਿਸੇ ਨੈੱਟਵਰਕ ਦੇ ਜ਼ਰੀਏ ਕਿਸੇ ਜਾਅਲੀ ਈ-ਮੇਲ ਜਾਂ ਐਡ ਸ਼ਾਈਬਰ ਖਤਰੇ ਅਤੇ ਸੁਰੱਖਿਆ

ਰਾਹੀਂ ਦਾਖਲ ਹੁੰਦਾ ਹੈ ਅਤੇ ਇਹ ਸ਼ੁਰੂ-ਸ਼ੁਰੂ ਵਿੱਚ ਕੰਪਿਊਟਰ ਯੂਜ਼ਰ ਨਾਲ ਮਿੱਤਰਤਾ ਵਾਲਾ ਵਰਤਾਉ ਕਰਦਾ ਹੈ ਅਤੇ ਬਾਅਦ ਵਿੱਚ ਕੰਪਿਊਟਰ ਦਾ ਕੰਟਰੋਲ ਅਸਲ ਯੂਜ਼ਰ ਤੋਂ ਥੋਹ ਕੇ ਆਪਣੇ ਮਾਲਕ ਦੇ ਹੱਥ ਦੇ ਦਿੰਦਾ ਹੈ। ਇਸ ਤਰ੍ਹਾਂ ਦੇ ਮਾਲਵੇਅਰ ਕਿਸੇ ਵੀ ਕੰਪਿਊਟਰ ਸਿਸਟਮ ਨੂੰ ਕਰਪਟ ਕਰਨ, ਡੈਮੇਜ਼ ਕਰਨ ਜਾਂ ਕਿਸੇ ਕਿਸਮ ਦਾ ਗੁਪਤ ਡਾਟਾ ਚੋਰੀ ਕਰਨ ਲਈ ਸਾਈਬਰ ਅਪਰਾਧੀਆਂ ਦੁਆਰਾ ਬਣਾ ਕੇ ਕਿਸੇ ਨੈੱਟਵਰਕ ਰਾਹੀਂ ਦੂਜੇ ਲੋਕਾਂ ਦੇ ਕੰਪਿਊਟਰਾਂ ਵਿੱਚ ਭੇਜੇ ਜਾਂਦੇ ਹਨ।

**3.5.1.7 ਬ੍ਰਾਊਜ਼ਰ ਹੈਕਿੰਗ/ਹਾਈ-ਜੈਕਿੰਗ ਸਾਫਟਵੇਅਰ (Browser Hacking / Hi-Jacking Software) :** ਬ੍ਰਾਊਜ਼ਰ ਹੈਕਿੰਗ ਜਾਂ ਹਾਈ-ਜੈਕਿੰਗ ਸਾਫਟਵੇਅਰ ਉਹ ਮਾਲਵੇਅਰ ਹੁੰਦੇ ਹਨ ਜੋ ਕਿਸੇ ਵੀ ਯੂਜ਼ਰ ਦੇ ਵੈੱਬ ਬ੍ਰਾਊਜ਼ਰ ਨੂੰ ਹੈਕ ਜਾਂ ਹਾਈਜੈਕ ਕਰਕੇ ਉਸਦੀ ਮਰਜ਼ੀ ਤੋਂ ਬਿਨਾਂ ਬ੍ਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਹਨ ਅਤੇ ਉਸ ਬ੍ਰਾਊਜ਼ਰ 'ਤੇ ਉਹ ਵੈੱਬਸਾਈਟਾਂ ਵੀ ਆਪਣੇ ਆਪ ਖੁੱਲ੍ਹਣ ਲਾ ਦਿੰਦੇ ਹਨ ਜਿਹਨਾਂ ਨੂੰ ਉਹ ਖੋਲ੍ਹਣਾ ਪਸੰਦ ਨਹੀਂ ਕਰਦਾ। ਇਸ ਤਰ੍ਹਾਂ ਦੇ ਮਾਲਵੇਅਰ ਪ੍ਰੋਗਰਾਮਾਂ ਨੂੰ ਬ੍ਰਾਊਜ਼ਰ ਹੈਕਿੰਗ ਜਾਂ ਬ੍ਰਾਊਜ਼ਰ ਹਾਈ-ਜੈਕਿੰਗ ਕਿਹਾ ਜਾਂਦਾ ਹੈ।

**3.5.1.8 ਸਟੋਲਵੇਅਰ (Stealware) :** ਸਟੋਲ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ 'ਚੋਰੀ'। ਇਸ ਸ਼ਾਬਦਿਕ ਅਰਥ ਦੇ ਅਨੁਸਾਰ ਸਟੋਲਵੇਅਰ ਉਹ ਮਾਲਵੇਅਰ ਹੁੰਦੇ ਹਨ ਜੋ ਕਿਸੇ ਤਰ੍ਹਾਂ ਦੀ ਜ਼ਰੂਰੀ ਸੂਚਨਾ ਨੂੰ ਚੋਰੀ ਕਰਨ ਜਾਂ ਉਸਦੀ ਦਿਸ਼ਾ ਬਦਲਣ ਲਈ ਬਣਾਏ ਜਾਂਦੇ ਹਨ। ਇਹ ਮਾਲਵੇਅਰ ਆਮ ਤੌਰ 'ਤੇ ਬੈਕਿੰਗ ਖੇਤਰ ਵਿੱਚ ਪੈਸੇ ਦੇ ਆਦਾਨ-ਪ੍ਰਦਾਨ ਨੂੰ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਕਿਸੇ ਰਾਸ਼ੀ ਨੂੰ ਭੇਜਿਆ ਤਾਂ ਕਿਸੇ ਜਾਣਕਾਰ ਵਿਅਕਤੀ ਦੇ ਖਾਤੇ ਵਿੱਚ ਜਾਂਦਾ ਹੈ ਅਤੇ ਸਟੋਲਵੇਅਰ ਨਾਮੀ ਮਾਲਵੇਅਰ ਇਸ ਦੀ ਦਿਸ਼ਾ ਨੂੰ ਕਿਸੇ ਸਾਈਬਰ ਅਪਰਾਧੀ ਜਿਸਨੇ ਇਸ ਸਟੋਲਵੇਅਰ ਨੂੰ ਡਿਵੈਲਪ ਕੀਤਾ ਹੈ ਉਸਦੇ ਖਾਤੇ ਵੱਲ ਮੋੜ ਦਿੰਦੇ ਹਨ। ਅਜਿਹਾ ਇੱਕ ਵਾਰ ਨਹੀਂ ਕਈ-ਕਈ ਵਾਰ ਵਾਪਰਦਾ ਹੈ।

ਉਪਰੋਕਤ ਮਾਲਵੇਅਰਜ਼ ਬਾਰੇ ਸਿੱਖਣ ਤੋਂ ਬਾਅਦ ਅਸੀਂ ਜਾਣ ਚੁੱਕੇ ਹਾਂ ਕਿ ਸਾਈਬਰ ਅਪਰਾਧੀਆਂ ਦੁਆਰਾ ਆਪਣੇ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਦੂਸ਼ਿਤ ਸਾਫਟਵੇਅਰਜ਼ ਬਣਾਏ ਅਤੇ ਵਰਤੇ ਜਾਂਦੇ ਹਨ ਜੋ ਵੱਖ-ਵੱਖ ਤਰੀਕਿਆਂ ਰਾਹੀਂ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ। ਇਹਨਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਾਅ ਕਰਨ ਲਈ ਵੀ ਸਾਨੂੰ ਸਿੱਖਣਾ ਪਏਗਾ। ਆਓ ਹੁਣ ਅੱਗੇ ਅਸੀਂ ਸਾਈਬਰ ਹਮਲਿਆਂ ਅਤੇ ਇਹਨਾਂ ਹਮਲਿਆਂ ਵਿੱਚ ਵਰਤੇ ਜਾਂਦੇ ਦੂਸ਼ਿਤ ਸਾਫਟਵੇਅਰ ਰੂਪੀ ਹਥਿਆਰਾਂ ਤੋਂ ਬਚਾਅ ਕਰਨ ਦੇ ਢੰਗ-ਤਰੀਕਿਆਂ ਬਾਰੇ ਪੜ੍ਹਦੇ ਹਾਂ।

### 3.6 ਸਾਈਬਰ ਸੁਰੱਖਿਆ ਅਤੇ ਤਕਨੀਕਾਂ (CYBER SECURITY AND TECHNIQUES)

ਜਿਵੇਂ ਕਿ ਅਸੀਂ ਉੱਪਰ ਪਿੜ੍ਹਾ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਅਜੋਕੀ ਇੰਟਰਨੈੱਟ ਦੀ ਦੁਨੀਆ ਵਿੱਚ ਸਾਈਬਰ ਹਮਲਿਆਂ ਦੀ ਭਰਮਾਰ ਹੈ ਅਤੇ ਇਹ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹਨਾਂ ਹਮਲਿਆਂ ਤੋਂ ਬਚਣ ਲਈ ਵੀ ਕੁੱਝ ਕਦਮ ਉਠਾਉਣ ਦੀ ਜ਼ਰੂਰਤ ਹੈ ਅਤੇ ਅਜਿਹਾ ਕਰਨ ਲਈ ਕੁੱਝ ਅਜਿਹੇ ਸਾਫਟਵੇਅਰ ਅਤੇ ਤਕਨੀਕਾਂ ਦੀ ਜ਼ਰੂਰਤ ਹੈ ਜੋ ਸਾਡੀ ਸਮੁੱਚੀ ਕੰਪਿਊਟਰ ਪ੍ਰਣਾਲੀ ਨੂੰ ਸਾਈਬਰ ਹਮਲੇ ਤੋਂ ਬਚਾ ਸਕਣ। ਆਓ ਹੁਣ ਅਸੀਂ ਸਾਈਬਰ ਸੁਰੱਖਿਆ ਅਤੇ ਤਕਨੀਕਾਂ ਬਾਰੇ ਪੜ੍ਹਦੇ ਹਾਂ ਅਤੇ ਜਾਣਦੇ ਹਾਂ ਕਿ ਸਾਈਬਰ ਹਮਲਿਆ ਦੀ ਰੋਕਬਾਮ ਕਿਵੇਂ ਅਤੇ ਕਿਸ ਤਰ੍ਹਾਂ ਕਰ ਸਕਦੇ ਹਾਂ।



ਬਿੱਤਰ 3.6

#### 3.6.1 ਸਾਈਬਰ ਸੁਰੱਖਿਆ ਤਕਨੀਕਾਂ ਕੀ ਹਨ ਅਤੇ ਇਹਨਾਂ ਦੀਆਂ ਕਿਸਮਾਂ (What is Cyber Security Techniques and Its Types)

ਸਾਈਬਰ ਹਮਲਿਆਂ ਦੀ ਮਾਰ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅਤੇ ਅਜਿਹਾ ਕਰਨ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਜਾਂ ਸਾਫਟਵੇਅਰ ਵਰਤੇ ਜਾਂਦੇ ਹਨ। ਸਾਈਬਰ ਹਮਲਿਆਂ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਤਕਨੀਕਾਂ ਨੂੰ ਸਮੂਹਿਕ ਤੌਰ 'ਤੇ ਸਾਈਬਰ ਸੁਰੱਖਿਆ ਦਾ ਨਾਮ ਦਿੱਤਾ ਜਾਂਦਾ ਹੈ। ਕੰਪਿਊਟਰਾਂ ਅਧਾਰਿਤ ਪ੍ਰਣਾਲੀ ਨੂੰ ਨਸ਼ਟ ਹੋਣ, ਡਾਟਾ ਚੋਰੀ ਹੋਣ ਅਤੇ ਹੋਰ ਹਰ ਤਰ੍ਹਾਂ ਦੇ ਸਾਈਬਰ ਖਤਰਿਆਂ ਤੋਂ ਬਚਣ ਲਈ ਕੀਤੇ

ਜਾਣ ਵਾਲੇ ਹਰ ਤਰ੍ਹਾਂ ਦੇ ਉਪਾਅ ਸਾਈਬਰ ਸੁਰੱਖਿਆ ਆਧੀਨ ਆਉਂਦੇ ਹਨ। ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਤਕਨੀਕਾਂ ਹੀ ਸਾਈਬਰ ਸੁਰੱਖਿਆ ਹੈ।



ਚਿੱਤਰ 3.7

ਹੁਣ ਇੱਥੇ ਇਹ ਜਾਣਨ ਤੋਂ ਪਹਿਲਾਂ ਕਿ ਸਾਈਬਰ ਹਮਲਿਆਂ ਤੋਂ ਬਚਣ ਲਈ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਕਿਹੜੀਆਂ-ਕਿਹੜੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ, ਇਹ ਜਾਣਨਾ ਜ਼ਰੂਰੀ ਹੈ ਕਿ ਸਾਈਬਰ ਸੁਰੱਖਿਆ ਤਕਨੀਕ ਹੁੰਦੀ ਕੀ ਹੈ ਅਤੇ ਇਸਦਾ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਕੀ ਰੋਲ ਹੈ।

ਸਾਈਬਰ ਸੁਰੱਖਿਆ ਤਕਨੀਕ ਉਹ ਕੰਪਿਊਟਰ ਸਾਫਟਵੇਅਰ/ਪ੍ਰੋਗਰਾਮ ਜਾਂ ਕੁਝ ਵਿਸ਼ੇਸ਼ ਹਦਾਇਤਾਂ ਹੁੰਦੀਆਂ ਹਨ ਜੋ ਕੰਪਿਊਟਰ ਪ੍ਰਣਾਲੀ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਜਾਂ ਇਹਨਾਂ ਨੂੰ ਸੁਰੱਖਿਆ ਗਾਰਡ ਵਜੋਂ ਬਾਅਦ ਵਿੱਚ ਇੰਸਟਾਲ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਕੰਪਿਊਟਰ ਪ੍ਰਣਾਲੀ ਤੇ ਲਾਗੂ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਸਾਈਬਰ ਹਮਲੇ ਜਾਂ ਹੋਰ ਕਿਸੇ ਵੀ ਕਿਸਮ ਦੇ ਧੋਖੇ ਤੋਂ ਬਚਿਆ ਜਾ ਸਕੇ। ਕੰਪਿਊਟਰ ਪ੍ਰਣਾਲੀ ਨੂੰ ਸੁਰੱਖਿਅਤ ਕਰਨ ਲਈ ਕਿਸੇ ਇੱਕ ਤਕਨੀਕ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਅਜੋਕੇ ਸਮੇਂ ਵਿੱਚ ਅਨੇਕਾਂ ਤਰ੍ਹਾਂ ਦੀਆਂ ਤਕਨੀਕਾਂ ਉਪਲੱਬਧ ਹਨ। ਆਓ ਹੁਣ ਵੱਖ-ਵੱਖ ਤਰ੍ਹਾਂ ਦੀਆਂ ਕੰਪਿਊਟਰ ਤਕਨੀਕਾਂ ਬਾਰੇ ਪੜ੍ਹੋ ਹਾਂ।



ਚਿੱਤਰ 3.8

**3.6.1.1 ਪ੍ਰਮਾਣੀਕਰਣ (Authentication) :** ਪ੍ਰਮਾਣੀਕਰਣ ਜਾਂ Authentication ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਯੂਜ਼ਰ ਕੋਲ ਇਹ ਪੂਰਨ ਅਧਿਕਾਰ ਹੁੰਦੇ ਹਨ ਕਿ ਉਸਨੇ ਕਿਸ ਨੂੰ ਉਸਦੀ ਕੰਪਿਊਟਰ ਪ੍ਰਣਾਲੀ ਨੂੰ ਵਰਤਣ ਦੀ ਆਗਿਆ ਦੇਣੀ ਹੈ ਅਤੇ ਕਿਸ ਨੂੰ ਨਹੀਂ, ਜੇਕਰ ਕਿਸੇ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇਸ ਪ੍ਰਕਾਰ ਦੀ authentication ਸੁਰੱਖਿਆ ਤਕਨੀਕ ਲਾਗੂ ਕੀਤੀ ਜਾਂਦੀ ਹੈ ਤਾਂ ਸਿਰਫ ਉਹ ਵਿਅਕਤੀ ਹੀ ਉਸ ਕੰਪਿਊਟਰ ਪ੍ਰਣਾਲੀ ਨੂੰ ਅਸੈੱਸ ਕਰ ਸਕਦੇ ਹਨ ਜਿਹਨਾਂ ਨੂੰ ਉਸ ਕੰਪਿਊਟਰ ਪ੍ਰਣਾਲੀ ਦੇ ਹੋਸਟ/ਮਾਲਕ/ਐਡਮਨਿਸਟ੍ਰੇਟਰ

ਦੁਆਰਾ ਪ੍ਰਮਾਣਿਕਤਾ ਦਿੱਤੀ ਗਈ ਹੋਵੇ ਅਤੇ ਜਿਸ ਵਿਅਕਤੀ ਨੂੰ ਪ੍ਰਮਾਣਿਕਤਾ ਨਾ ਹੋਏ ਉਹ ਉਸ ਕੰਪਿਊਟਰ ਪ੍ਰਣਾਲੀ ਨੂੰ ਅਸੈਂਸ ਨਹੀਂ ਕਰ ਸਕਦਾ।


**3.6.1.2 ਸਟਰੰਗ ਪਾਸਵਰਡ (Strong Password) :** ਕੰਪਿਊਟਰ ਅਧਾਰਿਤ ਪ੍ਰਣਾਲੀ ਅਧੀਨ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਤੋਂ ਬਚਣ ਲਈ ਇੱਕ ਅਸਾਨ ਅਤੇ ਸਰਲ ਤਕਨੀਕ ਇਹ ਹੈ ਕਿ ਹਰ ਤਰ੍ਹਾਂ ਦੀ ਆਈ.ਡੀ. ਅਤੇ ਯੂਜ਼ਰ ਨੇਮ ਲਈ strong ਪਾਸਵਰਡ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਪਾਸਵਰਡ ਜਿੰਨਾ ਗੁੰਝਲਦਾਰ ਅਤੇ ਸਖਤ ਹੋਏਗਾ ਉੱਨਾਂ ਹੀ ਕਿਸੇ ਹੈਕਰ ਜਾਂ ਸਾਈਬਰ ਅਪਰਾਧੀ ਲਈ ਉਸਨੂੰ ਤੋੜਨਾ ਜਾਂ ਚੋਰੀ ਕਰਨਾ ਔਖਾ ਹੋਵੇਗਾ। ਜਿੱਥੋਂ ਤੱਕ ਹੋ ਸਕੇ ਕਿਸੇ ਵੀ ਆਈ.ਡੀ. ਦਾ ਪਾਸਵਰਡ ਅਲਫਾਬੈਟਸ, ਡਿਜੀਟਜ਼ ਅਤੇ ਸਪੈਸਲ ਚਿੰਨ੍ਹਾਂ ਦਾ ਸੁਮੇਲ ਹੋਵੇ ਅਤੇ ਸਮੇਂ-ਸਮੇਂ 'ਤੇ ਇਸਨੂੰ ਬਦਲਦੇ ਵੀ ਰਹਿਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਆਈ.ਡੀ. ਦਾ ਪਾਸਵਰਡ ਨਿੱਜੀ ਨਾਮ, ਜਨਮ ਮਿਤੀ ਜਾਂ ਮੋਬਾਈਲ ਨੰਬਰ ਨਹੀਂ ਰੱਖਣਾ ਚਾਹੀਦਾ। ਅਜਿਹੇ ਆਸਾਨ ਪਾਸਵਰਡ ਨੂੰ ਹੈਕਰ ਜਾਂ ਸਾਈਬਰ ਅਪਰਾਧੀ ਆਸਾਨੀ ਨਾਲ ਚੋਰੀ ਕਰ ਸਕਦੇ ਹਨ ਅਤੇ ਉਸਦੀ ਦੁਰਵਰਤੋਂ ਕਰ ਸਕਦੇ ਹਨ। Strong ਪਾਸਵਰਡ ਉਦਾਹਰਣ ਦੇ ਤੌਰ 'ਤੇ ਇਸ ਤਰ੍ਹਾਂ ਦੇ ਹੋ ਸਕਦੇ ਹਨ: axzy@9356।

**3.6.1.3 ਇਨਕ੍ਰਿਪਸ਼ਨ (Encryption) :** ਇਹ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਨੂੰ ਜੇਕਰ ਕਿਸੇ ਵੀ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਕਿਸੇ ਯੂਜ਼ਰ ਨੇਮ ਜਾਂ ਆਈ.ਡੀ. ਦੇ ਪਾਸਵਰਡ 'ਤੇ ਲਾਗੂ ਕੀਤਾ ਜਾਂਦਾ ਹੈ ਤਾਂ ਜਦੋਂ ਵੀ ਅਜਿਹਾ ਡਾਟਾ ਜਾਂ ਪਾਸਵਰਡ ਬਗੈਰਾ ਕੰਪਿਊਟਰ ਅਧਾਰਿਤ ਪ੍ਰਣਾਲੀ ਦੀ ਵਰਤੋਂ ਕਰਦੇ ਸਮੇਂ ਕਿਤੇ ਵੀ ਭਰੇ ਜਾਂਦੇ ਹਨ ਤਾਂ ਇਹ ਸੁਰੱਖਿਆ ਤਕਨੀਕ ਉਸਨੂੰ ਨਾ ਸਮਝ ਆਉਣ ਵਾਲੇ ਵਿਸ਼ੇਸ਼ ਚਿੰਨ੍ਹਾਂ (\*\*\*\*\*\*) ਵਿੱਚ ਬਦਲ ਦਿੰਦੀ ਹੈ ਜਿਸਨੂੰ ਕਿ ਕੇਵਲ ਭਰਨ ਵਾਲਾ ਵਿਅਕਤੀ ਜਾਂ ਅਸਲ ਯੂਜ਼ਰ ਹੀ ਸਮਝ ਸਕਦਾ ਹੈ ਅਤੇ ਅਣਜਾਣ ਵਿਅਕਤੀ ਭਾਵੇਂ ਕੋਲ ਹੀ ਕਿਉਂ ਨਾ ਬੈਠਾ ਹੋਵੇ ਉਸਨੂੰ ਕੁਝ ਪਤਾ ਨਹੀਂ ਚਲਦਾ ਕਿ ਉਸਨੇ ਕੀ ਲਿਖਿਆ ਹੈ। ਇਸ ਤਰ੍ਹਾਂ ਦੀਆਂ ਤਕਨੀਕਾਂ ਖਾਸ ਤੌਰ 'ਤੇ ਈ-ਮੇਲ ਆਈ.ਡੀ., ਪਾਸਵਰਡ ਜਾਂ ਬੈਂਕਿੰਗ ਖੇਤਰ ਦੀਆਂ ਆਈ.ਡੀ. ਪਾਸਵਰਡ 'ਤੇ ਲਾਗੂ ਕੀਤੀਆਂ ਜਾਂਦੀਆਂ ਹਨ ਤਾਂ ਕਿ ਕੋਈ ਅਣਜਾਣ ਵਿਅਕਤੀ ਉਹਨਾਂ ਦੀ ਦੁਰਵਰਤੋਂ ਨਾ ਕਰ ਸਕੇ।

**3.6.1.4 ਐਂਟੀਵਾਇਰਸ (Antivirus) :** ਐਂਟੀਵਾਇਰਸ ਇੱਕ ਅਜਿਹਾ ਸਾਫਟਵੇਅਰ ਹੈ ਜੋ ਸਾਡੇ ਕੰਪਿਊਟਰ ਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਸੁਰੱਖਿਅਤ ਕਰਦਾ ਹੈ। ਇਸਨੂੰ ਐਂਟੀ-ਮਾਲਵੇਅਰ ਵੀ ਕਿਹਾ ਜਾਂਦਾ ਹੈ ਕਿਉਂਕਿ ਕੋਈ ਵੀ ਵਾਇਰਸ ਇੱਕ ਮਾਲਵੇਅਰ ਹੁੰਦਾ ਹੈ ਜਿਸਦੇ ਵਿਰੁੱਧ ਇਹ ਕੰਮ ਕਰਦਾ ਹੈ ਅਤੇ ਸਾਡੇ ਕੰਪਿਊਟਰ ਵਿੱਚ ਵਾਇਰਸ ਨੂੰ ਜਾਂ ਤਾਂ ਆਉਣ ਹੀ ਨਹੀਂ ਦਿੰਦਾ ਅਤੇ ਜੇਕਰ ਆ ਵੀ ਜਾਵੇ ਇਸ ਐਂਟੀਵਾਇਰਸ ਦਾ ਮਦਦ ਨਾਲ ਕੰਪਿਊਟਰ ਨੂੰ ਸਕੈਨ ਕਰਕੇ ਇਸਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸਾਫਟਵੇਅਰਾਂ ਦੀ ਕੰਪਿਊਟਰ ਪ੍ਰਣਾਲੀ ਵਿੱਚ ਹੋਰ ਕੋਈ ਕੰਮ ਨਹੀਂ ਹੈ ਇਹ ਤਾਂ ਸਿਰਫ ਕੰਪਿਊਟਰ ਨੂੰ ਵਾਇਰਸ ਦੀ ਮਾਰ ਤੋਂ ਸੁਰੱਖਿਅਤ ਕਰਦੇ ਹਨ। ਅਜੋਕੇ ਸਮੇਂ ਕਈ ਕਿਸਮ ਦੇ ਐਂਟੀਵਾਇਰਸ ਸਾਫਟਵੇਅਰ ਉਪਲੱਬਧ ਹਨ ਜਿਵੇਂ ਕਿ AVG, Avira, McAfee, Avast Kaspersky, Ad-Aware, Norton ਆਦਿ।

**3.6.1.5 ਫਾਇਰਵਾਲ (Firewall) :** ਫਾਇਰਵਾਲ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਵਰਤੀ ਜਾਣ ਵਾਲੀ ਇੱਕ ਅਜਿਹੀ ਸੁਰੱਖਿਆ ਹੈ ਜੋ ਕੰਪਿਊਟਰ ਅਤੇ ਕੰਪਿਊਟਰ ਨੈੱਟਵਰਕ ਨੂੰ ਵਾਇਰਸ ਜਾਂ ਹੋਰ ਕਿਸੇ ਵੀ ਕਿਸਮ ਦੇ ਸਾਈਬਰ ਹਮਲੇ ਤੋਂ ਸੁਰੱਖਿਅਤ ਕਰਦੀ ਹੈ। ਇਹ ਇੱਕ ਮਜ਼ਬੂਤ ਦੀਵਾਰ ਬਣ ਕੇ ਸਾਡੇ ਕੰਪਿਊਟਰ ਨੂੰ ਹਰ ਤਰ੍ਹਾਂ ਦੇ ਮਾਲਵੇਅਰ ਤੋਂ ਬਚਾਉਂਦੀ ਹੈ ਅਤੇ ਕਿਸੇ ਵੀ ਅਣ-ਅਧਿਕਾਰਿਤ ਵਿਅਕਤੀ ਨੂੰ ਸਾਡੇ ਕੰਪਿਊਟਰ ਨੂੰ ਅਸੈਂਸ ਕਰਨ ਦੀ ਆਗਿਆ ਨਹੀਂ ਦਿੰਦੀ। ਇਹ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਦੋਂ ਅਸੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ ਤਾਂ ਜੋ ਟੈਂਡਿਕ ਜਾਂ ਮਾਲਵੇਅਰ ਸਾਡੇ ਕੰਪਿਊਟਰ ਵੱਲ ਨੂੰ ਆਉਂਦਾ ਹੈ ਤਾਂ ਇਹ ਉਸਨੂੰ ਰੋਕ ਦਿੰਦੀ ਹੈ ਅਤੇ ਸਾਡੇ ਕੰਪਿਊਟਰ ਵਿੱਚ ਦਾਖਲ ਨਹੀਂ ਹੋਣ ਦਿੰਦੀ। ਅਜੋਕੇ ਸਮੇਂ ਵਿੱਚ ਦੋ ਤਰ੍ਹਾਂ ਦੀ ਫਾਇਰਵਾਲ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਵਰਤੀ ਜਾਂਦੀ ਹੈ ਜੋ ਕਿ ਹਾਰਡਵੇਅਰ ਫਾਇਰਵਾਲ ਅਤੇ ਸਾਫਟਵੇਅਰ ਫਾਇਰਵਾਲ ਦੇ ਨਾਮ ਨਾਲ ਜਾਣੀ ਜਾਂਦੀ ਹੈ। ਅਜੋਕੇ ਸਮੇਂ ਹਾਰਡਵੇਅਰ ਫਾਇਰਵਾਲ ਕਿਸੇ ਵੀ ਨੈੱਟਵਰਕ ਡਿਵਾਇਸ ਜੋ ਨੈੱਟਵਰਕਿੰਗ ਲਈ ਵਰਤਿਆ ਜਾਂਦਾ ਹੈ, ਉਸ ਵਿੱਚ ਪਹਿਲਾਂ ਤੋਂ ਹੀ ਲੱਗੀ ਹੁੰਦੀ ਹੈ ਜੋ ਉਸ ਨੈੱਟਵਰਕ ਨਾਲ ਜੁੜੇ ਸਾਰੇ ਕੰਪਿਊਟਰਾਂ ਨੂੰ ਵਾਈਰਸ ਜਾਂ ਕਿਸੇ ਵੀ ਹੋਰ ਕਿਸਮ ਦੇ ਮਾਲਵੇਅਰ ਤੋਂ ਸੁਰੱਖਿਅਤ ਕਰਦੀ ਹੈ। ਸਾਫਟਵੇਅਰ ਫਾਇਰਵਾਲ ਅਜੋਕੇ ਸਮੇਂ ਦੇ ਪ੍ਰਚਲਿਤ ਆਪਰੋਟਿੰਗ ਸਿਸਟਮ ਜਿਵੇਂ ਵਿੱਡੋਜ਼ 7, 8, 10, Vista ਅਤੇ ਵਿੰਡੋ XP ਆਦਿ ਵਿੱਚ ਪਹਿਲਾਂ ਤੋਂ ਸ਼ਾਮਿਲ ਹੁੰਦੀ ਹੈ ਜੋ ਸਾਡੇ ਕੰਪਿਊਟਰ ਨੂੰ ਸੁਰੱਖਿਅਤ ਕਰਦੀ ਹੈ।

**3.6.1.6 ਡਿਜੀਟਲ ਸਿਗਨੇਚਰ (Digital Signature) :** ਅਜੋਕਾ ਸਮਾਂ ਡਿਜੀਟਲ ਯੁੱਗ (Era) ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ ਕਿਉਂਕਿ ਅਜੋਕੇ ਸਮੇਂ ਜ਼ਿਆਦਾਤਰ ਕੰਮ ਆਨਲਾਈਨ ਹੋ ਗਿਆ ਹੈ ਇੱਥੋਂ ਤੱਕ ਕਿ ਦਸਤਖਤ ਵੀ ਡਿਜੀਟਲ ਹੋ ਗਏ ਹਨ। ਇਹ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜੋ ਕਿ ਕੰਪਿਊਟਰ ਅਧਾਰਿਤ ਪ੍ਰਣਾਲੀ 'ਤੇ ਇੱਕ ਡਿਜੀਟਲ ਕੋਡ ਰਾਹੀਂ ਯੂਜ਼ਰ ਦਾ ਪ੍ਰਮਾਣੀਕਰਨ (Authentication) ਕਰਨ ਅਤੇ ਭੇਜੇ ਜਾਂ ਆਏ ਢਾਏ ਅਤੇ ਕਿਸੇ ਆਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਨ ਲਈ ਵਰਤੀ ਜਾਂਦੀ ਹੈ। ਇਸ ਡਿਜੀਟਲ ਸਿਗਨੇਚਰ ਸੁਰੱਖਿਆ ਤਕਨੀਕ ਦੀ ਵਰਤੋਂ ਜ਼ਿਆਦਾਤਰ ਬੈਕਿੰਗ ਥੇਤਰ ਅਤੇ ਹੋਰ ਵਿੱਤੀ ਲੈਣ ਦੇਣ ਦੇ ਕੰਮਾਂ ਵਿੱਚ ਕੀਤੀ ਜਾਂਦੀ ਹੈ। ਅਜੋਕੇ ਸਮੇਂ ਕਰਮਚਾਰੀਆਂ ਦੇ ਤਨਖਾਹ ਬਿੱਲਾਂ ਨੂੰ ਆਨਲਾਈਨ ਸਬਮਿਟ ਕਰਨ ਅਤੇ ਵੈਰੀਫਾਈ ਕਰਨ ਲਈ ਡੀ.ਡੀ.ਓ. ਦੇ ਡਿਜੀਟਲ ਸਿਗਨੇਚਰ ਹੀ ਲਾਗੂ ਹੁੰਦੇ ਹਨ। ਇਹ ਇੱਕ ਬਹੁਤ ਹੀ ਨਿਵੇਕਲੀ ਅਤੇ ਮਹੱਤਵਪੂਰਨ ਸੁਰੱਖਿਆ ਤਕਨੀਕ ਹੈ ਜੋ ਕਿ ਵਿੱਤੀ ਕਾਰਜਾਂ ਵਿੱਚ ਕੰਪਿਊਟਰ ਪ੍ਰਣਾਲੀ ਨੂੰ ਸੁਰੱਖਿਅਤ ਕਰਦੀ ਹੈ ਅਤੇ ਸਾਈਬਰ ਖਤਰਿਆਂ ਤੋਂ ਵੀ ਬਚਾਉਂਦੀ ਹੈ।



ਚਿੱਤਰ 3.9 (Example of Digital Signature)

### 3.7 ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈੱਬ (CYBER SPACE AND WWW)

ਜਿੱਥੇ ਸਾਈਬਰ ਹਮਲੇ/ਖਤਰੇ ਜਾਂ ਸਾਈਬਰ ਸਕਿਊਰਿਟੀ ਦੀ ਗੱਲ ਹੋ ਰਹੀ ਹੋਵੇ ਉੱਥੇ ਸਾਈਬਰ ਸਪੇਸ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਜਾਂਦੀ ਹੈ ਕਿਉਂਕਿ ਸਾਈਬਰ ਸਪੇਸ ਬਾਰੇ ਲੋਕਾਂ ਦੇ ਮਨ ਵਿੱਚ ਕਈ ਤਰਾਂ ਦੇ ਸ਼ੰਕੇ ਹਨ ਕਿ ਅਸਲ ਵਿੱਚ ਸਾਈਬਰ ਸਪੇਸ ਕੀ ਹੈ ? ਕੋਈ ਸਮਝਦਾ ਹੈ ਕਿ ਇੰਟਰਨੈੱਟ ਹੀ ਸਾਈਬਰ ਸਪੇਸ ਹੈ ਅਤੇ ਕੋਈ WWW (ਵਰਲਡ ਵਾਈਡ ਵੈੱਬ) ਨੂੰ ਹੀ ਸਾਈਬਰ ਸਪੇਸ ਦਾ ਨਾਮ ਦਿੰਦਾ ਹੈ। ਕੁਝ ਹੱਦ ਤੱਕ ਤਾਂ ਲੋਕਾਂ ਦੇ ਇਹ ਸ਼ੰਕੇ ਸਹੀ ਵੀ ਹਨ ਕਿਉਂਕਿ ਜੇ ਦੇਖਿਆ ਜਾਵੇ ਤਾਂ ਇੰਟਰਨੈੱਟ, WWW (ਵਰਲਡ ਵਾਈਡ ਵੈੱਬ) ਅਤੇ ਸਾਈਬਰ ਸਪੇਸ ਤਿੰਨੇ ਟਰਮਾਂ ਗਲੋਬਲ ਨੈੱਟਵਰਕ (ਇੰਟਰਨੈੱਟ) ਨਾਲ ਸੰਬੰਧਿਤ ਹਨ ਅਤੇ ਇੱਕ-ਦੂਜੇ ਨਾਲ ਵੀ ਪੂਰਨ ਤੌਰ 'ਤੇ ਸੰਬੰਧ ਰੱਖਦੀਆਂ ਹਨ ਸੋ ਅਕਸਰ ਹੀ ਲੋਕ ਇਹਨਾਂ ਦੀ ਹੋਂਦ ਸੰਬੰਧੀ ਉਲੱਝਣ ਵਿੱਚ ਪੈ ਜਾਂਦੇ ਹਨ। ਇਸ ਸ਼ੰਕੇ ਨੂੰ ਦੂਰ ਕਰਨ ਲਈ ਆਓ ਹੁਣ ਜਾਣਦੇ ਹਾਂ ਕਿ ਸਾਈਬਰ ਸਪੇਸ ਕੀ ਹੈ ਅਤੇ ਇਹ WWW (ਵਰਲਡ ਵਾਈਡ ਵੈੱਬ) ਤੋਂ ਕਿਵੇਂ ਭਿੰਨ ਹੈ।

#### 3.7.1 ਸਾਈਬਰ ਸਪੇਸ (Cyber Space)

ਸਾਈਬਰ ਸਪੇਸ ਇੰਟਰਨੈੱਟ ਦੀ ਦੁਨੀਆ ਵਿੱਚ ਕੋਈ ਭੌਤਿਕ ਸਥਾਨ ਜਾਂ ਵਸਤੂ ਨਹੀਂ ਹੈ ਅਤੇ ਨਾ ਹੀ ਇਸਨੂੰ ਭੌਤਿਕ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਸਾਈਬਰ ਸਪੇਸ ਤਾਂ ਇੰਟਰਨੈੱਟ ਦੀ ਦੁਨੀਆ ਵਿੱਚ ਉਹ ਭਾਵਨਾਤਮਕ ਇਲੈਕਟ੍ਰੋਨਿਕ ਵਾਤਾਵਰਨ ਹੈ ਜਿਸ ਵਿੱਚ ਰਹਿ ਕੇ ਸਾਰੇ ਇੰਟਰਨੈੱਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਇਹ ਕੋਈ ਭੌਤਿਕ ਸਥਾਨ ਨਾ ਹੋ ਕੇ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿਸ ਵਿੱਚ ਇੰਟਰਨੈੱਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਆਮ ਭਾਸ਼ਾ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਈਬਰ ਸਪੇਸ ਹਵਾਈ ਤਰੰਗਾਂ ਦਾ ਇੱਕ ਇਲੈਕਟ੍ਰੋਨਿਕ ਵਾਤਾਵਰਨ/ਆਲਾ-ਦੁਆਲਾ ਹੈ। ਇਸਨੂੰ ਦੇਖਿਆ ਜਾਂ ਵੜਿਆ ਨਹੀਂ ਜਾ ਸਕਦਾ ਸਿਰਫ਼ ਭਾਵਨਾਤਮਕ ਤੌਰ 'ਤੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸਾਈਬਰ ਸਪੇਸ ਕੋਈ ਅਭੌਤਿਕ ਸਥਾਨ ਹੈ ਜਿਸ ਵਿੱਚ ਇੰਟਰਨੈੱਟ ਨਾਲ ਸੰਬੰਧਿਤ ਗਤੀਵਿਧੀਆਂ ਵਾਪਰਦੀਆਂ ਹਨ। ਆਓ ਹੁਣ ਇਹ ਵੀ ਜਾਣਦੇ ਹਾਂ ਕਿ ਇਹ WWW (ਵਰਲਡ ਵਾਈਡ ਵੈੱਬ) ਨਾਲੋਂ ਕਿਵੇਂ ਭਿੰਨ ਹੈ।



ਚਿੱਤਰ 3.10

### 3.7.2 ਵਰਲਡ ਵਾਈਡ ਵੈੱਬ (WWW/World Wide Web)

ਵਰਲਡ ਵਾਈਡ ਵੈੱਬ ਵੀ ਇੰਟਰਨੈੱਟ ਦੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਪਹਿਲੂ ਹੈ। ਇਸਨੂੰ ਆਮ ਭਾਸ਼ਾ ਵਿੱਚ ਇਕੱਲਾ ਵੈੱਬ ਵੀ ਕਿਹਾ ਜਾਂਦਾ ਹੈ। ਜਿਵੇਂ ਕਿ ਇਸਦੇ ਨਾਮ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਇਹ ਦੁਨੀਆ ਭਰ ਵਿੱਚ ਫੈਲਿਆ ਹੋਇਆ ਇੱਕ ਇਲੈਕਟ੍ਰੋਨਿਕ ਤਾਣਾ-ਬਾਣਾ ਹੈ ਅਤੇ ਇਹ ਸਾਈਬਰ ਸਪੇਸ ਨਾਲੋਂ ਵੱਖਰਾ ਇੱਕ ਪਹਿਲੂ ਹੈ। ਭਾਵੇਂ ਕਿ WWW (ਵਰਲਡ ਵਾਈਡ ਵੈੱਬ) ਵੀ ਇੱਕ ਇਲੈਕਟ੍ਰੋਨਿਕ ਟਰਮ ਹੀ ਹੈ ਪਰ ਇਸਨੂੰ ਇੱਕ ਬੌਤਿਕ ਟਰਮ ਦੇ ਤੌਰ 'ਤੇ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿਉਂਕਿ ਇੰਟਰਨੈੱਟ ਦੀ ਦੁਨੀਆ ਵਿੱਚ WWW (ਵਰਲਡ ਵਾਈਡ ਵੈੱਬ) ਉਹ ਸਥਾਨ ਜਾਂ ਸੂਚਨਾ ਪ੍ਰਣਾਲੀ ਹੈ ਜਿਥੋਂ ਇੰਟਰਨੈੱਟ ਨਾਲ ਜੁੜੇ ਸਾਰੇ ਵੈੱਬ ਸਰਵਰਾਂ ਦੇ URL (ਯੂਨੀਫਾਰਮ ਰਿਸੋਰਸ ਲੋਕੇਟਰ) ਭਾਵ ਵੈੱਬ ਐਡਰੈਸ/ IP ਐਡਰੈਸ ਅਤੇ ਵੱਖ-ਵੱਖ HTML (ਹਾਈਪਰ ਟੈਕਸਟ ਮਾਰਕਅਪ ਲੈਂਗੁਏਜ) ਵਿੱਚ ਬਣੇ ਦਸਤਾਵੇਜ਼ਾਂ (ਵੈੱਬ ਪੇਜ) ਦੇ ਲਿੰਕ ਸਟੋਰ ਹੁੰਦੇ ਹਨ। WWW (ਵਰਲਡ ਵਾਈਡ ਵੈੱਬ) ਦੁਆਰਾ ਹੀ ਇੱਕ ਇਲੈਕਟ੍ਰੋਨਿਕ ਵਾਤਾਵਰਨ ਸਿਰਜਿਆ ਜਾਂਦਾ ਹੈ ਜਿਸਨੂੰ ਸਾਈਬਰ ਸਪੇਸ ਕਿਹਾ ਜਾਂਦਾ ਹੈ ਅਤੇ ਇਸ ਵਾਤਾਵਰਨ ਵਿੱਚ ਹੀ ਇੰਟਰਨੈੱਟ ਨਾਲ ਜੁੜੇ ਯੂਜ਼ਰ ਆਪਸੀ ਸੰਚਾਰ ਕਰਦੇ ਹਨ।



ਚਿੱਤਰ 3.11

### 3.8 ਇਨਫਰਮੇਸ਼ਨ ਟੈਕਨੋਲੋਜੀ ਐਕਟ 2000 (INFORMATION TECHNOLOGY ACT 2000 OR ITA 2000)

ਭਾਰਤ ਵਿੱਚ ਵੱਧ ਰਹੀ ਟੈਕਨੋਲੋਜੀ ਤੇ ਇੰਟਰਨੈੱਟ ਦੀ ਵਰਤੋਂ ਅਤੇ ਇਸ ਵਰਤੋਂ ਦੇ ਕਾਰਨ ਪੈਦਾ ਹੋ ਰਹੇ ਸਾਈਬਰ ਖਤਰਿਆਂ ਦੇ ਮੱਦੇਨਜ਼ਰ ਇਨਫਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਅੰਦਰ ਲਿਆਉਣ ਅਤੇ ਇਸ ਦੀ ਵਰਤੋਂ ਨੂੰ ਤਰਕ ਸੰਗਤ ਬਣਾਉਣ ਲਈ ਭਾਰਤ ਦੀ ਕੇਂਦਰ ਸਰਕਾਰ ਨੇ 17 ਅਕਤੂਬਰ ਸਾਲ 2000 ਨੂੰ ਇੱਕ ਐਕਟ ਪਾਸ ਕੀਤਾ ਜਿਸਨੂੰ ਆਈ.ਟੀ. (ਇਨਫਰਮੇਸ਼ਨ ਟੈਕਨੋਲੋਜੀ) ਐਕਟ 2000 ਦਾ ਨਾਮ ਦਿੱਤਾ ਗਿਆ। ਇਸ ਐਕਟ ਨੂੰ ਆਈ. ਟੀ. ਏ. (ITA) 2000 ਵੀ ਕਿਹਾ ਜਾਂਦਾ ਹੈ। ਇਹ ਐਕਟ ਸਾਈਬਰ ਕ੍ਰਾਇਮ ਅਤੇ ਇਲੈਕਟ੍ਰੋਨਿਕ ਕਾਮਰਸ ਨਾਲ ਸੰਬੰਧਿਤ ਐਕਟ ਹੈ। ਬਾਅਦ ਵਿੱਚ ਅਕਤੂਬਰ 2008 ਵਿੱਚ ਇਸ ਐਕਟ ਵਿੱਚ ਸੋਧ ਕਰਕੇ ਭਾਰਤ ਵਿੱਚ ਇਨਫਰਮੇਸ਼ਨ ਟੈਕਨੋਲੋਜੀ (ਆਈ. ਟੀ.) ਦਾ ਸਮੁੱਚਾ ਕੰਟਰੋਲ CERT-IN (Indian Computer Emergency Response Team) ਨੂੰ ਦੇ ਦਿੱਤਾ ਗਿਆ ਅਤੇ ਇਸ ਐਕਟ ਵਿੱਚ ਕੁੱਝ ਨਵੀਆਂ ਤਜਵੀਜ਼ਾਂ ਨੂੰ ਸ਼ਾਮਿਲ ਕਰ ਦਿੱਤਾ ਗਿਆ। ਇਸ ਸੋਧ ਨੂੰ ਪੂਰਨ ਆਈ.ਟੀ. ਐਕਟ 2008 ਕਿਹਾ ਜਾਣ ਲੱਗਾ ਹੈ ਇਹ ਐਕਟ ਆਈ.ਟੀ. ਐਕਟ 2000 ਦਾ ਹੀ ਸੁਧਾਰਿਆ ਹੋਇਆ ਰੂਪ ਹੈ ਕਿਉਂਕਿ ਇਸਦਾ ਅਧਾਰ ਆਈ.ਟੀ. ਐਕਟ 2000 ਹੀ ਹੈ। ਭਾਰਤ ਸਰਕਾਰ ਦੁਆਰਾ ਬਣਾਏ ਗਏ ਉਪਰੋਕਤ ਆਈ.ਟੀ. ਐਕਟ ਵਿੱਚ ਇਨਫਰਮੇਸ਼ਨ ਟੈਕਨੋਲੋਜੀ ਬਾਰੇ ਕੁੱਝ ਵਿਸ਼ੇਸ਼ ਧਾਰਾਵਾਂ ਵੀ ਮੌਜੂਦ ਹਨ ਅਤੇ ਇਸ ਐਕਟ ਦੀ ਸਥਾਪਨਾ ਦੇ ਕੁੱਝ ਉਦੇਸ਼ ਅਤੇ ਵਿਸ਼ੇਸ਼ਤਾਵਾਂ ਵੀ ਹਨ। ਆਉਂਹੁਣ ਉਹਨਾਂ ਉਦੇਸ਼ਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ।



ਚਿੱਤਰ 3.12

### 3.8.1 ਆਈ.ਟੀ. ਐਕਟ ਦੇ ਉਦੇਸ਼ (Objectives of IT Act)

1. ਇਲੈਕਟ੍ਰੋਨਿਕ ਸੂਚਨਾ ਅਤੇ ਡਾਟਾ ਸੰਚਾਰ ਨੂੰ ਕਾਨੂੰਨੀ ਮਾਨਤਾ ਦੇਣਾ।
2. ਡਾਟਾ ਜਾਂ ਸੂਚਨਾ ਨੂੰ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ।
3. ਕਿਸੇ ਦਸਤਾਵੇਜ਼ ਜਾਂ ਹੋਰ ਜਾਣਕਾਰੀ ਦੇ ਪ੍ਰਮਾਣੀਕਰਨ ਲਈ ਡਿਜੀਟਲ ਸਿਗਨੇਚਰ ਨੂੰ ਮਾਨਤਾ ਦੇਣਾ।
4. ਸਾਈਬਰ ਅਪਰਾਧਾਂ ਦੀ ਰੋਕਖਾਮ ਲਈ ਕਾਨੂੰਨੀ ਢਾਂਚੇ ਦੀ ਵਿਵਸਥਾ ਕਰਨਾ।
5. ਬੈਂਕਾਂ ਵਿੱਚ ਇਲੈਕਟ੍ਰੋਨਿਕ ਫੰਡ ਟਰਾਂਸਫਰ ਨੀਤੀ ਨੂੰ ਮਾਨਤਾ ਦੇਣਾ।
6. ਸਰਕਾਰੀ ਵਿਭਾਗਾਂ ਜਾਂ ਏਜੰਸੀਆਂ ਵਿੱਚ ਫਾਰਮਾਂ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਜਮ੍ਹਾਂ ਕਰਵਾਉਣ ਦੀ ਸੁਵਿਧਾ ਪ੍ਰਦਾਨ ਕਰਨਾ।
7. ਸਮੁੱਚੇ ਭਾਰਤ ਵਿੱਚ ਇਲੈਕਟ੍ਰੋਨਿਕ ਕਾਮਰਸ ਨੂੰ ਲਾਗੂ ਕਰਨਾ।
8. ਇਲੈਕਟ੍ਰੋਨਿਕ ਬਿਜਨਸ (ਵਪਾਰ) ਨੂੰ ਉਤਸ਼ਾਹਿਤ ਕਰਨਾ।

### 3.8.2 ਆਈ.ਟੀ. ਐਕਟ ਦੀਆਂ ਵਿਸ਼ੇਸ਼ਤਾਵਾਂ (Features of IT Act)

1. ਇਸ ਐਕਟ ਵਿੱਚ ਡਿਜੀਟਲ ਸਿਗਨੇਚਰ (ਦਸਤਖਤ) ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ।
2. ਇਸ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਲੈਣ-ਦੇਣ ਨੂੰ ਪੂਰਨ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ।
3. ਇਹ ਆਈ.ਟੀ. ਐਕਟ ਪੂਰਨ ਤੌਰ 'ਤੇ ਸਾਈਬਰ ਕ੍ਰਾਇਮ ਅਤੇ ਇਲੈਕਟ੍ਰੋਨਿਕ ਕਾਮਰਸ ਨਾਲ ਸਬੰਧਿਤ ਹੈ।
4. ਇਸ ਐਕਟ ਵਿੱਚ ਇੱਕ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ 'ਤੇ ਕਾਰਵਾਈ ਕਰਦਾ ਹੈ।
5. ਇਸ ਐਕਟ ਵਿੱਚ ਸਰਕਾਰੀ ਦਫਤਰਾਂ ਅਤੇ ਏਜੰਸੀਆਂ ਦੇ ਫਾਰਮ ਆਨਲਾਈਨ ਭਰਨ ਅਤੇ ਸਬਮਿਟ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ।
6. ਇਸ ਐਕਟ ਅਨੁਸਾਰ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੇ ਆਦੇਸ਼ ਖਿਲਾਫ਼ ਸੁਣਵਾਈ ਸਿਰਫ ਸਰਬਤੁੱਚ ਅਦਾਲਤ/ਸੁਪਰੀਮ ਕੋਰਟ ਵਿੱਚ ਹੋ ਸਕਦੀ ਹੈ।
7. ਇਹ ਐਕਟ ਭਾਰਤ ਤੋਂ ਬਾਹਰ ਤੋਂ ਕੀਤੇ ਗਏ ਉਹਨਾਂ ਅਪਰਾਧਾਂ 'ਤੇ ਵੀ ਲਾਗੂ ਹੁੰਦਾ ਹੈ ਜਿਹਨਾਂ ਦਾ ਸੰਬੰਧ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਨਾਲ ਹੋਵੇ।
8. ਇਸ ਐਕਟ ਵਿੱਚ ਆਨਲਾਈਨ ਰਿਕਾਰਡ ਅਤੇ ਸਟੋਰੇਜ ਨੂੰ ਵੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ।
9. ਇਸ ਐਕਟ ਵਿੱਚ ਇਲੈਕਟ੍ਰੋਨਿਕ ਸੰਚਾਰ ਨੂੰ ਮਾਨਤਾ ਦਿੱਤੀ ਗਈ ਹੈ।
10. ਇਸ ਵਿੱਚ ਬੈਂਕਿੰਗ ਖੇਤਰ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਤਕਨੀਕ ਨੂੰ ਮਾਨਤਾ ਦਿੱਤੀ ਗਈ ਹੈ।



### ਯਾਦ ਰੱਖਣ ਯੋਗ ਗੱਲਾਂ

1. ਇੰਟਰਨੈੱਟ ਨਾਲ ਜੁੜੀ ਕੰਪਿਊਟਰ ਅਧਾਰਿਤ ਸਵੈ-ਨਿਯੰਤਰਿਤ ਪ੍ਰਣਾਲੀ ਨੂੰ ਸਾਈਬਰ ਕਿਹਾ ਜਾਂਦਾ ਹੈ।
2. ਅਣ-ਅਧਿਕਾਰਿਤ ਵਿਅਕਤੀਆਂ ਦੁਆਰਾ ਇੰਟਰਨੈੱਟ ਰਾਹੀਂ ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀਆਂ ਜਾਣ ਵਾਲੀਆਂ ਮੰਦ ਕੋਸ਼ਿਸ਼ਾਂ ਨੂੰ ਸਾਈਬਰ ਹਮਲੇ/ਖਤਰੇ ਕਿਹਾ ਜਾਂਦਾ ਹੈ।
3. ਸਟਾਕਿੰਗ (Stalking), ਪਾਇਰੇਸੀ (Piracy), ਫਿਸ਼ਿੰਗ (Phishing), ਹੈਕਿੰਗ (Hacking), ਸਪੈਮਿੰਗ (Spamming), ਈ-ਮੇਲ ਸਪੂਫਿੰਗ (E-mail Spoofing), ਡਿਨਾਇਲ ਆਫ਼ ਸਰਵਿਸ ਅਟੈਕ (Denial of service attack/DOS attack), ਵੈੱਬ ਜੈਕਿੰਗ (Web Jacking), ਇੰਟਰਨੈੱਟ ਟਾਈਮ ਬੈਫਟ (Internet time theft), ਸਲੈਮੀ ਅਟੈਕ (Salami Attack), ਡਾਟਾ ਡਿਡਲਿੰਗ (Data Diddling) ਆਦਿ ਸਾਈਬਰ ਹਮਲੇ/ਖਤਰੇ ਦੀਆਂ ਕਿਸਮਾਂ ਹਨ।
4. ਸਾਈਬਰ ਹਮਲਿਆਂ ਜਾਂ ਖਤਰਿਆਂ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਨੂੰ ਤਕਨੀਕੀ ਜਾਣਕਾਰੀ ਘੱਟ ਹੋਣਾ ਹੈ।

5. ਕੰਪਿਊਟਰ ਅਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਦੂਸ਼ਿਤ ਸਾਫਟਵੇਅਰ ਜਾਂ ਪ੍ਰੋਗਰਾਮਾਂ ਨੂੰ ਸਮੂਹਿਕ ਰੂਪ ਵਿੱਚ ਮਾਲਵੇਅਰ ਕਿਹਾ ਜਾਂਦਾ ਹੈ।
6. ਐਡਵੇਅਰ, ਕੰਪਿਊਟਰ ਵਾਇਰਸ, ਸਪਾਈਵੇਅਰ, ਰੈਨਸਮਵੇਅਰ, ਸਟੀਲਵੇਅਰ, ਕੰਪਿਊਟਰ ਵਾਮਜ਼, ਟਰੋਜਨ-ਹੋਰਸ, ਬਾਊਜ਼ਰ ਹੈਕਿੰਗ ਆਦਿ ਸਾਰੇ ਮਾਲਵੇਅਰ ਹਨ।
7. ਸਾਈਬਰ ਹਮਲਿਆਂ ਜਾਂ ਖਤਰਿਆਂ ਤੋਂ ਬਚਣ ਲਈ ਵਰਤੇ ਜਾਣ ਵਾਲੇ ਸਾਫਟਵੇਅਰ ਜਾਂ ਹਦਾਇਤਾਂ ਦੇ ਸਮੂਹ ਨੂੰ ਸਾਈਬਰ ਸੁਰੱਖਿਆ ਅਤੇ ਤਕਨੀਕ ਕਿਹਾ ਜਾਂਦਾ ਹੈ।
8. ਸਾਈਬਰ ਸੁਰੱਖਿਆ ਲਈ ਫਾਇਰਵਾਲ, ਸਟਰੰਗ ਪਾਸਵਰਡ, ਪ੍ਰਮਾਣੀਕਰਨ (authentication) ਐਂਟੀਵਾਇਰਸ, ਇਨਕ੍ਰਿਪਸ਼ਨ ਅਤੇ ਡਿਜੀਟਲ ਸਿਗਨੇਚਰ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
9. ਸਾਈਬਰ ਸਪੇਸ ਇੰਟਰਨੈੱਟ ਦੀ ਦੁਨੀਆ ਵਿੱਚ ਇੱਕ ਇਲੈਕਟ੍ਰੋਨਿਕ ਵਾਤਾਵਰਨ ਹੈ।
10. WWW (ਵਰਲਡ ਵਾਈਡ ਵੈੱਬ) ਇੱਕ ਵਿਸ਼ਾਲ ਸੂਚਨਾ ਪ੍ਰਣਾਲੀ ਹੈ ਜਿੱਥੇ ਸਾਰੇ URL ਐਡਰੈਸ ਅਤੇ HTML ਦਸਤਾਵੇਜ਼ਾਂ ਦੇ ਲਿੰਕ ਸਟੋਰ ਹੁੰਦੇ ਹਨ।
11. ਆਈ. ਟੀ. ਐਕਟ 2000 (ITA 2000) ਭਾਰਤ ਸਰਕਾਰ ਦੁਆਰਾ 17 ਅਕਤੂਬਰ ਸਾਲ 2000 ਵਿੱਚ ਪਾਸ ਕੀਤਾ ਗਿਆ।
12. ਆਈ. ਟੀ. ਐਕਟ 2000 (ITA 2000) ਵਿੱਚ ਸਾਲ 2008 ਵਿੱਚ ਸੋਧ ਕਰਕੇ ਇੱਕ ਨਵਾਂ ਆਈ. ਟੀ. ਐਕਟ 2008 ਲਾਗੂ ਗਿਆ।

## ਆਭਿਆਸ

### ਭਾਗ-ੳ

#### ਪ੍ਰ 1. ਬਹੁਪੰਦੀ ਪ੍ਰਸ਼ਨ

- I. 'ਸਾਈਬਰ' ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ ?  
 a. ਸਾਈਬਰ ਕ੍ਰਾਇਮ                                  b. ਸਾਈਬਰਨੇਟਿਕ  
 c. ਸਾਈਬਰ ਅਟੈਕ                                      d. ਸਾਈਬਰ ਸੁਰੱਖਿਆ
- II. ਸਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਦੀ ਕਾਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ ?  
 a. ਫਿਸ਼ਿੰਗ    b. ਸਟੱਕਿੰਗ  
 c. ਪਾਇਰੇਸੀ    d. ਹੈਕਿੰਗ
- III. ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ ?  
 a. ਸਪਾਈਵੇਅਰ                                        b. ਐਡਵੇਅਰ  
 c. ਕੰਪਿਊਟਰ ਵਾਇਰਸ                            d. ਰੈਨਸਮਵੇਅਰ
- IV. ਉਹ ਕਿਹੜੀ ਸੁਰੱਖਿਆ ਤਕਨੀਕੀ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦੀ ਹੈ ?  
 a. ਸਖਤ ਪਾਸਵਰਡ                                    b. ਫਾਇਰਵਾਲ  
 c. ਡਿਜੀਟਲ ਸਿਗਨੇਚਰ                                d. ਇਨਕ੍ਰਿਪਸ਼ਨ
- V. ਆਈ. ਟੀ. ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?  
 a. ਆਈ. ਟੀ. ਐਕਟ 2008                            b. ਆਈ.ਟੀ.ਏ. 2000  
 c. ਇਨਫਰਮੇਸ਼ਨ ਐਕਟ                                d. ਇਨਕਮ ਟੈਕਸ ਐਕਟ
- VI. ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈੱਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ ?  
 a. ਵਰਲਡ ਵਾਈਡ ਵੈੱਬ                            b. ਇੰਟਰਨੈੱਟ  
 c. ਸਾਈਬਰ ਸਪੇਸ                                    d. ਸਾਈਬਰ ਕੈਡੇ

## ਪ੍ਰ 2. ਖਾਲੀ ਥਾਵਾਂ ਭਰੋ:

- I. \_\_\_\_\_ ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰ ਦਿੰਦੇ ਹਨ।
- II. \_\_\_\_\_ ਇੱਕ ਡਿਜੀਟਲ ਕੋਡ ਹੁੰਦਾ ਹੈ ਜੋ ਕਿਸੇ ਆਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਦਾ ਹੈ।
- III. ਐਂਟੀਵਾਇਰਸ ਸਾਫਟਵੇਅਰ ਸਾਡੇ ਕੰਪਿਊਟਰ ਨੂੰ \_\_\_\_\_ ਤੋਂ ਸੁਰੱਖਿਅਤ ਕਰਦਾ ਹੈ।
- IV. \_\_\_\_\_ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਸੁਰੱਖਿਆ ਕੰਧ ਦੀ ਤਰ੍ਹਾਂ ਕੰਮ ਕਰਦੀ ਹੈ।
- V. ਕੋਈ ਅਣ-ਅਧਿਕਾਰਿਤ ਵਿਅਕਤੀ \_\_\_\_\_ ਦੁਆਰਾ ਕਿਸੇ ਵੈੱਬਸਾਈਟ ਵਿੱਚ ਬਦਲਾਅ ਕਰ ਸਕਦਾ ਹੈ।
- VI. ਇੰਟਰਨੈੱਟ ਨਾਲ ਜੁੜੇ ਸਾਰੇ ਸਰਵਰਾਂ ਦੇ URL ਐਡਰੈਸ \_\_\_\_\_ 'ਤੇ ਸਟੋਰ ਹੁੰਦੇ ਹਨ।

## ਪ੍ਰ 3. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

- I. ਪਹਿਲਾ ਆਈ.ਟੀ. ਐਕਟ ਕਦੋਂ ਹੋਂਦ ਵਿੱਚ ਆਇਆ ?
- II. ਕੋਈ ਦੋ ਐਂਟੀਵਾਇਰਸ ਸਾਫਟਵੇਅਰਾਂ ਦੇ ਨਾਮ ਦੱਸੋ।
- III. CERT-IN ਦਾ ਪੂਰਾ ਰੂਪ (full form) ਲਿਖੋ।
- IV. ITA 2000 ਦਾ ਪੂਰਾ ਰੂਪ (full form) ਲਿਖੋ।

ਭਾਗ-ਅ

## ਪ੍ਰ 4. ਛੋਟੇ ਉੱਤਰਾਂ ਵਾਲੇ ਪ੍ਰਸ਼ਨ (4-5 ਲਾਈਨਾਂ ਵਿੱਚ ਉੱਤਰ ਲਿਖੋ)

- I. ਪਾਇਰੇਸੀ ਕੀ ਹੁੰਦੀ ਹੈ ? ਪਰਿਭਾਸ਼ਿਤ ਕਰੋ।
- II. ਵੈੱਬ ਜੈਕਿੰਗ ਬਾਰੇ ਜਾਣਕਾਰੀ ਦਿਓ।
- III. ਸਲੈਮੀ ਅਟੈਕ/ਹਮਲੇ ਕੀ ਹੁੰਦੇ ਹਨ।
- IV. ਐਂਟੀਵਾਇਰਸ ਸਾਫਟਵੇਅਰ ਬਾਰੇ ਸੰਖੇਪ ਜਾਣਕਾਰੀ ਦਿਓ।
- V. ਸਾਈਬਰ ਸਪੇਸ ਅਤੇ WWW (ਵਰਲਡ ਵਾਈਡ ਵੈੱਬ) ਵਿਚਕਾਰ ਅੰਤਰ ਦੱਸੋ।
- VI. ਆਈ. ਟੀ. ਐਕਟ 2000 ਦੇ ਕੋਈ ਚਾਰ ਉਦੇਸ਼ ਲਿਖੋ।

ਭਾਗ-ਏ

## ਪ੍ਰ 5. ਵੱਡੇ ਉੱਤਰਾਂ ਵਾਲੇ ਪ੍ਰਸ਼ਨ (10-15 ਲਾਈਨਾਂ ਵਿੱਚ ਉੱਤਰ ਲਿਖੋ)

- I. ਸਾਈਬਰ ਹਮਲੇ ਕੀ ਹੁੰਦੇ ਹਨ ? ਪੰਜ ਤਰ੍ਹਾਂ ਦੇ ਸਾਈਬਰ ਹਮਲਿਆਂ ਦਾ ਵਰਣਨ ਕਰੋ।
- II. ਸਾਈਬਰ ਹਮਲਿਆਂ ਦੇ ਕਾਰਨਾਂ ਦੀ ਵਿਸਥਾਰ ਸਹਿਤ ਵਿਆਖਿਆ ਕਰੋ।
- III. ਮਾਲਵੇਅਰ ਤੋਂ ਕੀ ਭਾਵ ਹੈ ? ਮਾਲਵੇਅਰ ਦੀਆਂ ਪੰਜ ਕਿਸਮਾਂ ਦੀ ਵਿਆਖਿਆ ਕਰੋ।
- IV. ਸਾਈਬਰ ਸੁਰੱਖਿਆ ਕੀ ਹੁੰਦੀ ਹੈ ? ਪੰਜ ਸਾਈਬਰ ਸੁਰੱਖਿਆ ਤਕਨੀਕਾਂ ਦਾ ਵਰਣਨ ਕਰੋ।
- V. ਆਈ.ਟੀ. ਐਕਟ 2000 ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।





## ਪਾਠ - 4

# ਕੰਪਿਊਟਰ ਸਿਸਟਮ ਮੇਨਟੇਨੇਸ਼ਨ

### ਇਸ ਪਾਠ ਦੇ ਉਦੇਸ਼

- 4.1 ਜਾਣ-ਪਛਾਣ
- 4.2 ਕੰਪਿਊਟਰ ਸਿਸਟਮ ਦੀ ਮੇਨਟੇਨੇਸ਼ਨ ਅਤੇ ਸਕਿਊਰਿਟੀ
- 4.3 ਪ੍ਰੀ-ਵੈਨਟਿਵ ਮੇਨਟੇਨੇਸ਼ਨ (Preventive Maintenance)
- 4.4 ਬੂਟਿੰਗ ਅਤੇ ਸੋਫ਼ ਮੋਡ (Safe mode) ਸਮੱਸਿਆਵਾਂ
- 4.5 ਡਿਵਾਈਸ ਡਰਾਈਵਰਾਂ ਦੀ ਇੰਸਟਾਲੇਸ਼ਨ
- 4.6 ਪਲੱਗ ਅਤੇ ਪਲੇਅ ਹਾਰਡਵੇਅਰ ਇੰਸਟਾਲੇਸ਼ਨ
- 4.7 ਪੋਰਟਾਂ ਦੀਆਂ ਕਿਸਮਾਂ
- 4.8 ਪੀ.ਸੀ. ਸਕਿਊਰਿਟੀ ਟੂਲ
- 4.9 ਸਾਫ਼ਟਵੇਅਰ ਅਪਡੇਟ ਅਤੇ ਅਪਗ੍ਰੇਡ
- 4.10 ਐਮ ਐਸ ਅਗਫਿਸ ਦੀ ਇੰਸਟਾਲੇਸ਼ਨ
- 4.11 ਵਿੰਡੋਜ਼ ਓਪਰੇਟਿੰਗ ਸਿਸਟਮ ਨਾਲ ਜਾਣ-ਪਛਾਣ
- 4.12 ਬਿੰਨ ਕਲਾਇੰਟ ਤਕਨਾਲੋਜੀ ਨਾਲ ਜਾਣ-ਪਛਾਣ
- 4.13 ਕੰਟਰੋਲ ਪੈਨਲ
- 4.14 ਯੂਟੀਲਿਟੀ ਪ੍ਰੋਗਰਾਮਜ਼
- 4.15 ਸ਼ਟਿੰਗ-ਡਾਊਨ ਆਪਸ਼ਨਜ਼

### 4.1 ਜਾਣ-ਪਛਾਣ (Introduction)

ਅਸੀਂ ਸਾਰੇ ਜਾਣਦੇ ਹਾਂ ਕਿ ਕੰਪਿਊਟਰ ਸਿਸਟਮ ਵਿੱਚ ਹਾਰਡਵੇਅਰ ਅਤੇ ਸਾਫ਼ਟਵੇਅਰ ਹੁੰਦੇ ਹਨ। ਇੱਕ ਕੰਪਿਊਟਰ 'ਸਿਸਟਮ' ਤੇ ਕੰਮ ਕਰਨ ਲਈ ਹਾਰਡਵੇਅਰ ਅਤੇ ਸਾਫ਼ਟਵੇਅਰ ਲੋੜੀਂਦੇ ਹੁੰਦੇ ਹਨ। ਸੋ ਆਪਣੇ ਕੰਪਿਊਟਰ ਸਿਸਟਮ ਨੂੰ ਹਮੇਸ਼ਾਂ ਚਲਦੀ ਸਥਿਤੀ ਵਿੱਚ ਰੱਖਣ ਲਈ ਸਾਨੂੰ ਇਸਦੀ ਸਾਂਭ-ਸੰਭਾਲ ਕਰਨ ਦੀ ਲੋੜ ਹੁੰਦੀ ਹੈ। ਕੰਪਿਊਟਰ ਮੇਨਟੇਨੇਸ਼ਨ ਸਾਡੇ ਕੰਪਿਊਟਰ ਸਿਸਟਮ ਨੂੰ ਚੰਗੀ ਸਥਿਤੀ ਵਿੱਚ ਰੱਖਣ ਦੀ ਪ੍ਰੋਕਾਰਿਟ ਹੈ।

### 4.2 ਕੰਪਿਊਟਰ ਸਿਸਟਮ ਮੇਨਟੇਨੇਸ਼ਨ ਅਤੇ ਸਕਿਊਰਿਟੀ (Computer System Maintenance and Security)

ਕੰਪਿਊਟਰ ਹਾਰਡਵੇਅਰ ਦੀ ਮੇਨਟੇਨੇਸ਼ਨ ਵਿੱਚ ਕੰਪਿਊਟਰ ਸਿਸਟਮ ਦੇ ਹਿੱਸਿਆਂ, ਜਿਵੇਂ ਕਿ ਇਸ ਦਾ ਕੀ-ਬੋਰਡ, ਹਾਰਡ ਡ੍ਰਾਈਵ ਅਤੇ ਅੰਦਰੂਨੀ ਸੀ.ਡੀ. ਜਾਂ ਡੀ.ਵੀ.ਡੀ. ਡ੍ਰਾਈਵ ਦੀ ਦੇਖਭਾਲ ਸ਼ਾਮਲ ਹੁੰਦੀ ਹੈ। ਕੰਪਿਊਟਰ ਦੀ ਸਫ਼ਾਈ, ਸਿਸਟਮ ਯੂਨਿਟ ਵਿੱਚ ਲੱਗੇ ਪੱਖਿਆਂ ਨੂੰ ਮਿੱਟੀ ਤੋਂ ਮੁਕਤ ਰੱਖਣਾ ਅਤੇ ਇਸ ਦੀਆਂ ਹਾਰਡ ਡ੍ਰਾਈਵਾਂ ਨੂੰ ਨਿਯਮਤ ਰੂਪ ਨਾਲ ਡੀ-ਫਾਰਮੈਟ ਕਰਨਾ ਕੰਪਿਊਟਰ ਹਾਰਡਵੇਅਰ ਮੇਨਟੇਨੇਸ਼ਨ ਪ੍ਰੋਗਰਾਮ ਦੇ ਹਿੱਸੇ ਹਨ।

ਜਦੋਂ ਕਿ ਸਾਫ਼ਟਵੇਅਰ ਮੇਨਟੇਨੇਸ਼ਨ ਵਿੱਚ ਪ੍ਰਕਿਰਿਆ ਹੈ ਜਿਸ ਰਾਹੀਂ ਕੰਪਿਊਟਰ ਪ੍ਰੋਗਰਾਮ ਨੂੰ ਜਾਗੀ ਕਰਨ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ।

ਸਕਿਓਰਿਟੀ ਅਤੇ ਮੇਨੋਨੈਂਸ ਵਿੱਡੋਜ਼ ਓਪਰੇਟਿੰਗ ਸਿਸਟਮ (ਐਨ.ਟੀ.) ਦਾ ਇੱਕ ਕੰਪੋਨੈਂਟ ਹੈ। ਇਹ ਕੰਪੋਨੈਂਟ ਕੰਪਿਊਟਰ ਸਿਸਟਮ ਦੀ ਸਕਿਓਰਿਟੀ ਅਤੇ ਮੈਨੋਨੈਂਸ ਸਟੋਟਸ ਨੂੰ ਮਾਨੀਟਰ ਕਰਦੇ ਹਨ। ਇਹਨਾਂ ਮਾਪਦੰਡਾਂ ਵਿੱਚ ਐਂਟੀਵਾਇਰਸ ਸਾਫਟਵੇਅਰ, ਪਰਸਨਲ ਫਾਇਰਵਾਲ ਦੇ ਨਾਲ-ਨਾਲ ਬੈਕਅੱਪ ਅਤੇ ਗੈਸਟੋਰ, ਨੈਟਵਰਕ ਐਕਸੈਂਸ ਪ੍ਰੈਟੈਕਸ਼ਨ (ਐਨ.ਏ.ਪੀ.), ਯੂਜ਼ਰ ਅਕਾਊਂਟ ਕੰਟਰੋਲ (ਯੂ.ਏ.ਸੀ.), ਵਿੱਡੋਜ਼ ਐਰ ਰਿਪੋਰਟਿੰਗ (ਡਬਲਯੂ.ਏ.ਆਰ) ਅਤੇ ਵਿੱਡੋਜ਼ ਅਪਡੇਟ ਦੀ ਕਾਰਜਸ਼ੀਲਤਾ ਸ਼ਾਮਲ ਹੈ। ਇਹ ਉਪਭੋਗਤਾ ਨੂੰ ਨਿਗਰਾਨੀ ਦੇ ਮਾਪਦੰਡਾਂ ਨਾਲ ਕਿਸੇ ਵੀ ਸਮੱਸਿਆ ਬਾਰੇ ਸੁਚਿਤ ਕਰਦਾ ਹੈ, ਜਿਵੇਂ ਕਿ ਕੰਪਿਊਟਰ ਸਿਸਟਮ ਵਿੱਚ ਇੰਸਟਾਲ ਐਂਟੀਵਾਇਰਸ ਪ੍ਰਗਰਾਮ ਅਪ-ਟੇਟ ਨਹੀਂ ਹੈ ਜਾਂ offline ਹੈ।

### 4.3 ਪ੍ਰੀ-ਵੈਨਟਿਵ ਮੇਨੋਨੈਂਸ (Preventive Maintenance)

ਪ੍ਰੀ-ਵੈਨਟਿਵ ਮੇਨੋਨੈਂਸ ਨਿਯਮਿਤ ਅਧਾਰ 'ਤੇ ਹਾਰਡਵੇਅਰ ਦੀ ਜਾਂਚ ਕਰਕੇ ਇਹ ਸੁਨਿਖ਼ਚਿਤ ਕਰਨਾ ਹੁੰਦਾ ਹੈ ਕਿ ਕੰਪਿਊਟਰ ਸਿਸਟਮ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ। ਜੇ ਅਸੀਂ ਆਪਣੇ ਕੰਪਿਊਟਰ ਸਿਸਟਮ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਤਾਂ ਇਹ ਕ੍ਰੈਸ਼ਨ ਨਹੀਂ ਹੋਵੇਗਾ ਅਤੇ ਸਾਡਾ ਡਾਟਾ ਗੁੰਮ ਨਹੀਂ ਹੋਵੇਗਾ। ਸਾਨੂੰ ਆਪਣੇ ਕੰਪਿਊਟਰ ਦੀਆਂ ਸਮੱਸਿਆਵਾਂ ਨੂੰ ਰੋਕਣ ਲਈ ਪ੍ਰੀ-ਵੈਨਟਿਵ ਮੇਨੋਨੈਂਸ ਦੀ ਪਾਲਣਾ ਕਰਨੀ ਚਾਹੀਦੀ ਹੈ।

ਜੇ ਸਾਡਾ ਕੰਪਿਊਟਰ ਤੁਲਨਾਤਮਕ ਤੌਰ 'ਤੇ ਸਾਫ਼ ਅਤੇ ਅਨੁਕੂਲ ਵਾਤਾਵਰਨ ਵਿੱਚ ਰਹਿੰਦਾ ਹੈ ਤਾਂ ਸਾਨੂੰ ਇਸਦੀ ਸਲਾਨਾ ਸਫ਼ਾਈ ਕਰਨੀ ਚਾਹੀਦੀ ਹੈ, ਪਰ ਜ਼ਿਆਦਾਤਰ ਥਾਵਾਂ ਵਿੱਚ, ਜਿਵੇਂ ਕਿ ਧੂੜ ਭਰੇ ਦਫ਼ਤਰਾਂ ਜਾਂ ਦੁਕਾਨਾਂ ਵਰਗੇ ਪ੍ਰਤੀਕੂਲ ਵਾਤਾਵਰਨ ਵਿੱਚ, ਸਾਡੇ ਸਿਸਟਮ ਨੂੰ ਕੁਝ ਮਹੀਨਿਆਂ ਬਾਅਦ ਸਫ਼ਾਈ ਦੀ ਜ਼ਰੂਰਤ ਹੋ ਸਕਦੀ ਹੈ।

#### 4.3.1 ਪ੍ਰੀ-ਵੈਨਟਿਵ ਮੇਨੋਨੈਂਸ ਲਈ ਬੇਸਿਕ ਦਿਸ਼ਾ-ਨਿਰਦੇਸ਼ (Basic Guidelines for Preventive Maintenance)

ਹੇਠਾਂ ਕੁਝ ਪ੍ਰੀ-ਵੈਨਟਿਵ ਮੇਨੋਨੈਂਸ ਲਈ ਲੋੜੀਂਦੀ ਦਿਸ਼ਾ-ਨਿਰਦੇਸ਼ਾਂ ਦੀ ਸੂਚੀ ਹੈ ਜਿਸਦੀ ਸਾਨੂੰ ਆਪਣੇ ਕੰਪਿਊਟਰ ਹਾਰਡਵੇਅਰ ਨੂੰ ਨਿਰੰਤਰ ਚਲਦੇ ਰਹਿਣ ਲਈ ਪਾਲਣਾ ਕਰਨਾ ਚਾਹੀਦੀ ਹੈ-

- ਕੰਪਿਊਟਰ ਸਿਸਟਮ ਦੇ ਕਿਸੇ ਵੀ ਹਿੱਸੇ ਨੂੰ ਸਾਫ਼ ਕਰਨ ਤੋਂ ਪਹਿਲਾਂ ਸਿਸਟਮ ਨੂੰ ਬੰਦ ਅਤੇ ਅਨਪਲੱਗ ਕਰੋ।** ਕਦੇ ਵੀ ਕਿਸੇ ਕੰਪੋਨੈਂਟ 'ਤੇ ਕੋਈ ਤਰਲ ਪਦਾਰਥ (ਜਿਵੇਂ ਕਿ ਪਾਣੀ ਜਾਂ ਕੋਈ ਕਲੀਨਰ) ਨਾ ਲਗਾਓ, ਕੋਈ ਅਜਿਹਾ ਕੱਪੜਾ ਜਿਸਦਾ ਬੂਰ (ਲਿੰਟ) ਨਾ ਝੜਦਾ ਹੋਵੇ, ਉਸ ਕੱਪੜੇ 'ਤੇ ਪਾਣੀ ਜਾਂ ਕਲੀਨਰ ਛਿੜਕ ਕੇ ਪੀ.ਸੀ. ਨੂੰ ਕੱਪੜੇ ਨਾਲ ਪੂੰਸ ਦਿਓ।
- ਕੇਸ ਨੂੰ ਸਾਫ਼ ਕਰੋ (Clean the case) :** ਕੰਪਿਊਟਰ ਕੇਸ ਨੂੰ ਕਪੜੇ ਨਾਲ ਸਾਫ਼ ਕਰੋ ਅਤੇ ਇਸ ਦੀਆਂ ਪੋਰਟਾਂ ਜਿਸ ਵਿੱਚੋਂ ਹਵਾ ਕਰੋਂ ਹੋਈ ਹੋਵੇਂ ਤੇ ਜੇਕਰ ਇਹ ਬੰਦ ਹੋ ਗਿਆ ਹੈ ਤਾਂ ਇਸ ਨੂੰ ਸਾਫ਼ ਕਰੋ। ਵੈਕ੍ਯੁਮ ਕਲੀਨਰ ਦੀ ਕੰਪਰੈਸ ਕੀਤੀ ਹੋਈ ਹਵਾ ਇਸ ਨੂੰ ਸਾਫ਼ ਕਰਨ ਲਈ ਬਹੁਤ ਵਧੀਆ ਹੁੰਦੀ ਹੈ, ਪਰ ਕੈਬਿਨੇਟ ਵਿੱਚੋਂ ਧੂੜ-ਕਣ ਸਾਫ਼ ਕਰਨ ਵੇਲੇ ਕਿਸੇ ਬਲੋਅਰ ਨਾਲ ਹਵਾ ਸਿੱਧੇ ਤੌਰ 'ਤੇ ਨਾ ਮਾਰੋ, ਅਜਿਹਾ ਕਰਨ ਨਾਲ ਕੈਬਿਨੇਟ ਵਿਚਲੀ ਮਿੱਟੀ ਮਦਰ-ਬੋਰਡ ਦੇ ਮਹੱਤਵਪੂਰਨ ਹਿੱਸਿਆਂ ਵਿੱਚ ਫਸ ਜਾਵੇਗੀ। ਸਾਰੀਆਂ ਕੇਬਲਾਂ ਨੂੰ ਸੰਬੰਧਿਤ ਕੁਨੈਕਟਰ ਨਾਲ ਪੱਕੇ ਤੌਰ 'ਤੇ ਜੱਝੋ।
- ਮਾਉਸ ਦਾ ਰੱਖ-ਰਖਾਵ (Maintain Mouse) :** ਮਾਉਸ ਕੰਪਿਊਟਰ ਸਿਸਟਮ ਦਾ ਮਹੱਤਵਪੂਰਨ ਯੰਤਰ ਹੈ। ਪੁਰਾਣੇ ਸਮੇਂ ਵਿੱਚ ਵਰਤੋਂ ਜਾਂਦੇ ਨਾਨ-ਆਪਟੀਕਲ ਮਾਉਸ ਦੀ ਤਰ੍ਹਾਂ ਆਪਟੀਕਲ ਮਾਉਸ ਵੀ ਹੇਠਾਂ ਤੋਂ ਗੰਦਾ ਹੋ ਜਾਂਦਾ ਹੈ ਜਿਸ ਕਾਰਣ ਇਸਦਾ ਪੁਆਇੰਟਰ ਸਹੀ ਢੰਗ ਨਾਲ ਨਹੀਂ ਚਲਦਾ ਹੈ। ਮਾਉਸ ਦੇ ਹੇਠਲੇ ਪਾਸੇ ਲੱਗੀ ਮਿੱਟੀ ਦੀ ਪਰਤ ਨੂੰ ਸਾਫ਼ ਕਰੋ। ਮਾਉਸ ਦੇ ਹੇਠਲੇ ਪੱਧਰ ਨੂੰ ਸਾਫ਼ ਰੱਖਣ ਲਈ ਮਾਉਸ ਦੇ ਹੇਠਾਂ ਹਮੇਸ਼ਾ ਵਧੀਆ ਕੁਆਲਿਟੀ ਦਾ ਮਾਉਸ ਪੈਡ ਵਰਤੋਂ। ਮਾਉਸ ਦੇ ਲੈਫਟ, ਰਾਈਟ ਅਤੇ ਸਕਰੋਲ ਬਟਨ ਨੂੰ ਜ਼ਿਆਦਾ ਜ਼ੋਰ ਨਾਲ ਨਾ ਦਬਾਓ।
- ਕੀਬੋਰਡ ਦਾ ਰੱਖ-ਰਖਾਵ (Maintain Keyboard) :** ਅਕਸਰ ਕੰਪਿਊਟਰ ਸਿਸਟਮ 'ਤੇ ਕੰਮ ਕਰਨ ਤੋਂ ਬਾਅਦ ਅਸੀਂ ਕੀਬੋਰਡ ਨੂੰ ਕਿਸੇ ਕਵਰ ਨਾਲ ਨਹੀਂ ਢੱਕਦੇ ਹਾਂ, ਜਿਸ ਕਾਰਣ ਮਿੱਟੀ ਅਤੇ ਹੋਰ ਧੂੜ-ਕਣ ਕੀਬੋਰਡ 'ਤੇ ਜੰਮ ਜਾਂਦੇ ਹਨ। ਕੀਬੋਰਡ ਨੂੰ ਸਾਫ਼ ਕਰਨ ਲਈ ਇਸ ਨੂੰ ਉਲਟਾ ਕਰੋ ਅਤੇ ਇਸਦੀਆਂ ਕੀਅਜ਼ ਦੇ ਵਿਚਕਾਰੋਂ ਟੁਕੜਿਆਂ ਨੂੰ ਸਾਫ਼ ਕਰਨ ਲਈ ਇਸ ਨੂੰ ਹਿਲਾਓ। ਜੇਕਰ ਕੀਬੋਰਡ ਦੀਆਂ ਕੀਅਜ਼ ਗਿਸੂਵ ਹੋ ਸਕਦੀਆਂ ਹਨ ਤਾਂ ਇਹਨਾਂ ਨੂੰ ਗਿਸੂਵ ਕਰਕੇ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਕੀਅਜ਼ ਨੂੰ ਵਾਪਸ ਉੱਹਨਾਂ ਦੀ ਨਿਰਧਾਰਿਤ ਥਾਂ 'ਤੇ ਲਗਾ ਦਿਓ। ਕੀਬੋਰਡ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਕਵਰ ਕਰ ਦਿਓ।
- ਮਾਨੀਟਰ ਦਾ ਰੱਖ-ਰਖਾਵ (Maintain Monitor) :** ਮਾਨੀਟਰ ਦੇ ਕੇਸ ਨੂੰ ਸਾਫ਼ ਕੱਪੜੇ ਨਾਲ ਪੂੰਸੋ, ਜੇਕਰ ਤੁਸੀਂ ਸੀ.ਆਰ.ਟੀ. (CRT) ਮਾਨੀਟਰ ਦੀ ਵਰਤੋਂ ਕਰ ਰਹੇ ਹੋ ਤਾਂ ਇਸਦੇ ਕੇਸ ਦੇ ਸੁਰਾਖਾਂ ਨੂੰ ਸਾਫ਼ ਕਰੋ ਪਰ

ਧਿਆਨ ਰੱਖੋ ਕਿ ਬਾਹਰੀ ਧੂੜ-ਕਣ ਇਹਨਾਂ ਸੁਰਾਖਾਂ ਰਾਹੀਂ ਅੰਦਰ ਨਾ ਦਾਖਲ ਹੋਣ। ਮਾਨੀਟਰ ਦੀ ਸਫ਼ਾਈ ਕਰਨ ਵੇਲੇ ਇੱਕ ਸਟੈਂਡਰਡ ਗਲਾਸ ਕਲੀਨਰ ਅਤੇ ਇੱਕ ਲਿੰਟ-ਰਹਿਤ ਕੱਪੜੇ ਦੀ ਵਰਤੋਂ ਕਰੋ। ਜੇਕਰ ਤੁਹਾਡੇ ਸੀ.ਆਰ.ਟੀ. ਮਾਨੀਟਰ ਦੇ ਰੰਗ ਸਪਸ਼ਟ ਨਹੀਂ ਹਨ ਤਾਂ ਮਾਨੀਟਰ 'ਤੇ ਲੱਗੇ ਡੀਗ੍ਰਾਸ ਬਟਨ (Degauss Button) ਦੀ ਮਦਦ ਨਾਲ ਇਸਦੇ ਰੰਗ ਅਡਜ਼ਸਟ ਕਰੋ। ਐਂਲਸੀਡੀ ਮਾਨੀਟਰ ਨੂੰ ਹਲਕੇ ਦਬਾਅ ਨਾਲ ਸਾਫ਼ ਕਰੋ ਕਿਉਂਕਿ ਇਸਦਾ ਅੰਡਰਲਾਈਨਿੰਗ ਗਲਾਸ ਨਾਜ਼ੂਕ ਹੁੰਦਾ ਹੈ।

- **ਕੰਪਿਊਟਰ ਦੀ ਪਾਵਰ ਸਪਲਾਈ ਦਾ ਰੱਖ-ਰਖਾਵ (Maintain Power Supply) :** ਕੰਪਿਊਟਰ ਸਿਸਟਮ ਬਿਨਾਂ ਪਾਵਰ ਸਪਲਾਈ ਤੋਂ ਨਹੀਂ ਚਲ ਸਕਦਾ ਹੈ। ਕੰਪਿਊਟਰ ਦੀਆਂ ਪਾਵਰ ਕੇਬਲ ਵਧੀਆ ਕਿਸਮ ਦੀਆਂ ਵਰਤਣੀਆਂ ਚਾਹੀਦੀਆਂ ਹਨ। ਰੂਟੀਨ ਤੌਰ 'ਤੇ ਇਸਦੇ ਸਿਰਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਹਨਾਂ ਕੇਬਲਾਂ ਨੂੰ ਨਿਰਧਾਰਿਤ ਸਾਧਨ ਲਈ ਹੀ ਵਰਤਣਾ ਚਾਹੀਦਾ ਹੈ। ਪਾਵਰ ਕੇਬਲ ਸਹੀ ਢੰਗ ਨਾਲ ਇੰਸਟਾਲ ਹੋਣੀਆਂ ਚਾਹੀਦੀਆਂ ਹਨ ਭਾਵ ਕਿ ਇਹਨਾਂ ਦੇ ਕੁਨੈ ਕਸ਼ਨ ਢਿੱਲੇ ਨਹੀਂ ਹੋਣੇ ਚਾਹੀਦੇ ਹਨ। ਇਹਨਾਂ ਪਾਵਰ ਕੇਬਲਾਂ ਦੇ ਵਿਚਕਾਰ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਅਤੇ ਜਿੱਥੋਂ ਤੱਕ ਹੋ ਸਕੇ ਇਹਨਾਂ ਕੇਬਲਾਂ ਨੂੰ ਕਲਿੱਪ ਲਗਾ ਕੇ ਫਿਕਸ ਕਰਨਾ ਚਾਹੀਦਾ ਹੈ।
- **ਡੀ.ਵੀ.ਡੀ./ਸੀ.ਡੀ. ਮੀਡੀਆ ਦਾ ਰੱਖ-ਰਖਾਵ (Maintain CD/DVD media) :** ਜੇਕਰ ਤੁਹਾਡੀ ਡੀ.ਵੀ.ਡੀ./ਸੀ.ਡੀ. ਵਿੱਚੋਂ ਡਾਟਾ ਐਕਸੈਂਸ ਨਹੀਂ ਹੋ ਰਿਹਾ ਤਾਂ ਇਸਦਾ ਕਾਰਣ ਉਸਦੀ ਸਤਹਿ 'ਤੇ ਚਿਕਨਾਈ ਜਾਂ ਧੂੜ-ਕਣ ਹੋ ਸਕਦੀ ਹੈ। ਇਸ ਲਈ ਡਿਸਕ ਨੂੰ ਨਮੀ ਵਾਲੇ, ਨਗਮ ਕੱਪੜੇ ਨਾਲ ਹੌਲੀ-ਹੌਲੀ ਸਾਫ਼ ਕਰੋ। ਡਿਸਕ ਨੂੰ ਸਾਫ਼ ਕਰਨ ਵੇਲੇ ਉਸਦੇ ਕੇਂਦਰ ਵਾਲੇ ਸੁਰਾਖ ਤੋਂ ਬਾਹਰ ਵੱਲ ਨੂੰ ਸਾਫ਼ ਕਰੋ। ਡਿਸਕ ਨੂੰ ਸਰਕੁਲਰ ਜਾਂ ਘੁੰਮਣ ਵਾਲੀ ਦਿਸ਼ਾ ਵੱਲ ਨੂੰ ਸਾਫ਼ ਨਾ ਕਰੋ।
- **ਪ੍ਰਿੰਟਰ ਦਾ ਰੱਖ-ਰਖਾਵ (Maintain Printer) :** ਪ੍ਰਿੰਟਰ ਹੋਰ ਪੈਰੀਫਿਲਾਂ ਨਾਲੋਂ ਵਧੇਰੇ ਮਕੈਨੀਕਲ ਹੁੰਦੇ ਹਨ ਅਤੇ ਇਸ ਲਈ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਉਹ ਕਾਗਜ਼, ਸਿਆਹੀ ਜਾਂ ਕਾਰਬਨ ਦੀ ਵਰਤੋਂ ਕਰਦੇ ਹਨ ਇਸ ਲਈ ਇਹ ਪ੍ਰਿੰਟਰ ਪ੍ਰਦੁਸ਼ਣ ਪੈਦਾ ਕਰਦੇ ਹਨ ਜੋ ਕਿ ਇੱਕ ਕੰਪਿਊਟਰ ਸਿਸਟਮ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਪ੍ਰਿੰਟਰ ਨੂੰ ਸਾਫ਼ ਕਰਨ ਵੇਲੇ ਨਿਰਮਾਤਾ ਵੱਲੋਂ ਸੁਝਾਈ ਗਈ ਸਿਫਾਰਸ਼ਾਂ/ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

#### 4.4 ਬੁਟਿੰਗ ਅਤੇ ਸੇਫ਼ ਮੋਡ ਦੀਆਂ ਸਮੱਸਿਆਵਾਂ (Booting and Safe Mode Problems)

ਜਦੋਂ ਅਸੀਂ ਕੰਪਿਊਟਰ ਸਿਸਟਮ ਦਾ ਪਾਵਰ ਬਟਨ ਦਬਾਉਂਦੇ ਹਾਂ ਤਾਂ ਸਿਸਟਮ ਵਿੱਚ ਆਪਰੇਟਿੰਗ ਸਿਸਟਮ ਲੋਡ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਬੂਟਿੰਗ ਕਿਹਾ ਜਾਂਦਾ ਹੈ। ਇਹ ਹਾਰਡਵੇਅਰ ਦੁਆਰਾ ਅਰੰਭ ਕੀਤਾ ਜਾ ਸਕਦਾ ਹੈ। ਜਿਵੇਂ ਕਿ ਅਸੀਂ ਸਿਸਟਮ ਕੈਬਿਨੇਟ 'ਤੇ ਲੱਗਾ ਪਾਵਰ ਬਟਨ ਦਬਾਉਂਦੇ ਹਾਂ ਤਾਂ ਸਾਫ਼ਟਵੇਅਰ ਕਮਾਂਡ ਦੁਆਰਾ ਉਪਲੱਬਧ ਆਪਰੇਟਿੰਗ ਸਿਸਟਮ ਨੂੰ ਮੈਮਰੀ ਵਿੱਚ ਲੋਡ ਕਰਦਾ ਹੈ। ਕੰਪਿਊਟਰ ਮੈਮਰੀ ਵਿੱਚ ਜ਼ਰੂਰੀ ਫਾਇਲਾਂ ਨੂੰ ਲੋਡ ਕਰਨ ਦੀ ਪ੍ਰੀਕਿਰਿਆ ਸੀ.ਪੀ.ਯੂ. (C.P.U.) ਵਿੱਚ ਹਾਰਡਵੇਅਰ ਜਾਂ ਫਰਮਵੇਅਰ ਦੁਆਰਾ ਕੀਤੀ ਜਾ ਸਕਦੀ ਹੈ। ਜੇ ਸਾਡਾ ਆਪਰੇਟਿੰਗ ਸਿਸਟਮ ਕੰਪਿਊਟਰ ਮੈਮਰੀ ਵਿੱਚ ਲੋਡ ਨਹੀਂ ਹੋ ਰਿਹਾ ਹੈ ਤਾਂ ਇਸਦਾ ਮਤਲਬ ਸਾਡਾ ਸਿਸਟਮ ਬੂਟ ਨਹੀਂ ਹੋ ਰਿਹਾ ਤਾਂ ਇਹ ਇੱਕ ਹਾਰਡਵੇਅਰ, ਸਾਫ਼ਟਵੇਅਰ ਜਾਂ ਫਰਮਵੇਅਰ ਵਿੱਚ ਗਲਤੀ ਦੇ ਕਾਰਨ ਹੋ ਸਕਦਾ ਹੈ।

ਜੇ ਵਿੱਡੋ ਸਹੀ ਤਰ੍ਹਾਂ ਚਾਲੂ ਨਹੀਂ ਹੋ ਰਹੀ ਤਾਂ ਅਸੀਂ ਅਕਸਰ ਇਸਨੂੰ ਠੀਕ ਕਰਨ ਲਈ “ਸਟਾਰਟਅੱਪ ਰਿਪੋਅਰ” (Startup Repair) ਟੂਲ ਦੀ ਵਰਤੋਂ ਕਰ ਸਕਦੇ ਹਾਂ। ਇਹ ਰਿਕਵਰੀ ਟੂਲ ਗੁੰਮ ਜਾਂ ਖਰਾਬ ਹੋਈਆਂ ਸਿਸਟਮ ਫਾਈਲਾਂ ਵਰਗੀਆਂ ਸਮੱਸਿਆਵਾਂ ਲਈ ਸਾਡੇ ਪੀਸੀ ਨੂੰ ਸਕੈਨ ਕਰੇਗੀ। ਇਹ ਹਾਰਡਵੇਅਰ ਦੇ ਮੁੱਦਿਆਂ (issues) ਜਾਂ ਵਿੰਡੋਜ਼ ਇੰਸਟਾਲੇਸ਼ਨ ਦੀਆਂ ਸਮੱਸਿਆਵਾਂ ਨੂੰ ਠੀਕ ਨਹੀਂ ਕਰ ਸਕਦਾ, ਪਰੰਤੁ ਇਹ ਸ਼ੁਰੂ ਕਰਨ ਲਈ ਇੱਕ ਵਧੀਆ ਸਾਧਨ ਹੈ ਜੇ ਸਾਨੂੰ ਵਿੱਡੋ ਬੂਟਿੰਗ (Booting) ਕਰਨ ਵਿੱਚ ਮੁਸ਼ਕਲ ਆ ਰਹੀ ਹੈ।

ਇਹ ਟੂਲ ਵਿੰਡੋਜ਼ 7, 8 ਅਤੇ 10 'ਤੇ ਉਪਲੱਬਧ ਹੈ। ਅਸੀਂ ਇਸਨੂੰ ਬਿਲਟ-ਇੰਨ ਵਿੰਡੋਜ਼ ਰਿਕਵਰੀ ਟੂਲਜ਼, ਰਿਕਵਰੀ ਮੀਡੀਆ ਜਾਂ ਵਿੰਡੋਜ਼ ਇੰਸਟਾਲੇਸ਼ਨ ਡਿਸਕ ਤੋਂ ਐਕਸੈਂਸ ਕਰ ਸਕਦੇ ਹਾਂ।

ਪੀ.ਸੀ. ਦੀਆਂ ਕਈ ਕਿਸਮਾਂ ਦੀਆਂ ਸਮੱਸਿਆਵਾਂ ਲਈ, ਅਸੀਂ ਵਿੰਡੋਜ਼ ਦੇ ਸੇਫ਼ ਮੋਡ (Safe mode) ਟੂਲ ਦੀ ਵਰਤੋਂ ਵੀ ਕਰ ਸਕਦੇ ਹਾਂ। ਸੇਫ਼ ਮੋਡ ਕੰਪਿਊਟਰ ਆਪਰੇਟਿੰਗ ਸਿਸਟਮ (ਓਐਸ) ਦਾ ਇੱਕ ਸੈਲਫ਼ ਡਾਇਗਨੋਸਟਿਕ ਮੋਡ ਹੈ।

ਆਮ ਤੌਰ 'ਤੇ ਜਦੋਂ ਆਪਰੇਟਿੰਗ ਸਿਸਟਮ ਸ਼ੁਰੂ ਹੁੰਦਾ ਹੈ ਤਾਂ ਇਹ ਸਟਾਰਟ-ਅਪ ਪ੍ਰੋਗਰਾਮ ਸ਼ੁਰੂ ਕਰਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਅਰੰਭ ਕਰਨ ਲਈ ਇਹ ਕਨਫਿਗਰ ਕੀਤੀਆਂ ਸਾਰੀਆਂ ਸੇਵਾਵਾਂ ਨੂੰ ਸ਼ੁਰੂ ਕਰਦਾ ਹੈ ਅਤੇ ਸਾਡੇ ਦੁਆਰਾ ਇੰਸਟਾਲ ਕੀਤੇ ਗਏ ਹਾਰਡਵੇਅਰ ਡਰਾਈਵਰਾਂ ਨੂੰ ਲੋਡ ਕਰਦਾ ਹੈ। ਵਿੰਡੋਜ਼ ਵਿੱਚ, ਸੇਫ਼ ਮੋਡ ਸਿਰਫ਼ ਜ਼ਰੂਰੀ ਸਿਸਟਮ ਪ੍ਰੋਗਰਾਮਾਂ ਅਤੇ ਸਰਵਿਸਿਜ਼ ਨੂੰ ਬੂਟ ਹੋਣ ਅਤੇ ਸ਼ੁਰੂ ਕਰਨ ਦੀ ਆਗਿਆ ਦਿੰਦਾ ਹੈ। ਸੇਫ਼ ਮੋਡ ਸਾਡੇ ਕੰਪਿਊਟਰ ਨੂੰ ਮਿਨਿਮਿ

ਡਰਾਈਵਰਾਂ ਦੇ ਸਮੂਹ ਨਾਲ ਸ਼ੁਰੂ ਕਰਦਾ ਹੈ। ਵਿੱਡੋਜ਼ ਸਾਧਾਰਣ ਵੀਡੀਓ ਡ੍ਰਾਈਵਰਾਂ ਦੇ ਨਾਲ ਇੱਕ ਬਹੁਤ ਘੱਟ ਸਕੀਨ ਰੈਜ਼ੋਲਿਊਸ਼ਨ ਦੀ ਵਰਤੋਂ ਕਰਦਾ ਹੈ ਅਤੇ ਸੇਫ਼ ਮੋਡ ਵਿੱਚ ਜ਼ਿਆਦਾ ਹਾਰਡਵੇਅਰ ਸਰਵਿਸਿਜ਼ ਨੂੰ ਸ਼ੁਰੂ ਨਹੀਂ ਕਰਦਾ।

ਸੇਫ਼ ਮੋਡ ਦਾ ਉਦੇਸ਼ ਸਿਸਟਮ ਬੂਟ-ਅੱਪ ਵਿੱਚ ਹੋਈਆਂ ਗਲਤੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਨਾ ਹੈ, ਜੇਕਰ ਇਹ ਗਲਤੀਆਂ ਆਪਰੇਟਿੰਗ ਸਿਸਟਮ ਦੀਆਂ ਸਮੱਸਿਆਵਾਂ ਨਹੀਂ ਹਨ। ਸੇਫ਼ ਮੋਡ ਸਮੱਸਿਆ ਪੈਦਾ ਕਰਨ ਵਾਲੇ ਸਾਫ਼ਟਵੇਅਰ ਨੂੰ ਹਟਾਉਣ ਦਾ ਇੱਕ ਵਧੀਆ ਤਰੀਕਾ ਹੈ- ਜਿਵੇਂ ਮਾਲਵੇਅਰ ਜਾਂ ਅਨਸਟੇਬਲ ਹਾਰਡਵੇਅਰ ਡਰਾਈਵਰ ਹੁੰਦੇ ਹਨ ਜੋ ਆਪਰੇਟਿੰਗ ਸਿਸਟਮ ਨੂੰ ਕ੍ਰੈਸ਼ ਕਰਨ ਦਾ ਕਾਰਣ ਬਣਦੇ ਹਨ (ਜਿਵੇਂ ਕਿ ਜ਼ਿਆਦਾਤਰ ਨੀਲੀਆਂ ਸਕੀਨਾਂ) ਇਹ ਇੱਕ ਅਜਿਹਾ ਵਾਤਾਵਰਣ ਵੀ ਪ੍ਰਦਾਨ ਕਰਦਾ ਹੈ ਜਿੱਥੇ ਸਾਨੂੰ ਸਿਸਟਮ ਡਰਾਈਵਰਾਂ ਨੂੰ ਰੋਲ ਬੈਕ ਕਰਨਾ ਅਤੇ ਮੁਸ਼ਕਲਾਂ ਨੂੰ ਡਾਇਗਨੋਸ ਕਰਨਾ ਸੌਖਾ ਲੱਗਦਾ ਹੈ।

#### 4.4.1 ਸੇਫ਼ ਮੋਡ ਵਿੱਚ ਵਿੱਡੋਜ਼ ਨੂੰ ਕਿਵੇਂ ਸਟਾਰਟ ਕਰਨਾ ਹੈ ? (How to start Windows in Safe Mode)

ਜੇਕਰ ਸਾਡਾ ਸਿਸਟਮ ਆਮ ਤੌਰ 'ਤੇ ਨਾਰਮਲ ਤਰੀਕੇ ਨਾਲ ਬੂਟ ਹੁੰਦਿਆਂ ਹੋਇਆਂ ਇੱਕ ਤੋਂ ਵੱਧ ਵਾਰ ਕਰੈਸ਼ ਹੋ ਜਾਂਦਾ ਹੈ ਤਾਂ ਸਾਡੇ ਪੀ.ਸੀ. ਨੂੰ ਬਾਏ ਡਿਫਾਲਟ ਸੇਫ਼ ਮੋਡ ਵਿੱਚ ਸ਼ੁਰੂ ਹੋਣਾ ਚਾਹੀਦਾ ਹੈ। ਹਾਲਾਂਕਿ, ਅਸੀਂ ਸੇਫ਼ ਮੋਡ ਵਿੱਚ ਆਪਣੇ ਕੰਪਿਊਟਰ ਨੂੰ ਹੇਠਾਂ ਲਿਖਿਆਂ ਤਰੀਕਿਆਂ ਨਾਲ ਵੀ ਬੂਟ ਕਰ ਸਕਦੇ ਹਾਂ:

- ਵਿੱਡੋਜ਼ 7 ਜਾਂ ਇਸ ਤੋਂ ਪਹਿਲਾਂ ਦੇ ਆਪਰੇਟਿੰਗ ਸਿਸਟਮ ਲਈ :** ਕੰਪਿਊਟਰ ਦੇ ਬੂਟ ਹੋਣ ਵੇਲੇ F8 ਕੀਅ ਨੂੰ ਦਬਾਓ (ਸ਼ੁਰੂਆਤੀ BIOS ਸਕੀਨ ਤੋਂ ਬਾਅਦ, ਪਰ ਵਿੱਡੋਜ਼ ਲੋਡਿੰਗ ਸਕੀਨ ਤੋਂ ਪਹਿਲਾਂ) ਅਤੇ ਫਿਰ ਸਾਹਮਣੇ ਆਉਣ ਵਾਲੇ ਮੀਨੂੰ ਵਿੱਚ ਸੇਫ਼ ਮੋਡ ਦੀ ਚੋਣ ਕਰੋ।
- ਵਿੱਡੋਜ਼ 8 ਆਪਰੇਟਿੰਗ ਸਿਸਟਮ ਲਈ :** ਪ੍ਰਕਿਰਿਆ ਸ਼ੁਰੂ ਕਰਨ ਲਈ ਲੋਗ-ਇਨ ਸਕੀਨ 'ਤੇ ਪਾਵਰ ਮੀਨੂੰ 'ਤੇ ਰੀਸਟਾਰਟ ਕਲਿੱਕ ਕਰਦੇ ਸਮੇਂ ਸ਼ਿਫਟ ਕੀਅ ਹੋਲਡ ਕਰੋ।
- ਵਿੱਡੋਜ਼ 10 ਆਪਰੇਟਿੰਗ ਸਿਸਟਮ ਲਈ :** ਸਟਾਰਟ ਮੀਨੂੰ ਦੇ "Power Options" ਸਬ-ਮੀਨੂੰ ਉੱਤੇ ਰੀਸਟਾਰਟ ਨੂੰ ਕਲਿੱਕ ਕਰਦੇ ਸਮੇਂ ਸ਼ਿਫਟ ਹੋਲਡ ਕਰੋ। Troubleshoot > Advanced Options > Startup Settings > Restart ਨੂੰ ਕਲਿੱਕ ਕਰੋ। ਜਦੋਂ ਅਸੀਂ ਸ਼ੁਰੂਆਤੀ ਸੈਟਿੰਗਜ਼ ਸਕੀਨ ਦੇਖਦੇ ਹਾਂ ਤਾਂ "4" ਕੀਅ ਦਬਾਓ।

#### 4.4.2 ਆਪਣੇ ਕੰਪਿਊਟਰ ਨੂੰ ਸੇਫ਼ ਮੋਡ ਵਿੱਚ ਕਿਵੇਂ ਫਿਸ ਕਰੀਏ (How to Fix your PC in Safe Mode)

ਵਿੱਡੋਜ਼ ਨੂੰ ਸੇਫ਼ ਮੋਡ ਵਿੱਚ ਸ਼ੁਰੂ ਕਰਨ ਤੋਂ ਬਾਅਦ, ਅਸੀਂ ਆਪਣੇ ਕੰਪਿਊਟਰ ਨੂੰ ਠੀਕ ਕਰਨ ਲਈ ਨਿਯਮਤ ਸਿਸਟਮ ਮੈਨੇਜਮੈਂਟ ਅਤੇ ਸਮੱਸਿਆ ਦੇ ਨਿਪਟਾਰੇ ਲਈ ਕਾਰਜ ਕਰ ਸਕਦੇ ਹਾਂ:

- ਮਾਲਵੇਅਰ ਲਈ ਸਕੈਨ (Scan for Malware) :** ਮਾਲਵੇਅਰ ਲਈ ਸਕੈਨ ਕਰਨ ਲਈ ਅਸੀਂ ਐਂਟੀਵਾਇਰਸ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹਾਂ ਅਤੇ ਇਸ ਨੂੰ ਸੇਫ਼ ਮੋਡ ਵਿੱਚ ਸਟਾਰਟ ਕਰਕੇ ਇੰਸਟਾਲਡ ਐਪਲੀਕੇਸ਼ਨ ਵਿੱਚੋਂ ਹਟਾ ਸਕਦੇ ਹਾਂ। ਮਾਲਵੇਅਰ ਨੂੰ ਨਾਰਮਲ ਮੋਡ ਵਿੱਚ ਹਟਾਉਣਾ ਅਸੰਭਵ ਹੋ ਸਕਦਾ ਹੈ- ਕਿਉਂਕਿ ਇਹ ਬੈਕਗ੍ਰਾਊਂਡ ਵਿੱਚ ਚੱਲ ਰਿਹਾ ਹੁੰਦਾ ਹੈ ਅਤੇ ਐਂਟੀਵਾਇਰਸ ਦੀ ਵਰਕਿੰਗ ਵਿੱਚ ਦਖਲਅੰਦਾਜ਼ੀ ਕਰ ਸਕਦਾ ਹੈ। ਇਸ ਲਈ ਇਸਨੂੰ ਸੇਫ਼ ਮੋਡ ਵਿੱਚ ਹੀ ਹਟਾਉਣ ਦੀ ਪ੍ਰਕਿਰਿਆ ਸਹੀ ਹੁੰਦੀ ਹੈ। ਜੇ ਅਸੀਂ ਵਿੱਡੋਜ਼ 10 ਵਿੱਚ ਵਿੱਡੋਜ਼ ਡਿਫੈਂਡਰ ਦੀ ਵਰਤੋਂ ਕਰ ਰਹੇ ਹਾਂ, ਤਾਂ ਇਹ ਠੀਕ ਰਹੇਗਾ ਕਿ ਇਸ ਸਮੱਸਿਆ ਨੂੰ ਇੱਕ offline ਮਾਲਵੇਅਰ ਨਾਲ ਸਕੈਨ ਕੀਤਾ ਜਾਵੇ।
- ਸਿਸਟਮ ਰੀਸਟੋਰ ਚਲਾਓ (Run System Restore) :** ਜੇ ਸਾਡਾ ਕੰਪਿਊਟਰ ਹਾਲ ਹੀ ਵਿੱਚ ਵਧੀਆ ਕੰਮ ਕਰ ਰਿਹਾ ਸੀ ਪਰ ਬਾਅਦ ਵਿੱਚ ਇਹ ਅਸਥਿਰ (Unstable) ਹੋ ਜਾਂਦਾ ਹੈ ਤਾਂ ਅਸੀਂ ਇਸ ਸਿਸਟਮ ਦੀ ਪੁਰਾਣੀ ਸਥਿਤੀ ਦੀ ਚੰਗੀ ਕਨਫਰੀਗਰੇਸ਼ਨ (Configuration) ਨੂੰ ਬਹਾਲ ਕਰਨ ਲਈ ਸਿਸਟਮ ਰੀਸਟੋਰ ਦੀ ਵਰਤੋਂ ਕਰ ਸਕਦੇ ਹਾਂ।
- ਹਾਲ ਹੀ ਵਿੱਚ ਸਥਾਪਤ ਕੀਤੇ ਸਾਫ਼ਟਵੇਅਰ ਨੂੰ ਅਨਿੱਸਟਾਲ ਕਰੋ :** ਜੇ ਅਸੀਂ ਹਾਲ ਹੀ ਵਿੱਚ ਕੋਈ ਸਾਫ਼ਟਵੇਅਰ ਸਥਾਪਿਤ ਕੀਤਾ ਹੈ (ਜਿਵੇਂ ਕਿ ਇੱਕ ਹਾਰਡਵੇਅਰ ਡਰਾਈਵਰ ਜਾਂ ਇੱਕ ਪ੍ਰੋਗਰਾਮ ਜਿਸ ਵਿੱਚ ਇੱਕ ਡਰਾਈਵਰ ਸ਼ਾਮਲ ਹੈ) ਅਤੇ ਬਾਅਦ ਵਿੱਚ ਸਾਡਾ ਕੰਪਿਊਟਰ ਕ੍ਰੈਸ਼ ਹੋ ਜਾਂਦਾ ਹੈ (ਜ਼ਿਆਦਾਤਰ ਕੇਸਾਂ ਵਿੱਚ ਨੀਲੀ-ਸਕੀਨ ਦਾ ਕਾਰਨ) ਤਾਂ ਅਸੀਂ ਇਸ ਸਾਫ਼ਟਵੇਅਰ ਨੂੰ ਕੰਟਰੋਲ ਪੈਨਲ ਤੋਂ ਅਨਿੱਸਟਾਲ (Uninstall) ਕਰ ਸਕਦੇ ਹਾਂ। ਅਜਿਹਾ ਕਰਨ ਤੋਂ ਬਾਅਦ ਸਾਡਾ ਕੰਪਿਊਟਰ ਨਾਰਮਲ ਤੌਰ 'ਤੇ ਬੂਟ ਹੋਣਾ ਚਾਹੀਦਾ ਹੈ।
- ਹਾਰਡਵੇਅਰ ਡਰਾਈਵਰਾਂ ਨੂੰ ਅਪਡੇਟ (Update) ਕਰੋ :** ਜੇਕਰ ਸਾਡੇ ਹਾਰਡਵੇਅਰ ਡਰਾਈਵਰ ਕੰਪਿਊਟਰ ਸਿਸਟਮ ਵਿੱਚ ਰੁਕਾਵਟ ਦਾ ਕਾਰਨ ਬਣ ਰਹੇ ਹਨ ਤਾਂ ਅਸੀਂ ਆਪਣੇ ਕੰਪਿਊਟਰ ਸਿਸਟਮ ਦੇ ਨਿਰਮਾਤਾ ਦੀ ਵੈਬਸਾਈਟ ਤੋਂ ਅਪਡੇਟ ਕੀਤੇ ਡਰਾਈਵਰ ਡਾਊਨਲੋਡ ਕਰਕੇ ਇਹਨਾਂ ਨੂੰ ਸੇਫ਼ ਮੋਡ ਵਿੱਚ ਇੰਸਟਾਲ ਕਰ

ਸਕਦੇ ਹਾਂ। ਜੇ ਸਾਡਾ ਕੰਪਿਊਟਰ ਅਸਥਿਰ ਹੋ ਗਿਆ ਹੈ ਤਾਂ ਸਾਨੂੰ ਇਹ ਪ੍ਰਕਿਰਿਆ ਸੇਫ ਮੋਡ ਵਿੱਚ ਹੀ ਕਰਨੀ ਪਵੇਗੀ। ਅਜਿਹਾ ਕਰਨ ਵੇਲੇ ਹਾਰਡਵੇਅਰ ਡਰਾਈਵਰ ਆਸਾਨੀ ਨਾਲ ਇੰਸਟਾਲ ਹੋ ਜਾਣਗੇ ਅਤੇ ਕੰਪਿਊਟਰ ਨੂੰ ਅਸਥਿਰ (Unstable) ਨਹੀਂ ਕਰਨਗੇ।

- **ਸਿਸਟਮ ਕ੍ਰੈਸ਼ (System Crash) ਨੂੰ ਚੈਕ ਕਰਨਾ :** ਜੇ ਸਾਡਾ ਕੰਪਿਊਟਰ ਆਮ ਤੌਰ 'ਤੇ ਅਸਥਿਰ (Unstable) ਹੁੰਦਾ ਹੈ ਪਰ ਸੇਫ ਮੋਡ ਵਿੱਚ ਵਧੀਆ ਕੰਮ ਕਰਦਾ ਹੈ, ਤਾਂ ਇਹ ਸੰਭਾਵਨਾ ਹੈ ਕਿ ਸਾਡੇ ਕੰਪਿਊਟਰ ਦੇ ਕਰੈਸ਼ ਹੋਣ ਦਾ ਕਾਰਨ ਸਾਫਟਵੇਅਰ ਦੀ ਸਮੱਸਿਆ ਹੈ। ਹਾਲਾਂਕਿ, ਜੇਕਰ ਕੰਪਿਊਟਰ ਸੇਫ ਮੋਡ ਵਿੱਚ ਵੀ ਕ੍ਰੈਸ਼ ਹੋਈ ਜਾਂਦਾ ਹੈ ਤਾਂ ਇਹ ਅਕਸਰ ਇੱਕ ਸੰਕੇਤ ਹੁੰਦਾ ਹੈ ਸਾਡਾ ਕੰਪਿਊਟਰ ਵਿੱਚ ਇੱਕ ਹਾਰਡਵੇਅਰ ਸਮੱਸਿਆ ਹੈ। (ਯਾਦ ਰੱਖੋ ਕਿ ਸੇਫ ਮੋਡ ਵਿੱਚ ਸਥਿਰਤਾ ਦਾ ਮਤਲਬ ਇਹ ਨਹੀਂ ਹੈ ਕਿ ਇਹ ਇੱਕ ਹਾਰਡਵੇਅਰ ਸਮੱਸਿਆ ਹੈ) ਉਦਾਹਰਣ ਵਜੋਂ ਕੰਪਿਊਟਰ ਦਾ ਗ੍ਰਾਫਿਕਸ ਕਾਰਡ ਵਿੱਚ ਕੋਈ ਤਕਨੀਕੀ ਖ਼ਰਾਬੀ ਹੋ ਸਕਦੀ ਹੈ ਜੋ ਕਿ ਸਿਸਟਮ ਫਾਈਲ ਲੋਡ ਹੋਣ ਵੇਲੇ ਕਰੈਸ਼ ਹੋ ਜਾਂਦਾ ਹੈ।

#### 4.5. ਡਿਵਾਈਸ ਡਰਾਈਵਰਾਂ ਦੀ ਇੰਸਟਾਲੇਸ਼ਨ (Installation of Device Drivers)

ਡਰਾਈਵਰ ਇੱਕ ਸਾਫਟਵੇਅਰ ਹੁੰਦਾ ਹੈ ਜਿਸਦੀ ਵਰਤੋਂ ਕਰਕੇ ਇੱਕ ਡਿਵਾਈਸ ਸਾਡੇ ਕੰਪਿਊਟਰ ਨਾਲ ਸੰਚਾਰ ਕਰਦੀ ਹੈ। ਜਦੋਂ ਕੰਪਿਊਟਰ ਦਾ ਕੋਈ ਡਿਵਾਈਸ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੁੰਦਾ ਤਾਂ ਅਸੀਂ ਜਾਂਚ ਕਰ ਸਕਦੇ ਹਾਂ ਕਿ ਡਰਾਈਵਰ ਸਹੀ ਤਰ੍ਹਾਂ ਇੰਸਟਾਲ ਹੈ ਜਾਂ ਨਹੀਂ। ਖਰਾਬ ਡਰਾਈਵਰ ਹਮੇਸ਼ਾ ਸਾਡੇ ਕੰਪਿਊਟਰ ਵਿੱਚ ਸਮੱਸਿਆ ਦਾ ਕਰਨ ਹੋ ਸਕਦਾ ਹੈ। ਸਮੱਸਿਆ ਨੂੰ ਹੱਲ ਕਰਨ ਲਈ, ਸਾਨੂੰ ਡਰਾਈਵਰ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੁੰਦੀ ਹੈ। ਕੁਝ ਡਿਵਾਈਸਾਂ ਲਈ, ਵਿੰਡੋਜ਼ ਆਪਣੇ ਆਪ ਡਰਾਈਵਰ ਨੂੰ ਅਪਡੇਟ ਕਰ ਸਕਦੇ ਹਨ। ਕੁਝ ਡਿਵਾਈਸ ਖ਼ਾਸ ਕਰਕੇ ਐਕਸਟਰਨਲ ਉਪਕਰਣਾਂ ਲਈ ਸਾਨੂੰ ਅਪਡੇਟ ਕੀਤੇ ਡਰਾਈਵਰਾਂ ਨੂੰ ਆਪਣੇ ਆਪ ਇੰਸਟਾਲ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਲਈ ਸਾਨੂੰ ਇਹਨਾਂ ਡਰਾਈਵਰਾਂ ਨੂੰ ਮੈਨੂਅਲ ਤਰੀਕੇ ਨਾਲ ਡਾਊਨਲੋਡ ਕਰਨ ਦੀ ਜ਼ਰੂਰਤ ਹੁੰਦੀ ਹੈ।


##### 4.5.1 ਡਰਾਈਵਰ ਨੂੰ ਮੈਨੂਅਲ ਡਾਊਨਲੋਡ ਕਰਨਾ (Download the drivers Manually)

ਨਵੇਂ ਡਰਾਈਵਰ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ ਕੰਪਿਊਟਰ ਦੇ ਨਿਰਮਾਤਾ ਦੀਆਂ ਵੈੱਬਸਾਈਟਾਂ ਜਾਂ ਡਿਵਾਈਸ ਨਿਰਮਾਤਾ ਦੀ ਵੈੱਬਸਾਈਟ 'ਤੇ ਵਿਜ਼ਿਟ ਕਰਨਾ ਪਵੇਗਾ। ਡਰਾਈਵਰ ਅਪਡੇਟ ਅਕਸਰ ਉਹਨਾਂ ਦੀਆਂ ਵੈੱਬਸਾਈਟਾਂ ਦੇ ਸੁਪੋਰਟ ਸੈਕਸ਼ਨ (Support section) ਵਿੱਚ ਉਪਲੱਬਧ ਹੁੰਦੇ ਹਨ। ਜੇ ਅਸੀਂ ਕੋਈ ਬ੍ਰਾਂਡ ਵਾਲਾ ਕੰਪਿਊਟਰ ਵਰਤ ਰਹੇ ਹਾਂ ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਅਸੀਂ ਪੀ.ਸੀ. ਨਿਰਮਾਤਾ ਦੀ ਵੈੱਬਸਾਈਟ 'ਤੇ ਜਾ ਕੇ ਪਹਿਲਾਂ ਨਵੇਂ ਡਰਾਈਵਰ ਦੀ ਜਾਂਚ ਕਰੀਏ, ਕਿਉਂਕਿ ਉਹ ਡਰਾਈਵਰ ਨੂੰ ਕਸਟੋਮਾਈਜ ਕਰ ਸਕਦੇ ਹਨ। ਇਹਨਾਂ ਡਰਾਈਵਰਾਂ ਨੂੰ ਡਾਊਨਲੋਡ ਕਰਨ ਲਈ ਸਾਨੂੰ ਪੀ.ਸੀ. ਦਾ ਮਾਡਲ ਅਤੇ ਆਪਰੇਟਿੰਗ ਸਿਸਟਮ ਦੀ ਕਿਸਮ ਜਿਵੇਂ ਕਿ ਵਿੰਡੋਜ਼- 7/8/10 ਆਦਿ ਨੂੰ ਸਿਲੈਕਟ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਸਹੀ ਡਰਾਈਵਰ ਡਾਊਨਲੋਡ ਹੋ ਸਕੇ (ਕਈ ਨਿਰਮਾਤਾ ਦੀ ਵੈੱਬਸਾਈਟ 'ਤੇ ਆਪਰੇਟਿੰਗ ਸਿਸਟਮ ਆਪਣੇ-ਆਪ ਸਿਲੈਕਟ ਹੋ ਜਾਂਦਾ ਹੈ)। ਆਮ ਤੌਰ 'ਤੇ, ਪੀ.ਸੀ. ਦਾ ਮਾਡਲ ਮਸ਼ੀਨ ਤੇ ਦੇਖਿਆ ਜਾ ਸਕਦਾ ਹੈ। ਜੇ ਸਾਨੂੰ ਡਿਵਾਈਸ ਮੈਨੂਫੈਕਚਰਰ ਦੀ ਸਾਈਟ ਤੋਂ ਡਰਾਈਵਰ ਡਾਊਨਲੋਡ ਕਰਨ ਦੀ ਜ਼ਰੂਰਤ ਹੈ, ਤਾਂ ਸਾਨੂੰ ਡਿਵਾਈਸ ਦੇ ਮਾਡਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

##### 4.5.2 ਡਰਾਈਵਰ ਨੂੰ ਕਿਵੇਂ ਸਥਾਪਤ (Install) ਕਰਨਾ ਹੈ

ਜਦੋਂ ਅਸੀਂ ਡਰਾਈਵਰ ਫਾਈਲ ਡਾਊਨਲੋਡ ਕਰਦੇ ਹਾਂ ਤਾਂ ਆਮਤੌਰ 'ਤੇ ਇਹ ਡਾਊਨਲੋਡ ਕੀਤੀ ਡਰਾਈਵਰ ਫਾਈਲ ਇੱਕ ਐਗਜ਼ੀਕਿਊਟੇਬਲ ਫਾਈਲ ਹੁੰਦੀ ਹੈ (ਫਾਈਲ ਨਾਮ ".exe" ਵਿੱਚ ਖਤਮ ਹੁੰਦਾ ਹੈ) ਜਾਂ ਇੱਕ ਜ਼ਿਪ ਫਾਈਲ (ਫਾਈਲ ਨਾਮ ".zip") ਵਿੱਚ ਖਤਮ ਹੁੰਦਾ ਹੈ।


- ਐਗਜ਼ੀਕਿਊਟੇਬਲ ਫਾਈਲ ਲਈ, ਡਰਾਈਵਰ ਨੂੰ ਸਥਾਪਤ (Install) ਕਰਨ ਲਈ, ਸਾਨੂੰ ਸਿਰਫ ਫਾਈਲ 'ਤੇ ਡਬਲ-ਕਲਿੱਕ ਕਰਨ ਅਤੇ ਆਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੁੰਦੀ ਹੈ।
- ਜ਼ਿਪ ਫਾਈਲ ਲਈ, ਸਾਨੂੰ ਇਸ ਨੂੰ ਅਨਜ਼ਿਪ ਕਰਨ ਅਤੇ ਆਰਕਿਵ (archive) ਵਿੱਚ ਐਗਜ਼ੀਕਿਊਟੇਬਲ ਫਾਈਲ ਲੱਭਣ ਦੀ ਜ਼ਰੂਰਤ ਹੁੰਦੀ ਹੈ। ਜੇ ਸਾਨੂੰ ਐਗਜ਼ੀਕਿਊਟੇਬਲ ਫਾਈਲ ਨਹੀਂ ਮਿਲਦੀ ਤਾਂ ਸਾਨੂੰ ".inf" ਫਾਈਲ ਦੀ ਵਰਤੋਂ



ਚਿੱਤਰ 4.1 ਡਿਵਾਈਸ ਮੈਨੋਜਰ


ਕਰਕੇ ਡਰਾਈਵਰ ਸਟੈਪ-ਬਾਏ-ਸਟੈਪ ਇੱਸਟਾਲ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤਰੀਕੇ ਨਾਲ ਡਰਾਈਵਰ ਨੂੰ ਇਨਸਟਾਲ ਕਰਨ ਲਈ ਹੇਠ ਦਿੱਤੇ ਸਟੈਪਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ-

1. ਵਿੰਡੋਜ਼ 10 ਵਿੱਚ ਸਟਾਰਟ ਬਟਨ 'ਤੇ ਰਾਈਟ ਕਲਿੱਕ ਕਰਕੇ **ਡਿਵਾਈਸ ਮੈਨੇਜਰ** ਖੋਲੋ।
2. ਉਹ ਡਿਵਾਈਸ ਲੱਭੋ ਜਿਸ ਦਾ ਡਰਾਈਵਰ ਸਥਾਪਤ ਕਰਨ ਦੀ ਜ਼ਰੂਰਤ ਹੈ। (ਆਉ ਉਦਾਹਰਣ ਲਈ ਵੀਡੀਓ ਕਾਰਡ ਲੈਂਦੇ ਹਾਂ)
3. ਡਿਵਾਈਸ ਤੇ ਰਾਈਟ ਕਲਿੱਕ ਕਰੋ ਅਤੇ (Update Driver Software) ਨੂੰ ਸਿਲੈਕਟ ਕਰੋ।
4. "Browse my computer for driver software" ਦੀ ਚੋਣ ਕਰੋ ਜਿਵੇਂ ਕਿ ਚਿੱਤਰ 4.2 ਵਿੱਚ ਦਿਖਾਇਆ ਗਿਆ ਹੈ।




**ਚਿੱਤਰ 4.2**

5. ਸਿਲੈਕਟ "Let me pick from a list of device drivers on my computer". ਜਿਵੇਂ ਕਿ ਚਿੱਤਰ 4.3 ਵਿੱਚ ਦਿਖਾਇਆ ਗਿਆ ਹੈ।




**ਚਿੱਤਰ : 4.3**

6. Have Disk... ਬਟਨ ਤੇ ਕਲਿੱਕ ਕਰੋ। ਜਿਵੇਂ ਕਿ ਚਿੱਤਰ 4.4 ਵਿੱਚ ਦਿਖਾਇਆ ਗਿਆ ਹੈ।



**ਚਿੱਤਰ 4.4**

7. کلیک کرੋ Browse... بਟਨ ਜਿਵੇਂ ਕਿ ਚਿੱਤਰ 4.5 ਵਿੱਚ ਦਿਖਾਇਆ ਗਿਆ ਹੈ। ਜਿੱਥੇ ਅਸੀਂ ਡਾਊਨਲੋਡ ਕੀਤੇ ਡਰਾਈਵਰ ਫਾਈਲ ਨੂੰ ਸੇਵ ਕੀਤਾ ਉਸ ਫੋਲਡਰ ਤੇ ਜਾਓ ਅਤੇ .inf ਡਰਾਈਵਰ ਫਾਈਲ ਨੂੰ browse ਕਰੋ।



ਚਿੱਤਰ 4.5

8. ਇੱਸਟਾਲੇਸ਼ਨ ਨੂੰ ਖਤਮ ਕਰਨ ਲਈ OK ਬਟਨ ਨੂੰ ਕਲਿੱਕ ਕਰੋ। ਅਜਿਹਾ ਕਰਨ ਵੇਲੇ ਸਾਨੂੰ ਕਿਸੇ ਐਡਮਿਨ ਪਾਸਵਰਡ ਜਾਂ ਆਪਣੀ ਪਸੰਦ ਦੀ ਪੁਸ਼ਟੀ ਕਰਨ ਲਈ ਕਿਹਾ ਜਾ ਸਕਦਾ ਹੈ।

#### 4.6 ਪਲੱਗ ਅਤੇ ਪਲੇਅ ਹਾਰਡਵੇਅਰ ਇੱਸਟਾਲੇਸ਼ਨ (Plug and Play Hardware Installation)

ਪਲੱਗ ਅਤੇ ਪਲੇਅ ਨੂੰ ਕਈ ਵਾਰ ਸੰਬੰਧ ਰੂਪ ਵਿੱਚ ਪੀ.ਐਨ.ਪੀ (PnP) ਵੀ ਕਿਹਾ ਜਾਂਦਾ ਹੈ। ਇਸ ਸ਼ਬਦ ਨੂੰ ਇਹ ਵਰਣਨ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਿ ਜਦੋਂ ਕੋਈ ਉਪਕਰਣ ਕੰਪਿਊਟਰ ਸਿਸਟਮ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਜੁੜਦੇ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਲਈ ਉਪਭੋਗਤਾ ਨੂੰ ਡਿਵਾਈਸ ਲਈ ਮੈਨੂਅਲੀ ਡਰਾਈਵਰ ਇੱਸਟਾਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਦੀ ਬਜਾਏ ਕੰਪਿਊਟਰ ਆਪਣੇ ਆਪ ਡਿਵਾਈਸ ਦੀ ਪਛਾਣ (detect) ਕਰ ਲੈਂਦਾ ਹੈ ਇਹ ਲੋੜ ਪੈਣ ਤੇ ਹਾਰਡਵੇਅਰ ਲਈ ਨਵੇਂ ਡਰਾਈਵਰ ਲੋਡ ਕਰਦਾ ਹੈ ਅਤੇ ਨਵੇਂ ਜੁੜੇ ਉਪਕਰਣ ਨਾਲ ਕੰਮ ਕਰਨਾ ਅਰੰਭ ਕਰਦਾ ਹੈ।


ਉਦਾਹਰਣ ਦੇ ਲਈ, ਜੇ ਅਸੀਂ ਆਪਣੇ ਕੰਪਿਊਟਰ 'ਤੇ ਪਲੱਗ-ਅਤੇ-ਪਲੇਅ ਕੀਬੋਰਡ ਨੂੰ USB ਪੋਰਟ ਨਾਲ ਜੋੜਦੇ ਹਾਂ, ਤਾਂ ਇਹ ਪਲੱਗ ਇੰਨ ਹੋਣ ਦੇ ਕੁਝ ਸਕਿੰਟਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਜੇ ਸਾਡਾ ਕੰਪਿਊਟਰ ਪਲੱਗ-ਅਤੇ-ਪਲੇਅ ਡਿਵਾਈਸ ਫੀਚਰ ਨੂੰ ਸੁਪੋਰਟ ਨਹੀਂ ਕਰਦਾ ਤਾਂ ਸਾਨੂੰ ਪਿਛਲੇ ਟਾਗਿਕ ਵਿਚ ਦੱਸੇ ਅਨੁਸਾਰ ਕੰਮ ਕਰਨ ਤੋਂ ਪਹਿਲਾਂ ਡਰਾਈਵਰ ਸਥਾਪਤ ਕਰਨ ਅਤੇ ਡਿਵਾਈਸ ਨੂੰ ਸਥਾਪਤ ਕਰਨ ਦੇ ਕਈ ਸਟੈਪਸ ਕਰਨ ਦੀ ਜ਼ਰੂਰਤ ਹੋਏਗੀ। ਯਾਦ ਰੱਖਣ ਵਾਲੀ ਬੇਸਿਕ ਗੱਲ ਇਹ ਹੈ ਕਿ ਅੰਦਰੂਨੀ ਹਿੱਸਿਆਂ ਨੂੰ ਇੱਨਸਟਾਲ ਕਰਨ ਲਈ ਕੰਪਿਊਟਰ ਸਿਸਟਮ ਨੂੰ ਬਦਨ ਕਰਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਬਾਹਰੀ ਉਪਕਰਨਾਂ ਆਮ ਤੌਰ 'ਤੇ ਕੰਪਿਊਟਰ ਦੀ ਚਲ ਦੀ ਹਾਲਤ ਵਿੱਚ ਵੀ ਇੱਨਸਟਾਲ ਕੀਤੇ ਜਾ ਸਕਦੇ ਹਨ।

#### 4.7 ਪੋਰਟਾਂ (PORTS) ਦੀਆਂ ਕਿਸਮਾਂ

ਕੰਪਿਊਟਰ ਹਾਰਡਵੇਅਰ ਵਿੱਚ, ਇੱਕ ਪੋਰਟ ਕੰਪਿਊਟਰ ਅਤੇ ਹੋਰ ਕੰਪਿਊਟਰਾਂ ਜਾਂ ਪੈਰੀਫਿਰਲ ਉਪਕਰਣਾਂ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ। ਕੰਪਿਊਟਰ ਪੋਰਟਾਂ ਦੇ ਬਹੁਤ ਸਾਰੇ ਉਪਯੋਗ ਹੁੰਦੇ ਹਨ ਜਿਵੇਂ ਕਿ ਇੱਕ ਮਾਨੀਟਰ, ਵੈੱਬਕੈਮ, ਸਪੀਕਰ ਜਾਂ ਹੋਰ ਪੈਰੀਫਿਰਲ ਉਪਕਰਣਾਂ ਨੂੰ ਜੋੜਨਾ। ਇਸ ਲਈ, ਇੱਕ ਪੋਰਟ ਇੱਕ ਸਰੀਰਕ ਡੈਕਿੰਗ ਪੁਆਇੰਟ ਹੈ ਜਿਸਦੀ ਵਰਤੋਂ ਕਰਦਿਆਂ ਇੱਕ ਬਾਹਰੀ ਉਪਕਰਣ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ। ਆਓ ਹੁਣ ਕੁਝ ਮਹੱਤਵਪੂਰਨ ਕਿਸਮਾਂ ਦੀਆਂ ਪੋਰਟਾਂ 'ਤੇ ਵਿਚਾਰ ਕਰੀਏ:

- ਸੀਰੀਅਲ ਪੋਰਟ :** ਇਹ ਪੋਰਟ ਮੁੱਖ ਤੌਰ 'ਤੇ ਬਾਹਰੀ ਮਾਡਮ ਅਤੇ ਪੁਰਾਣੇ ਕੰਪਿਊਟਰ ਮਾਊਸ ਲਈ ਵਰਤੀ ਜਾਂਦੀ ਹੈ। ਇਸ ਦੇ ਦੋ ਵਰਜਨ ਹਨ- 9 ਪਿੰਨ ਅਤੇ 25 ਪਿੰਨ। ਇਸ ਪੋਰਟ ਦੀ ਵਰਤੋਂ ਕਰਦਿਆਂ ਡਾਟਾ 115 ਕਿਲੋਬਿਟ ਪ੍ਰਤੀ ਸਕਿੰਟ ਦੀ ਰਹਤਾਰ 'ਤੇ ਕੰਮ ਕਰਦਾ ਹੈ।

- **ਪੈਰਲਲ ਪੋਰਟ (Parallel Port) :** ਇਹ ਪੋਰਟ ਸਕੈਨਰਾਂ ਅਤੇ ਪਿੰਟਰਾਂ ਲਈ ਵਰਤੀ ਜਾਂਦੀ ਹੈ ਅਤੇ ਇਸਨੂੰ ਪਿੰਟਰ ਪੋਰਟ ਵੀ ਕਿਹਾ ਜਾਂਦਾ ਹੈ। ਇਸ ਵਿੱਚ 25 ਪਿੰਨਾਂ ਹੁੰਦੀਆਂ ਹਨ।
- **PS/2 ਪੋਰਟ :** ਇਹ ਪੋਰਟ ਪੁਰਾਣੀ ਕਿਸਮ ਦੇ ਕੰਪਿਊਟਰ ਕੀਬੋਰਡ ਅਤੇ ਮਾਊਸ ਲਈ ਵਰਤੀ ਜਾਂਦੀ ਹੈ ਇਸਨੂੰ ਮਾਊਸ ਪੋਰਟ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਪੁਰਾਣੇ ਕੰਪਿਊਟਰ ਦੋ PS/2 ਪੋਰਟ ਪ੍ਰਦਾਨ ਕਰਦੇ ਹਨ-ਇੱਕ ਮਾਊਸ ਅਤੇ ਦੂਜਾ ਕੀਬੋਰਡ ਲਈ। ਮਾਊਸ ਪੋਰਟ ਹਰੇ ਰੰਗ ਦੇ ਕੋਡ ਵਿੱਚ ਆਉਂਦਾ ਹੈ ਅਤੇ ਕੀਬੋਰਡ ਪੋਰਟ (ਮਜ਼ੈਟਾ) ਰੰਗ ਵਿੱਚ ਆਉਂਦਾ ਹੈ। ਰੰਗ ਕੋਡਾਂ ਨੂੰ ਤੁਰੰਤ ਪਛਾਣ ਲਈ ਵਰਤਿਆ ਜਾਂਦਾ ਹੈ।



ਚਿੱਤਰ 4.6 ਪੋਰਟਾਂ ਦੀਆਂ ਵੱਖ-ਵੱਖ ਕਿਸਮਾਂ

- **ਯੂਨੀਵਰਸਲ ਸੀਰੀਅਲ ਬੱਸ (ਜਾਂ ਯੂ.ਐਸ.ਬੀ.) (Universal Serial Bus) :** ਇਹ ਬਹੁਤ ਮਸ਼ਹੂਰ ਅਤੇ ਪਰਭਾਵੀ ਕਿਸਮ ਦੀ ਪੋਰਟ ਹੈ। ਇਹ ਬਾਹਰੀ (External) USB ਡਿਵਾਈਸਾਂ ਜਿਵੇਂ ਕਿ ਬਾਹਰੀ ਹਾਰਡ ਡਿਸਕ, ਪਿੰਟਰ, ਸਕੈਨਰ, ਮਾਊਸ, ਕੀਬੋਰਡ ਆਦਿ ਨੂੰ ਜੋੜ ਸਕਦਾ ਹੈ। ਇਹ ਪੋਰਟ 1997 ਵਿੱਚ ਪੇਸ਼ ਕੀਤੀ ਗਈ ਸੀ। ਬਹੁਤ ਕੰਪਿਊਟਰ ਘੱਟੋ ਘੱਟ ਦੋ USB ਪ੍ਰਦਾਨ ਕਰਦੇ ਹਨ। ਐਡਵਾਂਸਡ ਮਾਡਲਾਂ ਵਿੱਚ, ਇੱਥੇ ਚਾਰ USB ਪੋਰਟਸ ਹਨ। ਬਹੁਤ ਪਹਿਲਾਂ ਦੋ ਪੋਰਟ ਬਲੁ ਕਲਰ ਕੋਡ ਅਤੇ ਹੋਰ ਬਲੈਕ ਕਲਰ ਕੋਡ ਦੇ ਨਾਲ ਆਉਂਦੇ ਹਨ। USB 3.0 ਪੋਰਟ ਦਾ ਨੀਲਾ ਕੋਡ ਰਹਿੰਦਾ ਹੈ। USB 3.0 ਪੋਰਟ 'ਤੇ ਡਾਟਾ 12 ਜਾਂ ਵੱਧ ਮੈਗਾਬਿਟ ਪ੍ਰਤੀ ਸਕਿੰਟ ਤੇ ਟਰੈਵਲ (ਕੰਮਯੁਨੀਕੇਟ) ਕਰਦਾ ਹੈ। USB ਦੇ ਅਨੁਕੂਲ ਡਿਵਾਇਸ ਇੱਕ ਪੋਰਟ 'ਤੇ ਪਾਵਰ ਪ੍ਰਾਪਤ ਕਰ ਸਕਦੇ ਹਨ।
- **ਵੀਜੀਏ (VGA) ਪੋਰਟ :** ਇਸ ਨੂੰ ਮਾਨੀਟਰ ਪੋਰਟ ਵੀ ਕਿਹਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਮਾਨੀਟਰ ਨੂੰ ਕੰਪਿਊਟਰ ਦੇ ਵੀਡੀਓ ਕਾਰਡ ਨਾਲ ਜੋੜਨ ਲਈ ਕੀਤੀ ਜਾਂਦੀ ਹੈ। ਇਸ ਵਿੱਚ 15 ਸੁਰਾਖ ਹੁੰਦੇ ਹਨ ਅਤੇ ਇਹ ਸੀਰੀਅਲ ਪੋਰਟ ਕੁਨੈਕਟਰ ਨਾਲ ਮਿਲਦਾ ਜੁਲਦਾ ਹੁੰਦਾ ਹੈ। ਹਾਲਾਂਕਿ, ਸੀਰੀਅਲ ਪੋਰਟ ਕੁਨੈਕਟਰ ਵਿੱਚ ਪਿੰਨ ਹੁੰਦੇ ਹਨ ਪਰ ਵੀਜੀਏ ਪੋਰਟ ਵਿੱਚ ਸੁਰਾਖ ਹੁੰਦੇ ਹਨ।
- **ਪਾਵਰ ਕੁਨੈਕਟਰ (Power Connector) :** ਇਹ ਕੁਨੈਕਟਰ ਕੰਪਿਊਟਰ ਸਿਸਟਮ ਨੂੰ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਤਿੰਨ-ਪਿੰਨ ਵਾਲਾ ਪਲੱਗ ਹੈ। ਖੱਬੀ ਪਿੰਨ ਨਿਉਟਰਲ ਅਤੇ ਸੱਜੀ ਪਿੰਨ ਫੇਸ ਲਈ ਅਤੇ ਉੱਪਰਲੀ ਤੀਜੀ ਪਿੰਨ ਨੂੰ ਪਾਵਰ ਲੀਕ ਹੋਣ ਦੀ ਸਥਿਤੀ ਵਿੱਚ ਅਰਥਿੰਗ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ।
- **ਮਾਡਮ ਪੋਰਟ (Modem Port) :** ਇਸ ਪੋਰਟ ਨੂੰ ਸੰਚਾਰ ਪੋਰਟ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਪੀ.ਸੀ. ਦੇ ਮਾਡਮ ਨੂੰ ਟੈਲੀਫੋਨ ਨੈਟਵਰਕ ਨਾਲ ਜੋੜਦਾ ਹੈ। ਇਹ ਆਰਜੇ-11 (RJ-11) ਕਿਸਮ ਦੇ ਕੁਨੈਕਟਰ ਨਾਲ ਜੁੜਦਾ ਹੈ।
- **ਈਥਰਨੈੱਟ ਪੋਰਟ (Ethernet Port) :** ਇਸ ਪੋਰਟ ਨੂੰ ਲੈਨ (LAN) ਪੋਰਟ ਵੀ ਕਿਹਾ ਜਾਂਦਾ ਹੈ ਅਤੇ ਸਾਡੇ ਪੀਸੀ ਨੂੰ ਇੱਕ ਨੈਟਵਰਕ ਅਤੇ ਹਾਈ ਸਪੀਡ ਇੰਟਰਨੈੱਟ ਨਾਲ ਜੋੜਦਾ ਹੈ। ਇੱਕ ਆਰਜੇ -45 ਕੁਨੈਕਟਰ ਨੈਟਵਰਕ ਕੇਬਲ ਨੂੰ ਇੱਕ ਕੰਪਿਊਟਰ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ। ਇਹ ਪੋਰਟ ਇੱਕ ਈਥਰਨੈੱਟ

ਕਾਰਡ 'ਤੇ ਹੁੰਦਾ ਹੈ। ਡਾਟਾ ਨੈਟਵਰਕ ਬੈਂਡਵਿੱਡਬ ਦੇ ਅਧਾਰ ਤੋਂ 10 ਮੈਗਾਬਿਟ ਤੋਂ 1000 ਮੈਗਾਬਿਟ ਪ੍ਰਤੀ ਸੰਕਿੰਟ ਦੀ ਰਫ਼ਤਾਰ ਨਾਲ ਸੰਚਾਰ ਕਰਦਾ ਹੈ।

- **ਡਿਜੀਟਲ ਵੀਡੀਓ ਇੰਟਰਫੇਸ, ਡੀਵੀਆਈ ਪੋਰਟ (Digital Video Interface, DVI) :** ਇਹ ਫਲੈਟ ਪੈਨਲ ਐਲਸੀਡੀ ਮਾਨੀਟਰ ਨੂੰ ਕੰਪਿਊਟਰ ਦੇ ਵੀਡੀਓ ਗ੍ਰਾਫਿਕ ਕਾਰਡਾਂ ਨਾਲ ਜੋੜਦਾ ਹੈ। ਇਹ ਵੀਡੀਓ ਕਾਰਡ ਬਹੁਤ ਮਸ਼ਹੂਰ ਹੈ।

#### 4.8 ਪੀ.ਸੀ. ਸਕਿਉਰਿਟੀ ਟੂਲ (PC Security Tool)

ਕੰਪਿਊਟਰ ਸਕਿਉਰਿਟੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਹ ਸਾਡੇ ਡਾਟਾ ਨੂੰ ਸੁਰੱਖਿਅਤ ਰੱਖਦੀ ਹੈ। ਇਹ ਸਾਡੇ ਕੰਪਿਊਟਰ ਦੀ ਸਮੁੱਚੀ ਸਿਹਤ ਲਈ ਵੀ ਮਹੱਤਵਪੂਰਨ ਹੈ। ਕੰਪਿਊਟਰ ਦੀ ਸਹੀ ਸਕਿਉਰਿਟੀ ਵਾਇਰਸਾਂ ਅਤੇ ਮਾਲਵੈਅਰ ਨੂੰ ਰੋਕਣ ਵਿੱਚ ਸਹਾਇਤਾ ਕਰਦੀ ਹੈ, ਤਾਂ ਜੋ ਪ੍ਰੋਗਰਾਮ ਤੇਜ਼ ਅਤੇ ਨਿਰਵਿਘਨ ਚਲ ਸਕਣ। ਇੰਟਰਨੈੱਟ 'ਤੇ ਜਦੋਂ ਅਸੀਂ ਇੱਕ ਫ੍ਰੀਵੇਅਰ (freeware) ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਆਪਰੇਟਿੰਗ ਸਿਸਟਮ ਵੱਲੋਂ ਵੈਰੀਫਾਈ ਨਹੀਂ ਹੁੰਦਾ ਹੈ ਤਾਂ ਅਸੀਂ ਆਪਣੇ ਕੰਪਿਊਟਰ ਨੂੰ ਕਈ ਤਰ੍ਹਾਂ ਦੇ ਮਾਮਲਿਆਂ ਲਈ ਖੋਲ੍ਹ ਦਿੰਦੇ ਹਾਂ। ਉਦਾਹਰਣ ਦੇ ਲਈ, ਅਸੀਂ ਇੱਕ ਮੁਫਤ ਡੈਸਕਟੋਪ ਐਪਲੀਕੇਸ਼ਨ ਡਾਊਨਲੋਡ ਕਰਦੇ ਹਾਂ ਅਤੇ ਅਣਜਾਣੇ ਵਿੱਚ ਐਪਲੀਕੇਸ਼ਨ ਦੇ ਨਾਲ ਸਪਾਈਵੇਅਰ ਜਾਂ ਇੱਕ ਬ੍ਰਾਊਜ਼ਰ ਟੂਲਬਾਰ ਸਥਾਪਤ ਕਰ ਸਕਦੇ ਹਾਂ।

ਆਮ ਤੌਰ 'ਤੇ ਇਨ੍ਹਾਂ ਮੁਫਤ ਐਪਲੀਕੇਸ਼ਨਾਂ ਵਿੱਚ ਇੱਕ ਚੈਕਬਾਕਸ ਦਿੱਤਾ ਹੁੰਦਾ ਹੈ ਜਿਸ ਨੂੰ ਅਸੀਂ ਆਮਤੌਰ 'ਤੇ ਇਗਨੋਰ ਕਰ ਦਿੰਦੇ ਹਾਂ ਜਿਸ ਨਾਲ ਸਪਾਈਵੇਅਰ ਜਾਂ ਟੂਲਬਾਰ ਸਥਾਪਤ ਕਰਨ ਦੀ ਪ੍ਰਵਾਨਗੀ ਮਿਲ ਜਾਂਦੀ ਹੈ। ਇਹ ਸਪਾਈਵੇਅਰ, ਬਹੁਤ ਸਾਰੇ ਮਾਮਲਿਆਂ ਵਿੱਚ, ਸਾਡੇ ਵੈੱਬ ਬ੍ਰਾਊਜ਼ਰ ਵਿੱਚ ਅਸੀਂ ਜੋ ਕੁਝ ਕਰਦੇ ਹਾਂ, ਨੂੰ ਟਰੈਕ ਕਰ ਸਕਦਾ ਹੈ ਅਤੇ ਇਹ ਟੂਲਬਾਰ ਸੰਭਾਵਤ ਤੌਰ 'ਤੇ ਸਾਡੇ ਸਾਰੇ ਸਿਸਟਮ ਨੂੰ ਹੌਲੀ ਕਰ ਸਕਦੇ ਹਨ। ਜਦੋਂ ਅਸੀਂ ਅਨ-ਟਰਸਟਡ ਫ੍ਰੀਵੇਅਰ ਸਥਾਪਿਤ ਕਰਦੇ ਹਾਂ, ਤਾਂ ਅਸੀਂ ਆਪਣੇ ਕੰਪਿਊਟਰ ਸਿਸਟਮ ਨੂੰ ਟਰੋਜਨ ਹੋਰਸ, ਸਪਾਈਵੇਅਰ, ਵਾਇਰਸ ਆਦਿ ਦੇ ਦਾਖਲੇ ਲਈ ਖੋਲ੍ਹ ਲੈਂਦੇ ਹਾਂ।

##### 4.8.1 ਪੀ.ਸੀ. ਸਕਿਉਰਿਟੀ ਟੂਲ (Tools) ਦੀ ਮਹੱਤਤਾ

ਜਦੋਂ ਸਾਨੂੰ ਪਤਾ ਚਲਦਾ ਹੈ ਕਿ ਸਾਡਾ ਸਿਸਟਮ ਉਪਰੋਕਤ ਕਿਸੇ ਵੀ ਹਮਲੇ ਨਾਲ ਸੰਕਰਮਿਤ (Infected) ਹੋ ਗਿਆ ਹੈ ਤਾਂ ਅਸੀਂ ਕੁਝ ਅਦਾਇਗੀ (payment) ਕਰਨ ਤੋਂ ਬਾਅਦ ਐਂਟੀਵਾਇਰਸ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਜਾਂ ਤਾਂ ਇਸ ਨੂੰ ਲੋਕਲ ਵਿਕਰੋਤਾ ਤੋਂ ਜਾਂ ਆਨ-ਲਾਈਨ ਵਿਕਰੋਤਾਵਾਂ ਤੋਂ ਵੀ ਖਰੀਦ ਸਕਦੇ ਹਾਂ। ਪਰ ਸਾਡਾ ਓਪਰੇਟਿੰਗ ਸਿਸਟਮ ਸਾਨੂੰ ਕੁਝ ਬਹੁਤ ਮਹੱਤਵਪੂਰਨ ਸਕਿਉਰਿਟੀ ਉਪਕਰਣ ਪ੍ਰਦਾਨ ਕਰਦਾ ਹੈ ਜੋ ਇੰਨਬਿਲਟ ਅਤੇ ਵਰਤੋਂ ਕਰਨ ਲਈ ਮੁਫਤ ਹਨ। ਵਿੰਡੋਜ਼ ਡਿਫੈਂਡਰ, ਵਿੰਡੋਜ਼ ਦੇ ਨਵੀਨਤਮ ਵਰਜ਼ਣ ਵਿੱਚ ਬਣਾਇਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉ ਵਿੱਚ ਸਹਾਇਤਾ ਕਰਦਾ ਹੈ। ਵਿੰਡੋਜ਼ 7 ਦਾ ਪੁਰਾਣਾ ਵਰਜ਼ਣ ਚਲਾਉਣ ਵਾਲੇ ਇੱਕ ਪੀਸੀ ਲਈ, ਅਸੀਂ ਮਾਈਕਰੋਸੋਫਟ ਸਕਿਉਰਿਟੀ ਅਸੈਂਸ਼ਨਿਅਲਜ਼ ਡਾਊਨਲੋਡ ਕਰ ਸਕਦੇ ਹਾਂ। ਮਾਈਕਰੋਸੋਫਟ ਸਿਕਿਊਰਟੀ ਅਸੈਂਸ਼ਨਿਅਲਜ਼ ਇੱਕ ਯੂਜ਼ਰ ਅਤੇ ਛੋਟੇ ਵਪਾਰਿਕ ਵਰਤੋਂਕਾਰਾਂ ਦੀ ਵਰਤੋਂ ਲਈ ਬਣਾਇਆ ਗਿਆ ਹੈ। ਹੇਠਾਂ ਲਿਖੇ ਅਨੁਸਾਰ ਕੁਝ ਤਰੀਕੇ ਹਨ ਜੋ ਮਾਈਕਰੋਸੋਫਟ ਸੁਰੱਖਿਆ ਅਸੈਂਸ਼ਨਿਅਲਜ਼ ਨੂੰ ਸਾਡੇ ਪੀਸੀ ਨੂੰ ਸੁਰੱਖਿਅਤ ਰੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ

- ਰੀਅਲ ਟਾਈਮ ਪ੍ਰੋਟੈਕਸ਼ਨ (Real Time Protection)
- ਸਿਸਟਮ ਸਕੈਨਿੰਗ (System Scanning)
- ਸਿਸਟਮ ਕਲੀਨਿੰਗ (System Cleaning)
- ਵਿੰਡੋਜ਼ ਫਾਇਰਵਾਲ ਇੰਟੀਗਰੇਸ਼ਨ (Windows Firewall Integration)
- ਡਾਇਨਾਮਿਕ ਸਿਗਨੇਚਰ ਸੇਵਾ (Dynamic Signature Service)
- ਰੂਟਕਿਟ ਸੁਰੱਖਿਆ (Rootkit Security)

#### 4.9 ਸਾਫਟਵੇਅਰ ਅਪਡੇਟ ਅਤੇ ਅਪਗ੍ਰੇਡ (Software Update and Upgrade)

ਇੱਕ ਐਪ ਜਾਂ ਓਪਰੇਟਿੰਗ ਸਿਸਟਮ ਵਿੱਚ ਤਬਦੀਲੀ ਕਰਨ ਲਈ ਅਪਡੇਟ ਅਤੇ ਅਪਗ੍ਰੇਡ ਕਰਨਾ ਦੋ ਵੱਖਰੇ ਤਰੀਕੇ ਹਨ। ਪਰ ਇਹਨਾਂ ਵਿੱਚ ਪ੍ਰਮੁੱਖ ਅੰਤਰ, ਕੀਤੀਆਂ ਗਈਆਂ ਤਬਦੀਲੀਆਂ ਅਤੇ ਉਹਨਾਂ ਦੀ ਸੋਧ ਕਰਨ ਦੀ ਮਹੱਤਤਾ ਵਿੱਚ ਹੁੰਦਾ ਹੈ। ਇੱਕ ਸਾਫਟਵੇਅਰ ਅਪਡੇਟ ਵਿੱਚ ਬੱਗ ਫਿਕਸ (bug fixes) ਅਤੇ ਹੋਰ ਛੋਟੇ ਸੁਧਾਰ ਸ਼ਾਮਲ ਹੁੰਦੇ ਹਨ, ਜਦੋਂ ਕਿ ਇੱਕ ਸਾਫਟਵੇਅਰ ਅਪਗ੍ਰੇਡ ਸਾਫਟਵੇਅਰ ਦਾ ਵਰਜ਼ਣ ਬਦਲਦਾ ਹੈ।

#### 4.9.1 ਸਾਫਟਵੇਅਰ ਅਪਡੇਟ (SOFTWARE UPDATE)

ਇੱਕ ਅਪਡੇਟ ਇੱਕ ਪੈਚ (Patch) ਹੁੰਦਾ ਹੈ ਜੋ ਉਤਪਾਦ ਦੇ ਜਾਰੀ ਹੋਣ ਤੋਂ ਇਸ ਵਿੱਚ ਪਾਈਆਂ ਸਮੱਸਿਆਵਾਂ ਜਾਂ ਗਲਤੀਆਂ ਦੇ ਹੱਲ ਲਈ ਬਾਅਦ ਵਿੱਚ ਉਪਲੱਬਧ ਹੁੰਦਾ ਹੈ। ਜਦੋਂ ਅਸੀਂ ਕੋਈ ਅਪਡੇਟ ਕਰਦੇ ਹਾਂ, ਤਾਂ ਐਪ ਜਾਂ ਆਪਰੇਟਿੰਗ ਸਿਸਟਮ ਵਿੱਚ ਤਬਦੀਲੀਦਾਅਾਂ ਹੁੰਦੀਆਂ ਹਨ। ਇਹ ਸਭ ਇਸ ਤਰੀਕੇ ਨਾਲ ਹੁੰਦਾ ਹੈ ਕਿ ਅਪਡੇਟ ਕਰਨ ਤੋਂ ਬਾਅਦ ਕੌਰ ਪ੍ਰਕਟ (core-product) ਪ੍ਰਭਾਵਤ ਨਾ ਹੋਵੇ। ਇਸ ਲਈ, ਸਾਡੇ ਕੰਪਿਊਟਰ ਵਿੱਚ ਅਕਸਰ ਵਾਪਰੀਆਂ ਤਬਦੀਲੀਆਂ ਜਿਵੇਂ ਬੱਗ ਫਿਕਸ, ਸਕਿਓਰਿਟੀ ਪੈਚ, ਡਰਾਈਵਰਾਂ ਲਈ ਸੁਪੋਰਟ ਸ਼ਾਮਲ ਕਰਨਾ ਅਤੇ ਨਵੇਂ ਹਾਰਡਵੇਅਰ ਆਦਿ ਨੂੰ ਇੱਕ ਅਪਡੇਟ ਕਿਹਾ ਜਾ ਸਕਦਾ ਹੈ। ਇੱਕ ਅਪਡੇਟ ਅਕਸਰ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇਸਨੂੰ ਪਰਫੋਰਮ ਕਰਨ ਵਿੱਚ ਕੁਝ ਮਿੰਟ ਲੱਗ ਸਕਦੇ ਹਨ। ਅਪਡੇਟਸ ਅਕਸਰ ਮੁਫਤ ਹੁੰਦੇ ਹਨ ਅਤੇ ਇਹ ਅਕਸਰ ਜ਼ਰੂਰੀ ਹੁੰਦੇ ਹਨ।

#### 4.9.2 ਸਾਫਟਵੇਅਰ ਅਪਗ੍ਰੇਡ (SOFTWARE UPGRADE)

ਇੱਕ ਅਪਗ੍ਰੇਡ ਇੱਕ ਉਤਪਾਦ ਦੇ ਪੁਰਾਣੇ ਵਰਜ਼ਣ ਨੂੰ ਨਵੇਂ ਵਿੱਚ ਤਬਦੀਲ ਕਰਨਾ ਹੁੰਦਾ ਹੈ। ਜਦੋਂ ਸਾਫਟਵੇਅਰ ਵਿੱਚ ਕੀਤੀਆਂ ਤਬਦੀਲੀਆਂ ਮਹੱਤਵਪੂਰਣ ਹੁੰਦੀਆਂ ਹਨ ਤਾਂ ਅਸੀਂ ਇਸ ਨੂੰ ਅਪਗ੍ਰੇਡ ਕਰਿ ਸਕਦੇ ਹਾਂ। ਉਬੰਡੂ (Ubuntu) ਆਪਰੇਟਿੰਗ ਸਿਸਟਮ ਦੀ ਵਰਜ਼ਣ 16.04 ਤੋਂ ਉਬੰਡੂ 17.04 ਵਰਜ਼ਣ ਕਰਨਾ ਨੂੰ ਅਪਗ੍ਰੇਡ ਕਿਹਾ ਜਾਵੇਗਾ, ਅਪਡੇਟ ਨਹੀਂ।

ਇੱਕ ਅਪਗ੍ਰੇਡ ਵਿੱਚ ਜਿਆਦਾਤਰ ਜੀ.ਯੂ.ਆਈ (GUI) ਵਿੱਚ ਮਹੱਤਵਪੂਰਣ ਤਬਦੀਲੀਆਂ ਅਤੇ ਕਈ ਤਰ੍ਹਾਂ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਵਿਕਲਪ ਸ਼ਾਮਲ ਹੁੰਦੇ ਹਨ ਜੋ ਕਿਸੇ ਸਾਫਟਵੇਅਰ ਜਾਂ ਓਪਰੇਟਿੰਗ ਸਿਸਟਮ ਦੇ ਮੌਜੂਦਾ ਵਰਜ਼ਣ ਵਿੱਚ ਨਹੀਂ ਹੁੰਦੇ ਹਨ। ਇਸ ਦਾ ਆਕਾਰ ਕਈ ਗੀਗਾਬਾਈਟ ਤੱਕ ਹੋ ਸਕਦਾ ਹੈ। ਇੱਕ ਅਪਗ੍ਰੇਡ ਲਈ ਪੈਸਾ ਖਰਚਣਾ ਪੈਂਦਾ ਹੈ ਅਤੇ ਇਹ ਅਕਸਰ ਜ਼ਰੂਰੀ ਨਹੀਂ ਹੁੰਦੇ ਹਨ।

#### 4.10 ਐਮ. ਐਸ. ਆਫਿਸ ਦਾ ਇੰਸਟਾਲੇਸ਼ਨ (Installation of MS Office)

ਮਾਈਕ੍ਰੋਸਾਫਟ ਆਫਿਸ ਮਾਈਕਰੋਸਾਫਟ ਉਤਪਾਦਕਤਾ ਵਾਲੇ ਸਾਫਟਵੇਅਰ ਦਾ ਪੂਰਾ ਸੂਟ ਹੈ, ਜਿਸ ਵਿੱਚ ਵਰਡ, ਐਕਸਲ, ਪਾਵਰਪੁਆਇੰਟ, ਵਨ ਨੋਟ, ਪਬਲੀਸ਼ਰ ਅਤੇ ਐਕਸੈਸ ਸ਼ਾਮਲ ਹਨ। ਇਹ ਪ੍ਰੋਗਰਾਮ ਆਪਣੇ ਆਪ ਓਪਰੇਟਿੰਗ ਸਿਸਟਮ ਤੋਂ ਇਲਾਵਾ ਮਾਈਕਰੋਸਾਫਟ ਦੇ ਮੁੱਖ ਉਤਪਾਦਾਂ ਨੂੰ ਦਰਸਾਉਂਦੇ ਹਨ। ਇਹ ਸ਼ਾਇਦ ਦੁਨੀਆ ਦਾ ਸਭ ਤੋਂ ਭਰੋਸੇਮੰਦ ਅਤੇ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਵਪਾਰਕ ਸਾਫਟਵੇਅਰ ਹੈ। ਆਫਿਸ ਸੂਟ ਵਿੱਚ ਉਹ ਸਾਰੇ ਪ੍ਰੋਗਰਾਮ ਹੁੰਦੇ ਹਨ ਜਿਨ੍ਹਾਂ ਦੀ ਸਾਨੂੰ ਦਫਤਰ ਵਿੱਚ ਲੋੜ ਹੁੰਦੀ ਹੈ। ਬਹੁਤ ਸਾਰੀਆਂ ਕੰਪਨੀਆਂ ਵਿੱਡੋਜ਼ ਓਪਰੇਟਿੰਗ ਸਿਸਟਮ ਅਤੇ ਮਾਈਕ੍ਰੋਸਾਫਟ ਆਫਿਸ ਦੀ ਵਰਤੋਂ ਕਰਦੀਆਂ ਹਨ।


#### 4.10.1 ਐਮ. ਐਸ. ਆਫਿਸ ਸਥਾਪਤ ਕਰਨਾ (ਆਫਿਸ 2013 ਦੀ ਵਰਤੋਂ ਕਰਨਾ ਉਦਾਹਰਣ)

ਹੇਠ ਦਿੱਤੇ ਸਟੈਪ ਦੀ ਵਰਤੋਂ ਕਰਕੇ ਆਫਿਸ ਇੰਸਟਾਲੇਸ਼ਨ ਕੀਤੀ ਜਾ ਸਕਦੀ ਹੈ:

- ਉਸ ਫੋਲਡਰ ਨੂੰ ਖੋਲੋ ਜਿਸ ਵਿੱਚ ਐਮ. ਐਸ. ਆਫਿਸ ਦੀ ਇੰਸਟਾਲੇਸ਼ਨ ਲਈ ਫਾਈਲਾਂ ਹਨ।
- ਵਿੱਡੋਜ਼ ਆਫਿਸ ਦਾ ਉਹ ਵਰਣਜ਼ ਚੁਣੋ ਜੋ ਅਸੀਂ ਇੰਸਟਾਲ ਕਰਨਾ ਚਾਹੁੰਦੇ ਹਾਂ (32-ਬਿੱਟ ਜਾਂ 64-ਬਿੱਟ)
- setup.exe ਫਾਈਲ 'ਤੇ ਦੋ ਵਾਰ ਕਲਿੱਕ ਕਰੋ।
- ਲਾਇਸੈਂਸ ਐਗਰੀਮੈਂਟ ਨੂੰ ਪੜ੍ਹੋ, ਚੈਕਬਾਕਸ 'ਤੇ ਕਲਿੱਕ ਕਰੋ “I accept the terms of this agreement, ਅਤੇ ਫਿਰ Continue 'ਤੇ ਕਲਿੱਕ ਕਰੋ ਜਿਵੇਂ ਕਿ ਚਿੱਤਰ 4.7 ਵਿੱਚ ਦਿਖਾਇਆ ਗਿਆ ਹੈ।



- **Install Now** 'ਤੇ ਕਲਿੱਕ ਕਰੋ ਜਿਵੇਂ ਕਿ ਚਿੱਤਰ 4.8 ਵਿੱਚ ਦਿਖਾਇਆ ਗਿਆ ਹੈ।




**ਚਿੱਤਰ 4.7**


**ਚਿੱਤਰ 4.8**

**ਨੋਟ :** ਜੇ ਤੁਹਾਡੇ ਕੋਲ ਕੰਪਿਊਟਰ ਵਿੱਚ ਮਾਈਕਰੋਸਾਫਟ ਆਫਿਸ ਦਾ ਪਿਛਲਾ ਵਰਜਨ ਇੰਸਟਾਲ ਹੈ, ਤਾਂ ਇਹ ਬਟਨ “ਅਪਗ੍ਰੇਡ” ਪਛੇਗਾ।

- ਸਾਫਟਵੇਅਰ ਦੇ ਸਬਾਇਤ ਹੋਣ ਤਕ ਇੰਤਜ਼ਾਰ ਕਰੋ। ਇੰਸਟਾਲੇਸ਼ਨ ਪ੍ਰੋਗਰੈਸ ਨੂੰ ਪ੍ਰੋਗਰੈਸ ਬਾਰ ਦੀ ਵਰਤੋਂ ਕਰਕੇ ਦਿਖਾਇਆ ਜਾਵੇਗਾ।
- ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ, **Close** ਬਟਨ 'ਤੇ ਕਲਿੱਕ ਕਰੋ ਜਿਵੇਂ ਕਿ ਚਿੱਤਰ 4.10 ਵਿੱਚ ਦਿਖਾਇਆ ਗਿਆ ਹੈ।



**ਚਿੱਤਰ 4.9**



**ਚਿੱਤਰ 4.10**

#### 4.10.2 ਐਕਟੀਵੇਟ ਕਰਨ ਦੇ ਨਿਰਦੇਸ਼ (ਆਫਿਸ 2013 ਦੀ ਉਦਾਹਰਣ)

- ਸਟਾਰਟ ਮੀਨੂ 'ਤੋਂ All programs → Microsoft Office 2013 ਅਤੇ ਫਿਰ ਫੋਲਡਰ ਵਿੱਚ ਉਪਲਬਧ ਕੋਈ ਵੀ ਸਾਫਟਵੇਅਰ (ਉਦਾ. ਵਰਡ 2013, ਐਕਸਲ 2013) ਖੋਲਣ ਲਈ ਇਸ 'ਤੇ ਕਲਿੱਕ ਕਰੋ।
- ਐਕਟੀਵੇਟ ਆਫਿਸ ਵਿੰਡੋ ਖੁੱਲ੍ਹੇਗੀ। "Enter the product key instead" 'ਤੇ ਕਲਿੱਕ ਕਰੋ।
- product key ਪਾਓ ਅਤੇ **Continue** 'ਤੇ ਕਲਿੱਕ ਕਰੋ।

## 4.11 ਵਿੰਡੋਜ਼ ਓਪਰੇਟਿੰਗ ਸਿਸਟਮ ਨਾਲ ਜਾਣ-ਪਛਾਣ (Windows Operating System)

ਇੱਕ ਓਪਰੇਟਿੰਗ ਸਿਸਟਮ (OS) ਇੱਕ ਸਾਫਟਵੇਅਰ ਹੈ ਜੋ ਇੱਕ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ। ਦੂਜੇ ਪ੍ਰਗਾਮਾਂ ਨੂੰ ਚਲਾਉਣ ਲਈ ਹਰੇਕ ਕੰਪਿਊਟਰ ਕੋਲ ਘੱਟੋ-ਘੱਟ ਇੱਕ ਓਪਰੇਟਿੰਗ ਸਿਸਟਮ (OS) ਹੋਣਾ ਲਾਜ਼ਮੀ ਹੈ। ਕ੍ਰੋਮ, ਐਮਐਸ ਵਰਡ, ਗੋਮਜ਼, ਆਦਿ ਵਰਗੇ ਐਪਲੀਕੇਸ਼ਨਾਂ ਨੂੰ ਇੱਕ ਵਾਤਾਵਰਣ ਦੀ ਜ਼ਰੂਰਤ ਹੈ ਜਿਸ ਵਿੱਚ ਇਹ Run ਹੋ ਕੇ ਆਪਣਾ ਕਾਰਜ ਕਰੇਗੀ। ਓਪਰੇਟਿੰਗ ਸਿਸਟਮ (OS) ਕੰਪਿਊਟਰ ਦੀ ਭਾਸ਼ਾ (Machine Language) ਸਿੱਖੇ ਬਿਨਾਂ ਕੰਪਿਊਟਰ ਹਾਰਡਵੇਅਰ ਨਾਲ ਸੰਚਾਰ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਉਪਯੋਗ ਕਰਤਾ ਲਈ ਕੋਈ ਵੀ ਕੰਪਿਊਟਰ ਜਾਂ ਮੋਬਾਈਲ ਉਪਕਰਣ ਜਿਸ ਵਿੱਚ ਓਪਰੇਟਿੰਗ ਸਿਸਟਮ ਇੰਸਟਾਲ ਨਹੀਂ ਹੈ, ਉਸਦੀ ਵਰਤੋਂ ਕਰਨਾ ਸੰਭਵ ਨਹੀਂ ਹੈ।

ਮਾਈਕ੍ਰੋਸਾਫਟ ਵਿੰਡੋਜ਼ ਨੇ 1985 ਵਿੱਚ ਆਪਣੀ ਪਹਿਲੀ ਰਿਲੀਜ਼ ਤੋਂ ਲੈ ਕੇ ਹੁਣ ਤਕ ਨੌ (9) ਵੱਡੇ ਵਰਜ਼ਣ ਦੇਖੇ ਹਨ। 29 ਸਾਲਾਂ ਬਾਅਦ ਵਿੰਡੋਜ਼ ਬਹੁਤ ਵੱਖਰਾ ਦਿਖਾਈ ਦੇ ਰਿਹਾ ਹੈ, ਪਰੰਤੂ ਉਹ ਵਿੰਡੋਜ਼ ਦੇ ਮੂਲ ਤੱਤ (core element) ਨਾਲ ਚੁੜਿਆ ਹੋਇਆ ਹੈ ਜੋ ਸਮੇਂ-ਦਰ-ਸਮੇਂ ਹੋਈ ਤਕਨੀਕੀ ਤਰੱਕੀ ਤੋਂ ਕੰਪਿਊਟਿੰਗ ਸ਼ਕਤੀ ਵਿੱਚ ਵਾਧਾ ਕਰਦੇ ਹੋਏ ਨਿਖਰਿਆ ਹੈ ਜਿਵੇਂ ਕਿ ਪੁਰਾਤਨ ਕੀਬੋਰਡ ਅਤੇ ਮਾਊਸ ਤੋਂ ਨਵੀਨਤਮ ਟੱਚ ਸਕਰੀਨ ਦਾ ਇੰਟਰਫੇਸ। ਹੇਠਾਂ ਕੁਝ ਤਾਜ਼ਾ ਵਿੰਡੋਜ਼ ਓਪਰੇਟਿੰਗ ਸਿਸਟਮ ਦੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਜੋ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ:

- ਵਿੰਡੋਜ਼ 10 :** ਵਿੰਡੋਜ਼ 10 ਦਾ ਨੌਵਾਂ (9th) ਰੂਪਾਂਤਰ ਹੋਣ ਦੇ ਬਾਵਜੂਦ, ਸਾਰੇ ਵਿੰਡੋਜ਼ ਪਲੇਟਫਾਰਮਾਂ ਨੂੰ ਕਈ ਡਿਵਾਇਸਾਂ ਵਿੱਚ ਏਕੀਕ੍ਰਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਵਿੰਡੋਜ਼ ਫੋਨ ਅਤੇ ਟੈਬਲੇਟਸ ਸਮੇਤ, ਵਿਸ਼ਵਵਿਆਪੀ ਐਪਸ ਨਾਲ ਜੋ ਵਿੰਡੋਜ਼ ਸਟੋਰ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਸਾਰੇ ਵਿੰਡੋਜ਼ ਡਿਵਾਇਸਾਂ ਤੇ ਚੱਲ ਸਕਦੇ ਹਨ।

ਵਿੰਡੋਜ਼ 10 ਮਾਈਕ੍ਰੋਸਾਫਟ ਵਿੱਚ ਪੁਰਾਤਨ ਇੰਟਰਫੇਸ ਵਾਲਾ ਸਟਾਰਟ ਮੀਨੂ ਮਿਲਦਾ ਹੈ ਅਤੇ ਰਵਾਇਤੀ ਡੈਸਕਟਾਪ ਕੰਪਿਊਟਰ ਉਪਭੋਗਤਾਵਾਂ ਲਈ ਵਧੇਰੇ ਸੰਤੁਲਿਤ ਐਕਸੈਂਸ ਲੈ ਕੇ ਆਇਆ ਹੈ। ਕੁਝ ਦਿਲਚਸਪ ਵਿਸ਼ੇਸ਼ਤਾਵਾਂ ਵਿੱਚ ਇੱਕ ਕੰਪਿਊਟਰ ਲਈ ਇੱਕ ਕੀਬੋਰਡ ਅਤੇ ਮਾਊਸ ਮੋਡ ਅਤੇ ਇੱਕ ਟੈਬਲੇਟ ਮੋਡ ਦੇ ਵਿੱਚਕਾਰ ਬਦਲਣ ਦੀ ਯੋਗਤਾ ਸ਼ਾਮਲ ਹੁੰਦੀ ਹੈ।

- ਵਿੰਡੋਜ਼ 8.1 :** ਵਿੰਡੋਜ਼ 8 ਅਕਤੂਬਰ 2013 ਵਿੱਚ ਪੇਸ਼ ਕੀਤੀ ਗਈ। ਵਿੰਡੋਜ਼ 8.1 ਨੇ ਮਾਈਕ੍ਰੋਸਾਫਟ ਦੇ ਸਾਲਾਨਾ ਸਾਫਟਵੇਅਰ ਅਪਡੇਟਾਂ ਦੀ ਇੱਕ ਤਬਦੀਲੀ ਕਰਕੇ ਇਸਦੇ ਨਵੇਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਕੀਤੇ ਗਏ ਹਨ। ਜਿਵੇਂ ਕਿ ਵਿੰਡੋਜ਼ 8.1 ਨੇ ਸਟਾਰਟ ਬਟਨ ਨੂੰ ਦੁਬਾਰਾ ਪੇਸ਼ ਕੀਤਾ, ਜਿਸ ਨੇ ਵਿੰਡੋਜ਼ 8.1 ਦੇ ਡੈਸਕਟਾਪ ਵਿੱਚ ਸਿੱਧਾ ਬੂਟ ਕਰਨ ਦੀ ਚੋਣ ਵੀ ਕਰ ਸਕਦੇ ਹਨ, ਜੋ ਉਨ੍ਹਾਂ ਲਈ ਵਧੇਰੇ ਸਹਾਇਤਾ ਹੁੰਦੇ ਹਨ ਜੋ ਡੈਸਕਟਾਪ ਕੰਪਿਊਟਰ ਦੀ ਵਰਤੋਂ ਟੱਚ-ਫੋਕਸਡ ਸਕਰੀਨ ਦੀ ਥਾਂ 'ਤੇ ਮਾਊਸ ਅਤੇ ਕੀਬੋਰਡ ਨਾਲ ਕਰਦੇ ਹਨ।
- ਵਿੰਡੋਜ਼ 7 :** ਵਿੰਡੋਜ਼ 7 ਪਹਿਲੀ ਵਾਰ ਅਕਤੂਬਰ 2009 ਵਿੱਚ ਜਾਰੀ ਕੀਤੀ ਸੀ। ਇਸਦਾ ਉਦੇਸ਼ ਵਿੰਡੋਜ਼ ਵਿਸਟਾ ਦੁਆਰਾ ਆਈਆਂ ਸਾਰੀਆਂ ਮੁਸ਼ਕਲਾਂ ਜਿਵੇਂ ਕਿ “ਡਾਇਲਾਗ ਬਾਕਸ ਓਵਰਲੋਡ” ਦੀ ਥਾਂ ਇਸਦੀ ਦਿੱਖ ਨੂੰ ਜਿਆਦਾ ਵਧੀਆ ਅਤੇ ਯੂਜ਼ਰ ਦੇ ਅਨੁਕੂਲ ਵਿਸ਼ੇਸ਼ਤਾਵਾਂ ਦਾ ਸੁਮੇਲ ਦੇਣਾ ਸੀ।

ਇਹ ਤੇਜ਼, ਵਧੇਰੇ ਸਥਿਰ ਅਤੇ ਵਰਤਣ ਵਿੱਚ ਆਸਾਨ ਸੀ, ਇਸ ਓਪਰੇਟਿੰਗ ਸਿਸਟਮ ਦੇ ਬਣਨ ਨਾਲ ਜ਼ਿਆਦਾਤਰ ਉਪਭੋਗਤਾ ਅਤੇ ਕਾਰੋਬਾਰੀ ਨੇ ਵਿੰਡੋਜ਼ ਵਿਸਟਾ ਨੂੰ ਛੱਡ ਕੇ, ਵਿੰਡੋਜ਼ ਐਕਸਪੀ ਤੋਂ ਸਿੱਧਾ ਵਿੰਡੋਜ਼-7 ਨਾਲ ਅਪਗ੍ਰੇਡ ਹੋ ਗਏ ਹਨ।





Fig 4.11

## 4.12 ਥਿੰਨ-ਕਲਾਈੰਟ (Thin Client) ਤਕਨਾਲੋਜੀ

### ਨਾਲ ਜਾਣ-ਪਛਾਣ


ਥਿੰਨ-ਕਲਾਈੰਟ ਕੰਪੈਕਟ ਉਪਕਰਣ ਹਨ ਜੋ ਸਥਾਨਕ ਤੌਰ 'ਤੇ ਸਟੋਰ ਕੀਤੇ ਪ੍ਰਗਰਾਮਾਂ ਨਾਲ ਚਲਦੇ ਹਨ ਅਤੇ ਜਿਹਨਾਂ ਨੂੰ ਇੱਕ ਥਾਂ 'ਤੋਂ ਦੂਜੀ ਥਾਂ 'ਤੇ ਆਸਾਨੀ ਨਾਲ ਸ਼ਿਫ਼ਟ ਕੀਤਾ ਜਾ ਸਕਦਾ ਹੈ। ਉਹ ਕੰਪਿਊਟਰ ਦੀ ਤਰ੍ਹਾਂ ਬਾਕੀ ਨੋਡਜ਼ 'ਤੇ ਚੱਲਣ ਲਈ ਸਰਵਰਾਂ ਨਾਲ ਜੁੜਦੇ ਹਨ ਅਤੇ ਸੁਰੱਖਿਅਤ ਡਾਟਾ ਸੈਂਟਰਾਂ ਵਿੱਚ ਹਾਰਡ ਡਰਾਈਵਾਂ ਨੂੰ ਐਕਸੈਸ ਕਰਨ ਲਈ ਰਿਮੋਟ ਡਿਸਪਲੇਅ ਦੀ ਵਰਤੋਂ ਕਰਦੇ ਹਨ। ਇਹ ਪ੍ਰਕਿਰਿਆ ਉਪਭੋਗਤਾਵਾਂ ਨੂੰ ਵਰਚੁਅਲ ਐਪਲੀਕੇਸ਼ਨਾਂ ਅਤੇ ਡੈਸਕਟਾਪ ਪ੍ਰਦਾਨ ਕਰਦੀ ਹੈ। ਥਿੰਨ-ਕਲਾਈੰਟ ਤਕਨਾਲੋਜੀ ਨੂੰ ਵਿਆਪਕ ਤੌਰ 'ਤੇ ਇੱਕ ਪ੍ਰਭਾਵਸ਼ਾਲੀ ਵਰਚੁਅਲ ਡੈਸਕਟਾਪ ਕੰਪਿਊਟਿੰਗ ਮਾਡਲ ਵੱਜੋਂ ਮੰਨਿਆ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਇਹ ਇੱਕ ਸੁਰੱਖਿਅਤ ਉਪਕਰਣ ਹੈ ਇਸ ਵੱਲੋਂ ਪ੍ਰਗਰਾਮਾਂ, ਐਪਲੀਕੇਸ਼ਨਾਂ, ਮੈਮੋਰੀ ਅਤੇ ਸੰਵੇਦਨਸ਼ੀਲ ਜਾਣਕਾਰੀ ਕਿਸੇ ਡਿਵਾਈਸ ਦੀ ਬਜਾਏ ਕਿਸੇ ਡਾਟਾ ਸੈਂਟਰ ਵਿੱਚ ਸੁਰੱਖਿਅਤ ਢੰਗ ਨਾਲ ਸਟੋਰ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਰੈਗਲਰ ਵਰਤੋਂ ਵਿੱਚ ਵਰਤੇ ਜਾਣ ਵਾਲੇ ਪੀ.ਸੀ. ਦੀ ਥਾਂ 'ਤੇ ਥਿੰਨ-ਕਲਾਈੰਟ ਉਹਨਾਂ ਕਾਰੋਬਾਰਾਂ ਲਈ ਵਿਵਹਾਰਕ ਵਿਕਲਪ ਹਨ ਜੋ ਲਚਕਤਾ, ਐਨਰਜੀ-ਕੁਸ਼ਲਤਾ, ਬਿਹਤਰ ਡਾਟਾ ਸਕਿਓਰਿਟੀ ਅਤੇ ਲੰਬੇ ਸਮੇਂ ਲਈ ਆਈ.ਟੀ. ਢਾਂਚੇ ਦੀ ਮੰਗ ਕਰਦੇ ਹਨ।



ਚਿੱਤਰ 4.12 ਥਿੰਨ ਕਲਾਈੰਟ ਤਕਨਾਲੋਜੀ

## 4.13 ਕੰਟਰੋਲ ਪੈਨਲ (Control Panel)

ਕੰਟਰੋਲ ਪੈਨਲ ਵਿੱਡੋਜ਼ ਓਪਰੇਟਿੰਗ ਸਿਸਟਮ ਦੀ ਇੱਕ ਵਿਸ਼ੇਸ਼ਤਾ ਹੈ ਜੋ ਉਪਭੋਗਤਾ ਨੂੰ ਸਿਸਟਮ ਸੈਟਿੰਗਾਂ ਅਤੇ ਕੰਟਰੋਲ ਨੂੰ ਸੋਧਣ ਦੀ ਆਗਿਆ ਦਿੰਦੀ ਹੈ। ਇਸ ਵਿੱਚ ਕੋਈ ਛੋਟੇ ਐਪਲੀਕੇਸ਼ਨ ਜਾਂ ਕੰਟਰੋਲ ਪੈਨਲ ਸ਼ਾਮਲ ਹਨ, ਜੋ ਹਾਰਡਵੇਅਰ ਜਾਂ ਸਾਫਟਵੇਅਰ ਸੈਟਿੰਗਾਂ ਨੂੰ ਵੇਖਣ ਅਤੇ ਬਦਲਣ ਲਈ ਵਰਤੇ ਜਾ ਸਕਦੇ ਹਨ। ਹਾਰਡਵੇਅਰ ਕੰਟਰੋਲ ਪੈਨਲਾਂ ਦੀਆਂ ਕੁਝ ਉਦਾਹਰਣਾਂ ਡਿਸਪਲੇਅ, ਕੀਬੋਰਡ ਅਤੇ ਮਾਊਸ ਸੈਟਿੰਗਜ਼ ਹਨ। ਸਾਫਟਵੇਅਰ ਨਿਯੰਤਰਣ ਪੈਨਲਾਂ ਵਿੱਚ ਮਿਤੀ ਅਤੇ ਸਮਾਂ, ਪਾਵਰ ਵਿਕਲਪ, ਫੋਂਟ ਅਤੇ ਪ੍ਰਬੰਧਕੀ ਟੂਲ ਸ਼ਾਮਲ ਹੁੰਦੇ ਹਨ।



ਚਿੱਤਰ 4.13 ਕੰਟਰੋਲ ਪੈਨਲ

ਵਿੱਡੋਜ਼ ਦੇ ਕੰਟਰੋਲ ਪੈਨਲ ਨੂੰ ਸਟਾਰਟ ਮੀਟੂ 'ਤੇ ਕਿਲੱਕ ਕਰਕੇ ਅਤੇ ਕੰਟਰੋਲ ਪੈਨਲ ਦੀ ਚੋਣ ਕਰਕੇ ਐਕਸੈਸ ਕੀਤਾ ਜਾ ਸਕਦਾ ਹੈ। ਕੰਟਰੋਲ ਪੈਨਲ ਜਾਂ ਤਾਂ ਕੈਟਾਗਰੀ ਵਿੱਤੀ (Category View) ਜਾਂ ਕਲਾਸਿਕ ਵਿੱਤੀ (Classic View)

ਵਿੱਚ ਵੇਖਿਆ ਜਾ ਸਕਦਾ ਹੈ। ਕੈਟਾਗਰੀ ਵਿੱਚੂ ਕੰਟਰੋਲ ਪੈਨਲਾਂ ਨੂੰ ਸੈਕਸ਼ਨਾਂ ਵਿੱਚ ਪ੍ਰਬੰਧ ਕਰਦਾ ਹੈ, ਜਦੋਂ ਕਿ ਕਲਾਸਿਕ ਵਿੱਚੂ ਉਹਨਾਂ ਸਾਰਿਆਂ ਨੂੰ ਇਕੋਂ ਸਮੇਂ ਦਿਖਾਉਂਦਾ ਹੈ। ਕੈਟਾਗਰੀ ਵਿੱਚੂ ਵਿੱਚ ਵੱਖੋ-ਵੱਖਰੀਆਂ ਸੈਟਿੰਗਾਂ ਦਾ ਪਤਾ ਲਗਾਉਣਾ ਸੌਖਾ ਹੁੰਦਾ ਹੈ, ਜਦ ਕਿ ਕੰਟਰੋਲ ਪੈਨਲਾਂ ਤੋਂ ਜਾਣੂ ਬਹੁਤ ਸਾਰੇ ਯੂਜ਼ਰ ਅਕਸਰ ਕਲਾਸਿਕ ਵਿੱਚੂ ਨੂੰ ਵਧੇਰੇ ਕੁਸ਼ਲ ਮਹਿਸੂਸ ਕਰਦੇ ਹਨ। ਆਓ ਹੇਠਾਂ ਦਿੱਤੇ ਵੇਰਵਿਆਂ ਵਿੱਚ ਹਾਰਡਵੇਅਰ ਕੰਟਰੋਲ ਪੈਨਲ ਬਾਰੇ ਚਰਚਾ ਕਰੀਏ:-

#### 4.13.1 ਡਿਸਪਲੇ ਵਿਸ਼ੇਸ਼ਤਾ (Display Properties)

ਮਾਈਕ੍ਰੋਸੋਫਟ ਵਿੱਡੋਜ਼ ਵਿੱਚ ਇੱਕ ਬਿਲਟ ਇਨ ਵਿਸ਼ੇਸ਼ਤਾ ਹੈ ਜਿਸ ਨਾਲ ਸਾਨੂੰ ਵਿਜੂਅਲ ਡਿਸਪਲੇ ਤੇ ਨਿਯੰਤਰਣ ਕਰਨ ਦੀ ਵਿਸ਼ਾਲ ਰੋਜ਼ ਦਿੱਤੀ ਜਾਂਦੀ ਹੈ। ਇਸ ਵਿਸ਼ੇਸ਼ਤਾ ਨੂੰ ਡਿਸਪਲੇ ਪ੍ਰਾਪਟੀ (Display Properties Panel) ਵੀ ਕਿਹਾ ਜਾਂਦਾ ਹੈ। ਇੱਕ ਵਾਰ ਜਦੋਂ ਅਸੀਂ ਡਿਸਪਲੇ ਪ੍ਰਾਪਟੀਜ਼ ਪੈਨਲ ਦਾ ਪ੍ਰਬੰਧਨ ਕਰਨਾ ਸਿੱਖ ਲੈਂਦੇ ਹਾਂ, ਤਾਂ ਅਸੀਂ ਟੈਕਸਟ ਨੂੰ ਸੁੰਗੜਨ (shrink) ਜਾਂ ਵੱਡਾ (enlarge) ਕਰਨ ਦੇ ਯੋਗ ਹੋਵਾਂਗੇ ਅਤੇ ਸਿਸਟਮ ਰੰਗਾਂ, ਫੋਟਾਂ ਨੂੰ ਸੋਧ ਸਕਦੇ ਹਾਂ ਜਾਂ ਡਿਸਪਲੇ ਦੇ ਰੈਜ਼ੋਲਿਊਨਸ਼ਨ (resolution) ਨੂੰ ਖੁਦ ਬਦਲ ਸਕਦੇ ਹਾਂ। ਆਓ ਇਸ ਬਾਰੇ ਪੜਦੇ ਹਾਂ:-

**4.13.1.1 ਡਿਸਪਲੇ ਪ੍ਰਾਪਟੀਜ਼ ਪੈਨਲ ਨੂੰ ਖੋਲ੍ਹਣਾ :** ਪੈਨਲ ਖੋਲ੍ਹਣ ਦੇ ਦੋ ਬੇਸਿਕ ਤਰੀਕੇ ਹਨ। ਹੇਠਾਂ ਡਿਸਪਲੇ ਪ੍ਰਾਪਟੀਜ਼ ਨੂੰ ਖੋਲ੍ਹਣ ਦੇ ਪਹਿਲੇ ਢੰਗ ਲਈ ਵਰਤੇ ਜਾਣ ਵਾਲੇ ਸਟੈਪਸ ਹਨ:

- ਵਿੱਡੋ ਦੇ ਸਟਾਰਟ ਬਟਨ 'ਤੇ ਕਲਿੱਕ ਕਰੋ,
- ਸੈਟਿੰਗਜ਼ 'ਤੇ ਕਲਿੱਕ ਕਰੋ, ਕੰਟਰੋਲ ਪੈਨਲ ਸਿਲੈਕਟ ਕਰੋ, ਕੰਟਰੋਲ ਪੈਨਲ ਦੀਆਂ ਆਈਟਮਾਂ ਸਕ੍ਰੀਨ 'ਤੇ ਦਿਖਾਈ ਦੇਣਗੀਆਂ।
- ਡਿਸਪਲੇ ਪ੍ਰਾਪਟੀਜ਼ ਪੈਨਲ ਨੂੰ ਖੋਲ੍ਹਣ ਲਈ **Display Properties** ਪੈਨਲ 'ਤੇ ਕਲਿੱਕ ਕਰੋ।

ਪੈਨਲ ਨੂੰ ਖੋਲ੍ਹਣ ਦਾ ਦੂਜਾ ਤਰੀਕਾ ਹੈ ਡੈਸਕਟਾਪ ਦੇ ਖਾਲੀ ਹਿੱਸੇ 'ਤੇ ਸੱਜਾ ਕਲਿੱਕ (right click) ਕਰਨਾ ਅਤੇ ਫਿਰ ਡਰਾਪ-ਡਾਊਨ ਮੀਨੂ ਤੋਂ "Properties or Personalize" ਜਿਵੇਂ ਕਿ ਚਿੱਤਰ ਨੰ. 4.14 ਵਿੱਚ ਦਿਖਾਇਆ ਗਿਆ ਹੈ। ਦੀ ਚੋਣ ਕਰੋ। ਹੇਠ ਦਿੱਤੀ ਤਸਵੀਰ ਵਿੱਚ ਦਿਖਾਈ ਗਈ ਇੱਕ ਵਿੱਡੋ ਖੁੱਲ੍ਹੇਗੀ :





Fig 4.14 ਡਿਸਪਲੇ ਪ੍ਰਾਪਟੀ



ਚਿੱਤਰ 4.15 ਡਿਸਪਲੇ ਪ੍ਰਾਪਟੀ ਪੈਨਲ

ਡਿਸਪਲੇ ਪ੍ਰਾਪਤੀ ਪੈਨਲ ਵਿੱਚ ਹੇਠ ਲਿਖੀਆਂ ਵਿਸ਼ੇਸ਼ਾਵਾਂ ਹਨ:


- **Adjust resolution :** ਇਸ ਦੀ ਵਰਤੋਂ ਡਿਸਪਲੇ ਸਕ੍ਰੀਨ ਦੇ ਰੈਜ਼ੋਲਿਊਣ ਨੂੰ ਬਦਲਣ ਲਈ ਕੀਤੀ ਜਾਂਦੀ ਹੈ।
- **Calibrate Color :** ਇਸ ਦੀ ਵਰਤੋਂ ਡਿਸਪਲੇ ਤੇ ਰੰਗਾਂ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਂਦੀ ਹੈ।
- **Change display settings :** ਇਸ ਦੀ ਵਰਤੋਂ ਵਿੰਡੋ ਦੇ ਭਾਗਾਂ ਦੀ ਦਿੱਖ ਨੂੰ ਬਦਲਣ ਲਈ ਕੀਤੀ ਜਾਂਦੀ ਹੈ।
- **Adjust clear Type Text :** ਇਸ ਦੀ ਵਰਤੋਂ ਸਕ੍ਰੀਨ 'ਤੇ ਟੈਕਸਟ ਦੀ ਪੜ੍ਹਨ-ਯੋਗਤਾ ਵਿੱਚ ਸੁਧਾਰ ਕਰਨ ਲਈ ਕੀਤੀ ਜਾਂਦੀ ਹੈ।
- **Set customize text size (DPI) :** ਇਹ ਟੈਕਸਟ, ਐਪਸ ਅਤੇ ਹੋਰ ਆਈਟਮਾਂ ਦੇ ਆਕਾਰ ਨੂੰ ਬਦਲਣ ਲਈ ਵਰਤਿਆ ਜਾਂਦਾ ਹੈ।

#### 4.13.2 ਮਾਊਸ ਅਤੇ ਕੀਬੋਰਡ (Mouse and Keyboard) :

ਕੰਟਰੋਲ ਪੈਨਲ ਤੋਂ ਅਸੀਂ ਆਪਣੇ ਕੰਪਿਊਟਰ ਦੇ ਕੀਬੋਰਡ ਅਤੇ ਮਾਊਸ ਨਾਲ ਸੰਬੰਧਿਤ ਬਹੁਤ ਸਾਰੀਆਂ ਸੈਟਿੰਗਾਂ ਅਰੰਜ ਕਰ ਸਕਦੇ ਹਾਂ। ਕੰਪਿਊਟਰ ਕੀਬੋਰਡ ਦੀਆਂ ਸੈਟਿੰਗਾਂ ਨੂੰ ਅਕਸੈਸ ਕਰਨ ਲਈ ਹੇਠਾਂ ਲਿਖੇ ਅਨੁਸਾਰ ਪੜਾਅ ਹਨ:

**4.13.2.1 ਕੀਬੋਰਡ :** ਕੰਪਿਊਟਰ ਉਪਭੋਗਤਾ ਕੰਪਿਊਟਰ ਕੀਬੋਰਡ ਦੀਆਂ ਕੁਝ ਸੈਟਿੰਗਾਂ ਅਤੇ ਵਿਸ਼ੇਸ਼ਤਾਵਾਂ ਬਦਲ ਸਕਦੇ ਹਨ। ਸੈਟਿੰਗਾਂ ਅਤੇ ਵਿਸ਼ੇਸ਼ਤਾਵਾਂ ਦੀ ਗਿਣਤੀ ਜੋ ਬਦਲੀ ਜਾ ਸਕਦੀ ਹੈ ਉਹ ਵਰਤੇ ਜਾਣ ਵਾਲੇ ਕੀਬੋਰਡ ਦੀ ਕਿਸਮ 'ਤੇ ਨਿਰਭਰ ਕਰਦੀ ਹੈ। ਸਾਡੇ ਕੰਪਿਊਟਰ ਕੀਬੋਰਡ ਲਈ ਕੀਬੋਰਡ ਸੈਟਿੰਗਾਂ ਨੂੰ ਐਕਸੈਸ ਕਰਨ ਲਈ ਹੇਠਾਂ ਦਿੱਤੇ ਸਟੈਪਸ ਹਨ:

- ਕੰਟਰੋਲ ਪੈਨਲ ਖੋਲੋ (ਸਟਾਰਟ → ਸੈਟਿੰਗਾਂ → ਕੰਟਰੋਲ ਪੈਨਲ)
- ਕੀਬੋਰਡ ਆਈਕਾਨ ਲੱਭੋ ਅਤੇ ਡਬਲ ਕਲਿੱਕ ਕਰੋ। (ਜੇ ਅਸੀਂ ਕੰਟਰੋਲ ਪੈਨਲ ਨੂੰ ਆਈਕਾਨਾਂ ਦੇ ਰੂਪ ਵਿੱਚ ਨਹੀਂ ਵੇਖ ਰਹੇ ਤਾਂ ਕੰਟਰੋਲ ਪੈਨਲ ਦੇ ਉਪਰਲੇ-ਸੱਜੇ ਕੋਨੇ ਵਿੱਚ ਵਿਉ ਨੂੰ ਵੱਡੇ ਜਾਂ ਛੋਟੇ ਆਇੱਕਨ ਨਾਲ ਬਦਲੋ)




ਚਿੱਤਰ 4.16 ਕੀਬੋਰਡ ਪ੍ਰਾਪਤੀ

ਕੀਬੋਰਡ ਪ੍ਰਾਪਤੀ ਵਿੰਡੋ ਵਿੱਚ ਦੋ ਟੈਬਾਂ ਹਨ- ਸਪੀਡ ਅਤੇ ਹਾਰਡਵੇਅਰ, ਜਿਹਨਾਂ ਦੀ ਵਿਆਖਿਆ ਹੇਠਾਂ ਕੀਤੀ ਗਈ ਹੈ

- **Speed tab :** ਇਹ ਟੈਬ ਸਾਡੇ ਕੀਬੋਰਡ ਲਈ ਕੁਝ ਮੁੱਢਲੀਆਂ ਸੈਟਿੰਗਾਂ ਨੂੰ ਬਦਲਣ ਲਈ ਵਰਤੀ ਜਾਂਦੀ ਹੈ ਜਿਵੇਂ ਕਿ ਚਿੱਤਰ 4.16. ਵਿਚ ਦਿਖਾਇਆ ਗਿਆ ਹੈ।
  - ਅਸੀਂ **Character repeat section** ਵਿੱਚ ਸਲਾਇਡਰਾਂ ਦੀ ਵਰਤੋਂ ਕਰਦੇ ਹੋਏ **Repeatdelay** ਅਤੇ **Repeat rate** ਨਿਰਧਾਰਤ ਕਰ ਸਕਦੇ ਹਾਂ।
  - ਅਸੀਂ **Cursor blink rate** ਸੈਕਸ਼ਨ ਵਿੱਚ ਦਿੱਤੇ ਗਏ ਸਲਾਇਡਰ ਦੀ ਵਰਤੋਂ ਕਰਕੇ ਕਰਸਰ ਦੀ ਬਲਿੱਕ ਰੋਟ ਸੈਟ ਕਰ ਸਕਦੇ ਹਾਂ।
- **Hardware Tab :** ਹਾਰਡਵੇਅਰ ਟੈਬ ਕੰਪਿਊਟਰ ਨਾਲ ਜੁੜੇ ਕੀ-ਬੋਰਡ ਦੇ ਨਾਲ-ਨਾਲ ਇਸ ਦੀ ਸਥਿਤੀ ਨੂੰ ਪ੍ਰਦਰਸ਼ਤ ਕਰਦੀ ਹੈ।

**4.13.2.2 ਮਾਊਸ :** ਮਾਊਸ ਇੱਕ ਸਭ ਤੋਂ ਆਮ ਉਪਕਰਣ ਹੈ ਜੋ ਅਸੀਂ ਆਪਣੇ ਕੰਪਿਊਟਰਾਂ ਨਾਲ ਸੰਚਾਰ ਕਰਨ ਲਈ ਵਰਤਦੇ ਹਾਂ। ਇਸ ਲਈ ਇਹ ਕੁਦਰਤੀ ਹੈ ਕਿ ਜਦੋਂ ਮਾਊਸ ਦੀ ਵਰਤੋਂ ਕਰਨ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੀਆਂ ਵੱਖੋ-ਵੱਖਰੀਆਂ ਪਸੰਦ ਹੁੰਦੀਆਂ ਹਨ। ਜੇ ਅਸੀਂ ਲੈਫਟ-ਹੈਂਡਿੰਡ ਹਾਂ, ਤਾਂ ਅਸੀਂ ਆਪਣੀ ਸੁਵਿਧਾ ਅਨੁਸਾਰ ਆਪਣਾ ਮੁੱਢਲਾ ਮਾਊਸ ਬਠਨ ਬਦਲ ਕੇ ਕੰਪਿਊਟਰ ਦੀ ਵਰਤੋਂ ਕਰਨਾ ਬਹੁਤ ਅਸਾਨ ਬਣਾ ਸਕਦੇ ਹਾਂ। ਅਸੀਂ ਇਹ ਵੀ ਬਦਲ ਸਕਦੇ ਹਾਂ ਕਿ ਪੁਆਇੰਟਰ ਕਿੰਨੀ ਤੌਜੀ ਨਾਲ ਚਲਦਾ ਹੈ, ਕਿਸ ਰਫਤਾਰ ਨਾਲ ਸਾਨੂੰ ਦੋ ਵਾਰ ਕਲਿੱਕ ਕਰਨ ਦੀ ਜ਼ਰੂਰਤ ਹੈ ਅਤੇ ਹੋਰ ਵੀ ਮਾਊਸ ਸੈਟਿੰਗਾਂ ਨੂੰ ਐਕਸੈਸ ਕਰਨ ਲਈ ਹੇਠਾਂ ਦਿੱਤੇ ਸਟੈਪਸ ਦੀ ਪਾਲਣਾ ਕਰੋ:

- ਕੰਟਰੋਲ ਪੈਨਲ ਖੋਲੋ (ਸਟਾਰਟ → ਸੈਟਿੰਗਜ਼ → ਕੰਟਰੋਲ ਪੈਨਲ)
- **Mouse** ਆਈਕਾਨ ਲੱਭੋ ਅਤੇ ਕਲਿੱਕ ਕਰੋ। (ਜੇ ਅਸੀਂ ਕੰਟਰੋਲ ਪੈਨਲ ਨੂੰ ਆਈਕਾਨਾਂ ਦੇ ਰੂਪ ਵਿੱਚ ਨਹੀਂ ਦੇਖ ਰਹੇ, ਤਾਂ ਕੰਟਰੋਲ ਪੈਨਲ ਦੇ ਉਪਰਲੇ-ਸੱਜੇ ਕੋਨੇ ਵਿੱਚ ਵਿਉ ਨੂੰ ਵੱਡੇ ਜਾਂ ਛੋਟੇ ਆਈਕਨ ਵਿੱਚ ਬਦਲੋ।) ਇੱਕ ਵਾਰ ਮਾਊਸ ਪ੍ਰਾਪਟੀਜ਼ ਵਿੱਡੋ ਖੁੱਲ੍ਹਣ ਤੋਂ ਬਾਅਦ ਅਸੀਂ ਆਪਣੇ ਮਾਊਸ ਲਈ ਕੁਝ ਬੁਨਿਆਦੀ ਸੈਟਿੰਗਜ਼ ਬਦਲ ਸਕਦੇ ਹਾਂ, ਮਾਊਸ ਪ੍ਰਾਪਟੀਜ਼ ਡਾਇਲਾਗ ਬਾਕਸ ਵਿਚ 5 ਟੈਬਸ ਹਨ: Buttons, Pointers, Pointer Options, Wheel ਅਤੇ Hardware:



ਚਿੱਤਰ 4.17 ਮਾਊਸ ਪ੍ਰਾਪਟੀਜ਼

ਕੁਝ ਆਮ ਮਾਊਸ ਸੈਟਿੰਗਾਂ ਹੇਠਾਂ ਸਮਝਾਈਆਂ ਗਈਆਂ ਹਨ:

- **Buttons tab :** ਬਟਨ ਟੈਬ ਸਾਨੂੰ ਮਾਊਸ ਦੇ ਭੌਤਿਕ ਬਟਨਾਂ ਲਈ ਸੈਟਿੰਗਾਂ ਵਿਵਸਥਿਤ ਕਰਨ ਦੀ ਆਗਿਆ ਦਿੰਦਾ ਹੈ।
  - ਇਸ ਟੈਬ ਦੀ ਵਰਤੋਂ ਕਰਦਿਆਂ ਅਸੀਂ ਮੁੱਢਲੇ ਮਾਊਸ ਬਟਨ ਨੂੰ ਖੱਬੇ ਤੋਂ ਸੱਜੇ ਬਦਲ ਸਕਦੇ ਹਾਂ।
  - ਅਸੀਂ ਸਲਾਈਡਰ ਦੀ ਵਰਤੋਂ ਕਰਦਿਆਂ ਡਬਲ ਕਲਿੱਕ ਸਪੀਡ ਨੂੰ ਵੀ ਅਡਜਸਟ ਕਰ ਸਕਦੇ ਹਾਂ।
  - ਅਸੀਂ Click Lock on ਨੂੰ ਟੰਗਲ (toggle) ਕਰ ਸਕਦੇ ਹਾਂ, ਜੋ ਕਿ ਸਾਨੂੰ ਮਾਊਸ ਦੇ ਬਟਨ ਨੂੰ ਦਬਾ ਕੇ ਰੱਖਦੇ ਹੋਏ ਕਲਿੱਕ ਅਤੇ ਹੋਲਡ ਕਿਰਿਆਵਾਂ ਕਰਨ ਦੀ ਆਗਿਆ ਦਿੰਦਾ ਹੈ।
- **ਪੁਆਇੰਟਰ ਟੈਬ (Pointer Tab) :** ਪੁਆਇੰਟਰ ਟੈਬ ਇਨ੍ਹਾਂ ਸੈਟਿੰਗਾਂ ਲਈ ਵਰਤੀ ਜਾਂਦੀ ਹੈ। ਅਸੀਂ ਇਸ ਟੈਬ ਦੀ ਵਰਤੋਂ ਹੇਠਾਂ ਲਿਖੇ ਅਨੁਸਾਰ ਕਰ ਸਕਦੇ ਹਾਂ:
  - ਅਸੀਂ ਸਾਰੇ ਵੱਖ-ਵੱਖ ਮੋਡ (modes) ਲਈ ਕਰਸਰ ਬਦਲ ਸਕਦੇ ਹਾਂ। ਅਸੀਂ ਕਰਸਰਾਂ ਦੇ ਪਹਿਲਾਂ ਤੋਂ ਇੰਨਸਟਾਲ ਕੁਲੈਕਸ਼ਨ ਵਿਚੋਂ ਕਿਸੇ ਦੀ ਚੋਣ ਕਰਨ ਲਈ "Scheme" ਮੀਨੂੰ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਕਸਟਮ ਕਰਸਰਸ ਨੂੰ ਆਨ-ਲਾਈਨ ਵੀ ਡਾਊਨਲੋਡ ਕਰ ਸਕਦੇ ਹਾਂ।
- **Pointers Options tab :** ਅਸੀਂ ਇਹ ਵੀ ਬਦਲ ਸਕਦੇ ਹਾਂ ਕਿ ਮਾਊਸ ਕਰਸਰ ਸਕਰੀਨ ਉੱਤੇ ਕਿਵੇਂ ਘੁੰਮਦਾ ਹੈ।
  - Motion ਸੈਕਸ਼ਨ ਵਿਚਲਾ ਸਲਾਈਡਰ ਸਾਨੂੰ ਸਕੀਨ ਦੇ ਦੁਆਲੇ ਮਾਊਸ ਕਿੰਨੀ ਤੇਜ਼ੀ ਨਾਲ ਘੁੰਮਦਾ ਹੈ, ਨੂੰ ਅਡਜਸਟ ਕਰਨ ਦੀ ਆਗਿਆ ਦਿੰਦਾ ਹੈ। ਜਿਵੇਂ ਹੀ ਅਸੀਂ ਸਲਾਈਡਰ ਨੂੰ ਅਡਜਸਟ ਕਰਦੇ ਹਾਂ ਅਸੀਂ ਇਫੈਕਟ ਦੀ ਜਾਂਚ ਕਰਨ ਦੇ ਯੋਗ ਹੋਵਾਂਗੇ "Enhance pointer precision" ਚੈਕ ਬਾਕਸ ਮਾਊਸ ਐਕਸਰਲੇਸ਼ਨ ਨੂੰ ਚਾਲੂ ਕਰੇਗਾ, ਜੋ ਇਸਨੂੰ ਹੋਰ ਵੀ ਵਧੀਆ ਤਰੀਕੇ ਨਾਲ ਘੁੰਮਣਾ ਬਣਾਉਂਦਾ ਹੈ।
  - "Snap To" ਚੈਕ ਬਾਕਸ, ਜਦੋਂ ਅਨੈਬਲ (enable) ਕੀਤਾ ਹੁੰਦਾ ਹੈ ਤਾਂ ਕਰਸਰ ਨੂੰ ਆਪਣੇ ਆਪ ਹੀ ਕਿਸੇ ਵੀ ਵਿੱਡੋਜ਼ ਤੇ ਦਿਖਾਈ ਦਿੰਦੇ ਡਿਫਾਲਟ ਬਟਨ ਤੇ ਲੈ ਜਾਇਆ ਜਾਂਦਾ ਹੈ।
  - "Visibility" ਭਾਗ ਸਾਨੂੰ ਪੁਆਇੰਟਰ ਲਈ ਇੱਕ ਟ੍ਰੇਲ ਅਨੈਬਲ (enable) ਕਰਨ ਦੇ ਨਾਲ-ਨਾਲ ਜਦੋਂ ਵੀ ਅਸੀਂ ਟਾਈਪ ਕਰ ਰਹੇ ਹੁੰਦੇ ਤਾਂ ਪੁਆਇੰਟਰ ਨੂੰ ਲੁਕਾਉਣ ਦੀ ਆਗਿਆ ਦਿੰਦਾ ਹੈ।
  - ਜਦੋਂ ਅਸੀਂ ਕੀਬੋਰਡ ਤੋਂ ਕੰਟਰੋਲ (Ctrl) ਕੀਅ ਦਬਾਉਂਦੇ ਹਾਂ ਤਾਂ ਅਸੀਂ ਪੁਆਇੰਟਰ ਨੂੰ ਲੋਕੇਟ ਕਰਨ ਲਈ ਪੁਆਇੰਟਰ ਨੂੰ ਸਰਕਲ ਵਰਗਾ ਵਿਉ ਦਿਖਾਉਣ ਲਈ ਸੈਟ ਕਰ ਸਕਦੇ ਹਾਂ।
- **Wheel ਟੈਬ :** ਤੁਹਾਡੇ wheel ਕਿੰਨੀ ਗਤੀ ਨਾਲ ਸਕਰੋਲ ਕਰਦਾ ਹੈ ਇਸ ਨੂੰ ਵੀ ਬਦਲਿਆ ਜਾ ਸਕਦਾ ਹੈ। Wheel ਟੈਬ ਦੀਆਂ ਸੈਟਿੰਗਾਂ ਇਸ ਗੱਲ ਨੂੰ ਵੀ ਪ੍ਰਭਾਵਤ ਕਰਦੀਆਂ ਹਨ ਕਿ ਅਸੀਂ ਕਿੰਨੀ ਤੇਜ਼ੀ ਨਾਲ ਡਾਕੂਮੈਂਟ ਅਤੇ ਵੈੱਬ ਪੇਜਾਂ 'ਤੇ ਸਕੋਲ ਕਰ ਸਕਦੇ ਹਾਂ।
  - "Vertical Scrolling" ਦੀ ਸਪੀਡ ਲਾਈਨ-ਪ੍ਰਤੀ-ਕਲਿੱਕ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਅਸੀਂ ਇਸ ਨੂੰ ਇੱਕ ਵਾਰ ਵਿਚ ਪੂਰੀ ਸਕੀਨ ਸਕੌਲ ਕਰਨ ਲਈ ਵੀ ਸੈਟ ਕਰ ਸਕਦੇ ਹਾਂ।
  - "Horizontal Scrolling" ਦੀ ਗਤੀ ਇੱਕ ਸਮੇਂ ਵਿੱਚ ਕਰੈਕਟਰਾਂ ਦੁਆਰਾ ਡਿਕਟੇਟ ਕੀਤੀ ਜਾਂਦੀ ਹੈ। ਸਾਰੇ ਮਾਊਸ horizontal scrolling ਨੂੰ ਸੁਧੋਰਨ ਨਹੀਂ ਕਰਦੇ ਹਨ।
- **Hardware Tab :** ਹਾਰਡਵੇਅਰ ਟੈਬ ਕੰਪਿਊਟਰ ਸਿਸਟਮ ਨਾਲ ਜੁੜੇ ਮਾਊਸ ਅਤੇ ਉਸ ਦੀ ਸਥਿਤੀ ਨੂੰ ਡਿਸਪਲੇਅ ਕਰਦੀ ਹੈ।

#### 4.13.3 ਤਾਰੀਖ ਅਤੇ ਸਮਾਂ (Date and Time)

ਮੌਜੂਦਾ ਮਿਤੀ ਅਤੇ ਸਮਾਂ ਹਮੇਸ਼ਾਂ ਟਾਸਕਬਾਰ ਦੇ ਨੋਟੀਫਿਕੇਸ਼ਨ ਏਰੀਆ ਵਿੱਚ ਦਿਖਾਈ ਦਿੰਦੇ ਹਨ। ਅਸੀਂ ਤਾਰੀਖ ਅਤੇ ਸਮੇਂ ਨਾਲ ਸੰਬੰਧਿਤ ਬਹੁਤ ਸਾਰੀਆਂ ਸੈਟਿੰਗਾਂ ਨੂੰ ਅਰੰਜ ਅਤੇ ਬਦਲ ਸਕਦੇ ਹਾਂ। ਇਸ ਮਕਸਦ ਲਈ ਵਿੱਡੋਜ਼ ਕੰਟਰੋਲ ਪੈਨਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੇਠਾਂ ਦਿੱਤੇ ਸਟੈਪ ਇਸ ਬਾਰੇ ਦੱਸਦੇ ਹਨ:




ਚਿੱਤਰ 4.18 ਟਾਸਕ ਬਾਰ

- ਕੰਟਰੋਲ ਪੈਨਲ ਖੋਲੋ (ਸਟਾਰਟ → ਸੈਟਿੰਗਜ਼ → ਕੰਟਰੋਲ ਪੈਨਲ)
- Date and Time ਆਈਕਾਨ ਲੱਭੋ ਅਤੇ ਉਸ 'ਤੇ ਕਲਿੱਕ ਕਰੋ। (ਜੇ ਅਸੀਂ ਕੰਟਰੋਲ ਪੈਨਲ ਨੂੰ ਆਈਕਾਨਾਂ ਦੇ ਰੂਪ ਵਿੱਚ ਨਹੀਂ ਵੇਖ ਰਹੇ ਹਾਂ ਕੰਟਰੋਲ ਪੈਨਲ ਦੇ ਉੱਪਰਲੇ-ਸੱਜੇ ਕੋਨੇ ਵਿੱਚ ਵਡੇ ਜਾਂ ਛੋਟੇ ਆਈਕਨ ਨਾਲ ਬਦਲੋ)

**4.13.3.1 ਮੌਜੂਦਾ ਤਾਰੀਖ ਅਤੇ ਸਮਾਂ ਬਦਲੋ :** ਇੱਕ ਵਾਰ ਮਿਤੀ ਅਤੇ ਸਮਾਂ ਪ੍ਰਾਪਟੀਜ਼ ਵਿੱਡੋ ਖੁੱਲ੍ਹਣ ਤੋਂ ਬਾਅਦ ਅਸੀਂ ਆਪਣੇ ਕੰਪਿਊਟਰ ਲਈ ਕੁਝ ਮੁੱਢਲੀਆਂ ਸੈਟਿੰਗਾਂ ਬਦਲ ਸਕਦੇ ਹਾਂ।


- ਤਾਰੀਖ ਅਤੇ ਸਮਾਂ ਵਿੱਡੋ ਵਿੱਚ Date and Time ਟੈਬ ਦੇ ਹੇਠਾਂ change date and time... ਬਟਨ 'ਤੇ ਕਲਿੱਕ ਕਰੋ।
- ਆਪਣੀ ਸਥਿਤੀ ਅਨੁਸਾਰ ਅਡਜਸਟਮੈਂਟ ਕਰੋ ਅਤੇ OK ਬਟਨ ਦਬਾਓ।
- ਤਬਦੀਲੀਆਂ ਨੂੰ Save ਕਰਨ ਲਈ Date and Time ਵਿੱਡੋ 'ਤੇ OK ਬਟਨ 'ਤੇ ਕਲਿੱਕ ਕਰੋ।



ਚਿੱਤਰ 4.19 ਡੇਟ ਅਤੇ ਟਾਈਮ

**4.13.3.2 time zone ਨੂੰ ਵਿਵਸਥਿਤ ਕਰਨਾ :** Date and Time ਵਿੱਡੋ ਦੀ ਵਰਤੋਂ ਕਰਦੇ ਹੋਏ, ਅਸੀਂ ਆਪਣੀ ਲੋਕੇਸ਼ਨ ਦੇ ਅਨੁਸਾਰ ਸਮਾਂ ਜ਼ੋਨ ਨੂੰ ਵੀ ਬਦਲ ਸਕਦੇ ਹਾਂ-

- ਚਿੱਤਰ 4.19 ਵਿੱਚ ਨਜ਼ਰ ਆ ਰਹੀ Date and Time ਵਿੱਡੋ ਵਿੱਚ Date and Time ਟੈਬ ਦੇ ਹੇਠਾਂ, Change time zone... ਬਟਨ ਨੂੰ ਦਬਾਓ।
- Time zone ਫਰਾਪ-ਡਾਊਨ ਫੀਲਡ ਵਿੱਚ ਨਵਾਂ ਟਾਈਮ ਜ਼ੋਨ ਚੁਣੋ ਅਤੇ OK ਬਟਨ ਦਬਾਓ।
- Time zone ਤਬਦੀਲੀ ਨੂੰ save ਕਰਨ ਲਈ ਮੇਨ Date and Time ਵਿੱਡੋ 'ਤੇ OK ਬਟਨ ਨੂੰ ਕਲਿੱਕ ਕਰੋ।



ਚਿੱਤਰ 4.20


#### 4.13.4 ਡਿਵਾਈਸਿਸ ਅਤੇ ਪਿੰਟਰ (Devices and Printers)

ਡਿਵਾਈਸਿਸ ਅਤੇ ਪਿੰਟਰਜ਼ ਪੈਨਲ ਸਭ ਤੋਂ ਪਹਿਲਾਂ ਵਿੱਡੋਜ਼ 7 ਵਿੱਚ ਸਾਡੇ ਕੰਪਿਊਟਰ ਨਾਲ ਜੁੜੇ ਬਾਹਰੀ ਉਪਕਰਨਾਂ ਨਾਲ ਸੰਚਾਰ ਕਰਨ ਦਾ ਯੂਜ਼ਰ-ਫ੍ਰੈਂਡਲੀ (User-friendly) ਤਰੀਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੇਸ਼ ਕੀਤਾ ਗਿਆ ਸੀ।

ਅਸੀਂ ਕੰਟਰੋਲ ਪੈਨਲ ਦੀ ਵਰਤੋਂ ਕਰਕੇ ਡਿਵਾਈਸਿਸ ਅਤੇ ਪਿੰਟਰ (Devices and Printer) ਵਿੱਡੋ ਖੋਲ੍ਹ ਸਕਦੇ ਹਾਂ। ਡਿਵਾਈਸਿਸ ਅਤੇ ਪਿੰਟਰ ਵਿੱਡੋ ਵਿੱਚ ਅਸੀਂ ਇਸ ਨਾਲ ਜੁੜੇ ਬਾਹਰੀ ਉਪਕਰਣਾਂ ਦੇ ਨਾਲ ਆਪਣੇ ਕੰਪਿਊਟਰ ਨੂੰ ਵੇਖ ਸਕਦੇ ਹਾਂ। ਸ਼ਾਮਲ ਕੀਤੇ ਯੋਤਰਾਂ ਦੀ ਸੂਚੀ ਇਹ ਹੈ- ਸਮਾਰਟਫੋਨ, ਪੋਰਟੇਬਲ ਸੰਗੀਤ ਪਲੇਅਰ, ਡਿਜੀਟਲ ਕੈਮਰਾ, ਵੈਬਕੈਮ, ਮਾਨੀਟਰ, ਕੀਬੋਰਡ, ਮਾਊਸ, ਪਿੰਟਰ, ਸਕੈਨਰ, ਬਲਿਊ-ਟੈਂਕ ਐਡਾਪਟਰ, ਬਾਹਰੀ ਹਾਰਡ ਡਰਾਈਵ, ਮੀਡੀਆ ਐਕਸਟੈਂਡਰ ਅਤੇ ਸਾਡੇ ਕੰਪਿਊਟਰ ਨਾਲ ਜੁੜੇ ਨੈਟਵਰਕ ਉਪਕਰਨ।

#### 4.13.5 ਰਿਜ਼ਨਲ ਸੈਟਿੰਗਜ਼ (Regional Settings)

ਅਸੀਂ ਕੰਟਰੋਲ ਪੈਨਲ ਖੋਲ੍ਹ ਕੇ ਅਤੇ "Region and Language" ਜਾਂ "Region" ਆਈਕਾਨ (ਵਿੱਡੋਜ਼ 7 ਵਿੱਚ Region and Language ਆਈਕਾਨ, ਵਿੱਡੋਜ਼ 10 ਵਿੱਚ Region ਆਈਕਾਨ) 'ਤੇ ਕਲਿੱਕ ਕਰਕੇ Region Settings ਤੱਕ ਪਹੁੰਚ ਕਰ ਸਕਦੇ ਹਾਂ। ਵਿੱਡੋਜ਼ Language ਅਤੇ Region ਡਾਇਲਾਗ ਬਾਕਸ ਪ੍ਰਦਾਨ ਕਰਦੇ ਹਨ।




ਚਿੱਤਰ 4.21 ਰੰਜਨ ਅਤੇ ਲੈਂਗੁਏਜ

"Region and Language" ਵਿੰਡੋ ਦੀ ਵਰਤੋਂ ਕਰਦਿਆਂ ਅਸੀਂ ਮਿਤੀ, ਸਮਾਂ, ਨੰਬਰ ਅਤੇ ਮੁਦਰਾ ਦੇ ਫਾਰਮੈਟਾਂ ਨੂੰ ਬਦਲ ਸਕਦੇ ਹਾਂ:

- Formats ਡਰਾਪ ਡਾਊਨ ਲਿਸਟ ਦੀ ਵਰਤੋਂ ਕਰਦਿਆਂ, ਅਸੀਂ ਉਹ ਦੇਸ਼ ਚੁਣ ਸਕਦੇ ਹਾਂ ਜਿਸ ਲਈ ਅਸੀਂ ਮਿਤੀ ਅਤੇ ਸਮਾਂ, ਨੰਬਰ ਅਤੇ ਮੁਦਰਾ ਦੇ ਫਾਰਮੈਟਾਂ ਨੂੰ ਵਰਤਣਾ ਚਾਹੁੰਦੇ ਹਾਂ।
- ਚੁਣੇ ਗਏ region ਲਈ ਮਿਤੀ ਅਤੇ ਸਮਾਂ, ਨੰਬਰ ਅਤੇ ਮੁਦਰਾ ਦੇ ਫਾਰਮੈਟਾਂ ਨੂੰ ਕਸਟੋਮਾਈਜ਼ (customize) ਕਰਨ ਲਈ, "Additional Settings" ਬਟਨ 'ਤੇ ਕਲਿੱਕ ਕਰੋ। Customize Formats ਡਾਇਲਾਗ ਬਾਕਸ ਹੁਣ ਦਿਖਾਈ ਦੇਵੇਗਾ।
- ਅਸੀਂ ਇਸ ਡਾਇਲਾਗ ਬਾਕਸ ਦੀ ਵਰਤੋਂ ਕਰਦੇ ਹੋਏ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ date and time ਨੰਬਰ ਅਤੇ ਮੁਦਰਾ ਫਾਰਮੈਟ (currency formats) ਨੂੰ ਕਸਟੋਮਾਈਜ਼ ਕਰ ਸਕਦੇ ਹਾਂ। ਸੈਟਿੰਗਜ਼ ਨੂੰ ਕਸਟੋਮਾਈਜ਼ ਕਰਨ ਤੋਂ ਬਾਅਦ ਕਿਸੇ ਵੀ ਤਬਦੀਲੀ ਨੂੰ ਸੇਵ ਕਰਨ ਲਈ "Apply" ਅਤੇ ਫਿਰ "OK" ਬਟਨ 'ਤੇ ਕਲਿੱਕ ਕਰੋ।
- ਹੁਣ "Regional and Language" ਵਿੰਡੋ ਨੂੰ ਬੰਦ ਕਰਨ ਲਈ ਦੁਬਾਰਾ "OK" 'ਤੇ ਕਲਿੱਕ ਕਰੋ।

#### 4.13.6 ਫੌਂਟਸ (Fonts)

ਇੱਕ ਫੌਂਟ ਟਾਈਪਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੁੰਦਾ ਹੈ, ਜਿਵੇਂ ਕਿ ਅਕਾਰ, ਪਿੱਚ ਅਤੇ ਸਪੇਸਿੰਗ। ਉਦਾਹਰਣ ਦੇ ਲਈ **Times New Roman** ਇੱਕ ਟਾਈਪਫੇਸ ਹੈ ਜੋ ਹੋਰਕ ਕਰੈਕਟਰ ਦੀ ਸ਼ਕਲ ਨੂੰ ਪ੍ਰਭਾਵਿਤ ਕਰਦਾ ਹੈ। **Times New Roman** ਦੇ ਅੰਦਰ ਹਾਲਾਂਕਿ ਚਲਨ ਲਈ ਵੱਖ-ਵੱਖ ਅਕਾਰ, ਇੰਟੈਲਿਕ, ਬੋਲਡ ਅਤੇ ਹੋਰ ਕਈ ਫੌਂਟ ਹਨ। ਬਹੁਤ ਸਾਰੇ ਫੌਂਟ **Times New Roman, Calibri, Arial, AnmolLipi, Joy, Asees, Raavi, Gurbani, Hindi** ਆਦਿ ਆਮ ਤੌਰ 'ਤੇ ਵਰਤੇ ਜਾਂਦੇ ਫੌਂਟਾਂ ਦੀਆਂ ਉਦਾਹਰਣਾਂ ਹਨ। ਅਸੀਂ



ਚਿੱਤਰ 4.22

ਆਪਣੇ ਕੰਪਿਊਟਰ ਵਿਚ ਫੋਂਟਾਂ ਨੂੰ ਕੰਟੋਰਲ ਪੈਨਲ ਵਿਚ ਫੋਂਟ ਵਿੱਡੋ ਦੀ ਵਰਤੋਂ ਕਰਕੇ ਸ਼ਾਮਲ ਕਰ ਜਾਂ ਹਟਾ ਸਕਦੇ ਹਾਂ। ਜਦੋਂ ਅਸੀਂ ਆਪਣੇ ਡਾਕੂਮੈਂਟ ਵਿੱਚ ਟੈਕਸਟ ਨੂੰ ਫਾਰਮੈਟ ਕਰਦੇ ਹਾਂ ਤਾਂ ਇੱਕ ਫੋਂਟ ਨੂੰ ਸਥਾਪਤ ਕਰਨ ਨਾਲ ਅਸੀਂ ਉਸ ਫੋਂਟ ਨੂੰ ਵਰਤ ਸਕਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈੱਟ ਤੋਂ ਨਵਾਂ ਫੋਂਟ ਡਾਊਨਲੋਡ ਕਰੋ। ਨਵਾਂ ਫੋਂਟ ਵਾਲਾ ਫੋਲਡਰ ਖੋਲੋ ਜਿਸ ਨੂੰ ਅਸੀਂ ਸਥਾਪਤ (install) ਕਰਨਾ ਚਾਹੁੰਦੇ ਹਾਂ। ਫੋਂਟ ਫਾਈਲ ਉੱਤੇ ਸੱਜਾ ਬਣਨ ਕਲਿੱਕ ਕਰੋ ਅਤੇ ਮੀਨ੍ਹ ਵਿਕਲਪ 'ਤੇ ਕਲਿੱਕ ਕਰੋ। ਇਹ ਸੁਨਿਸ਼ਚਿਤ ਕਰੇ ਕਿ ਅਸੀਂ ਡੈਸਕਟਪ ਫੋਂਟ ਇੰਸਟਾਲ ਕਰ ਰਹੇ ਹਾਂ ਨਾ ਕਿ ਵੈੱਬ ਫੋਂਟ। ਜਿਪਡ ਫੋਲਡਰਾਂ ਵਿੱਚੋਂ ਫਾਈਲਾਂ ਨੂੰ ਬਾਹਰ ਕੱਢਣ ਲਈ ਅਨਜ਼ਿਪਡ ਹੋਣਾ ਚਾਹੀਦਾ ਹੈ।

#### **4.14 ਯੂਟੀਲਿਟੀ ਪ੍ਰੋਗਰਾਮਜ਼ (Utility Programs)**

ਇੱਕ ਪ੍ਰੋਗਰਾਮ ਜੋ ਕੰਪਿਊਟਰ ਫੰਕਸ਼ਨਾਂ, ਸਰੋਤਾਂ ਜਾਂ ਫਾਈਲਾਂ ਦੇ ਪ੍ਰਬੰਧਨ ਨਾਲ ਸੰਬੰਧਿਤ ਇੱਕ ਖਾਸ ਕੰਮ ਕਰਦਾ ਹੈ ਜਿਵੇਂ ਕਿ ਪਾਸਵਰਡ ਸੁਰੱਖਿਆ, ਮੈਮੋਰੀ ਪ੍ਰਬੰਧਨ, ਵਾਇਰਸ ਸੁਰੱਖਿਆ ਅਤੇ ਫਾਈਲ ਕੰਪ੍ਰੈਸ਼ਨ, ਇਸ ਨੂੰ ਯੂਟੀਲਿਟੀ ਪ੍ਰੋਗਰਾਮ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਸਾਫਟਵੇਅਰ ਜੋ ਉਪਭੋਗਤਾਵਾਂ ਅਤੇ ਡਿਵੈਲਪਰਾਂ ਲਈ ਸਹਾਇਕ ਭੂਮਿਕਾ ਅਦਾ ਕਰਦੇ ਹਨ ਨੂੰ ਯੂਟੀਲਿਟੀ ਪ੍ਰੋਗਰਾਮਾਂ ਕਿਹਾ ਜਾਂਦਾ ਹੈ। ਮੁੱਢਲੇ ਸੁਪੋਰਟ ਪ੍ਰੋਗਰਾਮਾਂ ਵਿੱਚ ਫਾਈਲ / ਫੋਲਡਰ ਪ੍ਰਬੰਧਨ (ਕਾਪੀ, ਮੁੱਲ ਆਦਿ), ਫਾਈਲ ਸਰਚ ਐਂਡ ਤੁਲਨਾ (search & compare), ਡਿਸਕ ਫਾਰਮੈਟ ਅਤੇ ਪਾਰਟਿਸ਼ਨ ਅਤੇ ਨਾਲ ਹੀ ਕਾਰਗੁਜ਼ਾਰੀ ਅਤੇ ਹਾਰਡਵੇਅਰ ਦੀ ਸਿਹਤ ਦੀ ਜਾਂਚ ਕਰਨ ਲਈ ਡਾਇਗਨੋਸਟਿਕ ਰੁਟੀਨ ਸ਼ਾਮਲ ਹਨ। ਆਓ ਕੁਝ ਆਮ ਤੌਰ 'ਤੇ ਵਰਤੇ ਜਾਣ ਵਾਲੇ ਯੂਟੀਲਿਟੀ ਪ੍ਰੋਗਰਾਮ ਬਾਰੇ ਵਿਚਾਰ ਕਰੀਏ:

#### 4.14.1 फाईल कंप्रेस्न टुल (File Compression Tools)


ਫਾਈਲ ਕੰਪੈਸਨ ਡਿਸਕ ਸਪੇਸ ਦੀ ਵਰਤੋਂ ਕਰਨ ਲਈ ਇੱਕ ਫਾਈਲ (ਜਾਂ ਫਾਈਲਾਂ) ਦੀ “ਪੈਕੇਜਿੰਗ” ਕਰਨ ਦੀ ਪ੍ਰਕਿਰਿਆ ਹੁੰਦੀ ਹੈ। ਕੰਪਰੈਸ਼ਨ ਸਾਫਟਵੇਅਰ ਭੁਗਤ ਸਾਰੀਆਂ ਫਾਈਲਾਂ ਲੈਣ ਅਤੇ ਉਹਨਾਂ ਨੂੰ ਇੱਕ ਫਾਈਲ ਵਿੱਚ ਕੰਪਰੈਸ ਕਰਨ ਦੀ ਆਗਿਆ ਦਿੰਦਾ ਹੈ, ਜੋ ਕਿ ਮੂਲ ਦੇ ਆਕਾਰ ਤੋਂ ਘੱਟ ਹੁੰਦੀ ਹੈ। ਇੱਕ ਫਾਈਲ ਕੰਪੈਸਨ ਯੂਟੀਲਿਟੀ ਉਹਨਾਂ ਸਬਿਤੀਆਂ ਵਿੱਚ ਮਦਦਗਾਰ ਹੋ ਸਕਦੀ ਹੈ ਜਿੱਥੇ ਹਾਰਡ ਡਾਇਵ ਸਪੇਸ ਨੂੰ ਬਚਾਉਣ ਦੀ ਜ਼ਰੂਰਤ ਹੁੰਦੀ ਹੈ ਜਾਂ ਵੱਡੀਆਂ ਫਾਈਲਾਂ ਨੂੰ ਈਮੇਲ ਦੁਆਰਾ ਭੇਜਣਾ ਹੁੰਦਾ ਹੈ। ਵਿਸ਼ਵ ਦੇ ਲਗਭਗ ਹਰ ਕੰਪਿਊਟਰ ਵਿੱਚ ਇੱਕ ਫਾਈਲ ਕੰਪਰੈਸ ਸਹਲਤ ਹੁੰਦੀ ਹੈ।

ਮਾਰਕੀਟ ਵਿੱਚ ਬਹੁਤ ਸਾਰੇ ਫਾਈਲ ਕੰਪੈਸਨ ਸਾਫਟਵੇਅਰ ਉਪਲੱਬਧ ਹਨ। ਹਾਲਾਂਕਿ, ਹਰ ਸਾਫਟਵੇਅਰ ਵੱਖਰੇ ਫਾਈਲ ਆਰਕਾਈਵ (archive) ਦੇ ਫਾਰਮੈਟਾਂ ਦਾ ਸਮਰਥਨ ਕਰਦਾ ਹੈ ਅਤੇ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ। ਵਿਨਜ਼ਿਪ, ਵਿਨਾਰ, 7-ਜ਼ਿਪ ਆਮ ਤੌਰ 'ਤੇ ਵਰਤੇ ਜਾਂਦੇ ਫਾਈਲ ਕੰਪੈਸਨ ਟਲਜ਼ ਦੀ ਉਦਾਹਰਣ ਹਨ।

ਉਪਰੋਕਤ ਸਾਫਟਵੇਰ ਨੂੰ ਇੰਟਰਨੈੱਟ ਤੋਂ ਡਾਊਨਲੋਡ ਕਰਨਾ ਪੈਂਦਾ ਹੈ, ਪਰ ਜੇ ਅਸੀਂ ਆਪਣੀਆਂ ਫਾਈਲਾਂ / ਫੋਲਡਰਾਂ ਨੂੰ ਕੰਪਰੈਸ ਕਰਨਾ ਚਾਹੁੰਦੇ ਹਾਂ ਤਾਂ ਵਿੰਡੋਜ਼ ਸਾਨੂੰ ਇਸਦੇ ਲਈ ਵਿਕਲਪ (option) ਦਿੰਦਾ ਹੈ। ਵਿੰਡੋਜ਼ ਦੀ ਇਨ-ਬਿਲਟ ਵਿਕਲਪ (option) ਦੀ ਵਰਤੋਂ ਕਰਦਿਆਂ ਫਾਈਲਾਂ / ਫੋਲਡਰਾਂ ਨੂੰ ਕੰਪਰੈਸ ਕਰਨ ਲਈ ਹੇਠ ਦਿੱਤੇ ਸਟੈਪ ਇਸਤੇਮਾਲ ਕੀਤੇ ਜਾਣੇ ਚਾਹੀਦੇ ਹਨ:

- ਕੰਪ੍ਰੈਸ ਕਰਨ ਲਈ ਫਾਈਲਾਂ / ਫੋਲਡਰਾਂ ਦੀ ਚੋਣ ਕਰੋ।
  - ਇਸ 'ਤੇ ਰਾਈਟ ਕਲਿੱਕ ਕਰੋ।
  - Send to 'ਤੇ ਕਲਿੱਕ ਕਰੋ ਚਿੱਤਰ 4.23 ਵਿੱਚ ਦਿਖਾਏ ਅਨੁਸਾਰ ਕੰਪ੍ਰੈਸਡ (ਜ਼ਿਪਡ) ਫੋਲਡਰ ਤੇ ਕਲਿੱਕ ਕਰੋ।

ਇਸ ਤਰੀਕੇ ਨਾਲ, ਸਾਡੀਆਂ ਲੋੜੀਂਦੀਆਂ ਫਾਈਲਾਂ / ਫੋਲਡਰਾਂ ਨੂੰ ਕੁਝ ਹੱਦ ਤੱਕ ਕੰਪਰੈਸ ਕੀਤਾ ਜਾਵੇਗਾ।



ਚਿੱਤਰ 4.23

#### 4.14.2 ਡਿਸਕ ਡੀਫਰੈਗਮੈਂਟੇਸ਼ਨ (Disk Defragmentation)

ਇਹ ਵਿੰਡੋਜ਼ ਓਪਰੇਟਿੰਗ ਸਿਸਟਮ ਦੀ ਇੱਕ ਹੋਰ ਮਹੱਤਵਪੂਰਣ ਇਨਬਿਲਟ ਸਹੂਲਤ ਹੈ। ਡੀਫਰੈਗਮੈਂਟੇਸ਼ਨ ਸਾਡੇ ਕੰਪਿਊਟਰ ਲਈ ਜਗ੍ਹਾ ਸਾਡੇ ਕਰਨ ਵਰਗਾ ਹੈ। ਇਹ ਸਾਡੇ ਸਾਰੇ ਹਾਰਡ ਡਾਇਵ ਵਿੱਚ ਫੈਲਿਆ ਡਾਟਾ ਦੇ ਸਾਰੇ ਭਾਗਾਂ ਨੂੰ ਚੁੱਕਦਾ ਹੈ ਅਤੇ ਉਹਨਾਂ ਨੂੰ ਦੁਬਾਰਾ ਇਕੱਠਾ ਕਰ ਦਿੰਦਾ ਹੈ। ਇਹ ਬਹੁਤ ਮਹੱਤਵਪੂਰਣ ਹੈ ਕਿਉਂਕਿ ਹਰੇਕ ਕੰਪਿਊਟਰ ਡਾਟਾ ਦੇ ਨਿਰੰਤਰ ਫੈਲਾਅ ਕਾਰਣ ਉਪਲੱਬਧ ਥਾਂ ਵਿੱਚ ਕਮੀ ਹੋ ਜਾਂਦੀ ਹੈ ਅਤੇ ਜੇ ਅਸੀਂ ਜਗ੍ਹਾ ਨੂੰ ਸਾਫ਼(ਡੀਫਰੈਗਮੈਂਟ) ਨਹੀਂ ਕਰਦੇ, ਤਾਂ ਸਾਡੇ ਪੀ.ਸੀ. ਦੀ ਡਿਸਕ ਅਤੇ ਡਾਟਾ ਨੂੰ ਪ੍ਰੈਸ਼ੈਸ ਕਰਨ ਵਿੱਚ ਮੁਸ਼ਕਿਲਾਂ ਆਉਣ ਲੱਗ ਪੈਂਦੀਆਂ ਹਨ।

ਡਿਸਕ ਦਾ ਖੰਡਣ (ਫਰੈਗਮੈਂਟੇਸ਼ਨ) ਉਦੋਂ ਹੁੰਦਾ ਹੈ ਜਦੋਂ ਡਿਸਕ 'ਤੇ ਕਿਸੀ ਫਾਈਲ ਨੂੰ ਫਿੱਟ ਕਰਨ ਲਈ ਫਾਈਲ ਨੂੰ ਟੁੱਕੜਿਆਂ ਵਿੱਚ ਤੋੜਿਆ ਜਾਂਦਾ ਹੈ। ਕਿਉਂਕਿ ਫਾਈਲਾਂ ਨੂੰ ਨਿਰੰਤਰ ਲਿਖਿਆ (write), ਹਟਾਇਆ (move) ਜਾਂ ਮੁੜ ਆਕਾਰ (resize) ਦਿੱਤਾ ਜਾਂਦਾ ਹੈ, ਇਸ ਕਰਕੇ Fragmentation (ਖੰਡਣ) ਇੱਕ ਨਾਰਮਲ ਪ੍ਰੈਸ਼ੈਸ ਹੈ। ਜਦੋਂ ਇੱਕ ਫਾਈਲ ਕਈ ਥਾਵਾਂ ਤੇ ਫੈਲ ਜਾਂਦੀ ਹੈ, ਤਾਂ ਇਹ ਪੜ੍ਹਨ ਅਤੇ ਲਿਖਣ ਵਿੱਚ ਬਹੁਤ ਸਮਾਂ ਲੈਂਦੀ ਹੈ। ਪਰ Fragmentation (ਖੰਡਣ) ਦੇ ਪ੍ਰਭਾਵ ਬਹੁਤ ਜ਼ਿਆਦਾ ਹੁੰਦੇ ਹਨ ਜਿਵੇਂ ਕਿ ਪੀ.ਸੀ. ਦੀ ਹੱਲੀ ਕਾਰਗੁਜ਼ਾਰੀ, ਬੂਟਿੰਗ-ਟਾਈਮ ਦਾ ਲੰਬਾ ਹੋਣਾ ਅਤੇ ਬੇਤਰਤੀਬੇ ਕਰੈਸ਼ ਆਦਿ।




Fig. 4.24 ਡਿਸਕ ਡੀਫਰੈਗਮੈਂਟ


ਵਿੰਡੋਜ਼ ਵਿੱਚ ਕੰਪਿਊਟਰ ਹਾਰਡ ਡਿਸਕ ਨੂੰ ਡੀਫਰੈਗ ਕਰਨ ਲਈ, ਹੇਠਾਂ ਦਿੱਤੇ ਸਟੈਪ ਦੀ ਪਾਲਣਾ ਕਰੋ:

- ਕੀਬੋਰਡ ਤੋਂ ਵਿੰਡੋ ਕੀਅ ਦਬਾ ਕੇ ਵਿੰਡੋਜ਼ ਸਟਾਰਟ ਮੀਨੂ ਖੋਲੋ।
- "defragment" ਟਾਈਪ ਕਰਨ 'ਤੇ "Defragment and Optimise Drives" ਦਾ ਇੱਕ ਨਤੀਜਾ ਦਿਖਾਈ ਦੇਵੇਗਾ।
- "Disk Defragmenter" ਵਿੰਡੋ ਨੂੰ ਖੋਲੁਣ ਲਈ ਇਸ 'ਤੇ ਕਲਿੱਕ ਕਰੋ।
- ਖੁੱਲ੍ਹੀ ਵਿੰਡੋ ਵਿੱਚ, ਦਿਖਾਈ ਗਈ ਸੂਚੀ ਵਿੱਚੋਂ ਉਸ ਡਿਸਕ ਦੀ ਚੋਣ ਕਰੋ ਜਿਸ ਨੂੰ ਅਸੀਂ ਡੀਫਰੈਗਮੈਂਟ ਕਰਨਾ ਚਾਹੁੰਦੇ ਹਾਂ।
- ਹੁਣ ਡੀਫਰੈਗਮੈਂਟ ਪ੍ਰਕਿਰਿਆ ਅਰੰਭ ਕਰਨ ਲਈ Defragment Disk 'ਤੇ ਕਲਿੱਕ ਕਰੋ।

#### 4.14.3 ਡਿਸਕ ਕਲੀਨ ਅੱਪ (Disk Cleanup)

ਡਿਸਕ ਕਲੀਨ ਅੱਪ ਕੰਪਿਊਟਰ ਮੇਨੇਜਨ ਦੀ ਯੂਟੀਲਿਟੀ ਹੈ ਜੋ ਮਾਈਕ੍ਰੋਸੋਫਟ ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ ਸ਼ਾਮਲ ਹੁੰਦੀ ਹੈ ਅਤੇ ਇਹ ਹਾਰਡ ਡਰਾਈਵ 'ਤੇ ਜਗ੍ਹਾ ਖਾਲੀ ਕਰਨ ਲਈ ਤਿਆਰ ਕੀਤੀ ਗਈ ਹੈ। ਡਿਸਕ ਕਲੀਨ ਅੱਪ

ਦੇ ਪ੍ਰੈਸ਼ ਵਿੱਚ ਕੰਪਿਊਟਰ ਦੀ ਹਾਰਡ ਡਿਸਕ ਡਰਾਈਵ ਵਿੱਚ ਪਈਆਂ ਉਹਨਾਂ ਫਾਈਲਾਂ ਦੀ ਖੋਜ ਕਰਨਾ ਅਤੇ ਵਿਸ਼ਲੇਸ਼ਣ ਕਰਨਾ ਸ਼ਾਮਲ ਹੈ ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ। ਅਜਿਹੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਫਾਈਲਾਂ ਨੂੰ ਹਟਾਉਣ ਲਈ ਪ੍ਰੈਸ਼ ਸ਼ੁਰੂ ਹੁੰਦਾ ਹੈ ਅਤੇ ਇਸ ਤਰ੍ਹਾਂ ਹਾਰਡ ਡਰਾਈਵ 'ਤੇ ਡਿਸਕ ਦੀ ਥਾਂ ਖਾਲੀ ਕਰ ਦਿੰਦਾ ਹੈ।



ਚਿੱਤਰ 4.25 ਡਿਸਕ ਕਲੀਨਅਪ


ਵਿੰਡੋਜ਼ ਵਿੱਚ ਡਿਸਕ ਕਲੀਨ ਅਪ ਕਰਨ ਲਈ, ਹੇਠ ਦਿੱਤੇ ਸਥੈਪ ਦੀ ਪਾਲਣਾ ਕਰੋ:

- ਕੀਬੋਰਡ ਤੋਂ ਵਿੰਡੋ ਕੀਆ ਦਬਾ ਕੇ ਵਿੰਡੋਜ਼ ਸਟਾਰਟ ਮੀਨੂ ਖੋਲੋ।
- 'ਟਾਈਪ ਕਰੋ 'disk clean' ਅਤੇ ਇੱਕ ਨਤੀਜਾ ਜਿਸ ਨੂੰ 'Disk Clean-up' ਕਿਹਾ ਜਾਂਦਾ ਹੈ ਦਿਖਾਈ ਦੇਵੇਗਾ।
- 'Disk Cleanup' ਵਿੰਡੋ ਨੂੰ ਖੋਲ੍ਹਣ ਲਈ ਇਸ 'ਤੇ ਕਲਿੱਕ ਕਰੋ।
- ਖੁੱਲ੍ਹੀ ਵਿੰਡੋ ਵਿੱਚ, ਜਿਸ ਕਿਸਮ ਦੀਆਂ ਫਾਈਲਾਂ ਅਤੇ ਫੋਲਡਰਾਂ ਨੂੰ ਡਿਲੀਟ ਕਰਨਾ ਹੈ, ਉਸ ਦੀ ਚੋਣ ਕਰੋ।
- OK 'ਤੇ ਕਲਿੱਕ ਕਰੋ।
- ਸਿਸਟਮ ਫਾਈਲਾਂ ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ, ਨੂੰ ਮਿਟਾਉਣ ਲਈ ਜਾਂ ਸਿਸਟਮ ਫਾਈਲਾਂ ਨੂੰ ਸਾਫ਼ ਕਰਨ ਲਈ Cleanup system files 'ਤੇ ਕਲਿੱਕ ਕਰੋ। ਇਸ ਪ੍ਰਕਿਰਿਆ ਦੀ ਪੁਸ਼ਟੀ ਕਰਨ ਲਈ ਯੂ.ਏ.ਸੀ. (User Account Control) ਦੁਆਰਾ ਕਨਫਰਮ ਕੀਤਾ ਜਾ ਸਕਦਾ ਹੈ।
- ਫਾਈਲਾਂ ਮਿਟਾਉਣ ਲਈ Delete Files 'ਤੇ ਕਲਿੱਕ ਕਰੋ।
- ਵਧੇਰੇ ਜਗ੍ਹਾ ਖਾਲੀ ਕਰਨ ਲਈ, more ਆਪਸ਼ਨ ਟੈਬ 'ਤੇ ਜਾਓ:
- ਪ੍ਰੋਗਰਾਮ ਫਾਈਲਾਂ ਨੂੰ ਹਟਾਉਣ ਲਈ, ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ Program and Features ਸੈਕਸ਼ਨ ਵਾਲੇ ਭਾਗ 'ਤੇ Cleanup 'ਤੇ ਕਲਿੱਕ ਕਰੋ।
- ਰੀਸਟੋਰ ਪੁਆਇੰਟਸ ਨੂੰ ਹਟਾਉਣ ਲਈ System Resotre and Shadow Copies ਸੈਕਸ਼ਨ ਵਿੱਚ Cleanup 'ਤੇ ਕਲਿੱਕ ਕਰੋ।

#### 4.14.4 ਬੈਕਅਪ ਅਤੇ ਰੀਸਟੋਰ (Backup and Restore)

ਬੈਕਅਪ ਇੱਕ ਫਾਈਲ ਜਾਂ ਮਲਟੀਪਲ ਫਾਈਲਾਂ ਦੇ ਸਮੂਹ ਦੀ ਇੱਕ ਕਾਪੀ ਹੈ ਜੋ ਅਸਲ ਥਾਂ ਤੋਂ ਵੱਖਰੇ ਸਥਾਨ 'ਤੇ ਸਟੋਰ ਕੀਤੀ ਜਾਂਦੀ ਹੈ, ਜਿਵੇਂ ਕਿ ਡੀ.ਵੀ.ਡੀ, ਇੱਕ ਐਕਸਟਰਨਲ ਡ੍ਰਾਈਵ ਜਾਂ ਇੰਟਰਨੈੱਟ 'ਤੇ ਕਿਸੇ ਹੋਰ ਜਗ੍ਹਾ ਆਦਿ।

ਇੱਕ ਬੈਕਅਪ ਸਾਡੀ ਫਾਈਲਾਂ ਨੂੰ ਅਚਾਨਕ ਡਿਲੀਟ, ਵਾਇਰਸ ਦੇ ਹਮਲੇ ਜਾਂ ਸਾਡੇ ਸਿਸਟਮ ਦੇ ਕ੍ਰੈਸ਼ ਹੋਣ ਦੌਰਾਨ ਪੱਕੇ ਤੌਰ 'ਤੇ ਗੁੰਮ ਜਾਣ ਜਾਂ ਨੁਕਸਾਨ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ।



ਚਿੱਤਰ 4.26 ਬੈਕਅਪ ਅਤੇ ਰੀਸਟੋਰ

ਆਮ ਤੌਰ 'ਤੇ, ਲੋਕ ਫੋਟੋਆਂ, ਵੀਡੀਓ, ਸੰਗੀਤ, ਪ੍ਰੋਜੈਕਟਾਂ ਅਤੇ ਵਿੱਤੀ ਰਿਕਾਰਡਾਂ ਸਮੇਤ ਫਾਈਲਾਂ ਦਾ ਬੈਕਅਪ ਲੈਂਦੇ ਹਨ। ਹਾਲਾਂਕਿ, ਪ੍ਰੋਗਰਾਮਾਂ ਅਤੇ ਸਾਫਟਵੇਅਰ ਨੂੰ ਆਮ ਤੌਰ 'ਤੇ ਬੈਕਅਪ ਵਿੱਚ ਕਾਪੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹ ਆਮ ਤੌਰ 'ਤੇ ਬਹੁਤ ਸਾਰੀ ਜਗ੍ਹਾ ਲੈਂਦੇ ਹਨ ਅਤੇ ਜੋ ਜ਼ਰੂਰੀ ਹੋਵੇ ਤਾਂ ਅਸੀਂ ਉਨ੍ਹਾਂ ਨੂੰ ਮੁੜ ਸਥਾਪਿਤ ਕਰਨ ਲਈ ਅਸਲ-ਉਤਪਾਦ (original product) ਦੀ ਵਰਤੋਂ ਕਰ ਸਕਦੇ ਹਾਂ।


ਜਦੋਂ ਕਿ, ਸਿਸਟਮ ਰੀਸਟੋਰ ਇੱਕ ਪ੍ਰਕਿਰਿਆ ਹੁੰਦੀ ਹੈ ਜੋ ਆਮ ਤੌਰ 'ਤੇ ਸਾਡੇ ਕੰਪਿਊਟਰ ਦੇ ਓਪਰੇਟਿੰਗ ਸਿਸਟਮ 'ਤੇ ਆਪਣੇ ਆਪ ਵਾਪਰਦੀ ਹੈ। ਸਮੇਂ ਦੇ ਵੱਖ ਵੱਖ ਬਿੰਦੂਆਂ ਤੋਂ, ਸਾਡਾ ਕੰਪਿਊਟਰ ਰੀਸਟੋਰਿੰਗ ਪੁਆਇੰਟ ਤਿਆਰ ਕਰੇਗਾ ਜਿੱਥੇ ਇਹ ਉਸ ਜਾਣਕਾਰੀ ਨੂੰ “ਯਾਦ ਰੱਖਦਾ” ਹੈ ਜਿਸ ਤੇ ਅਸੀਂ ਕੰਮ ਕਰ ਰਹੇ ਹੁੰਦੇ ਹਾਂ। ਜਦੋਂ ਸਾਡੇ ਕੰਪਿਊਟਰ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਰੀਸਟੋਰ (Restore) ਦੀ ਵਰਤੋਂ ਕਰਾਂਗੇ। ਉਦਾਹਰਣ ਦੇ ਲਈ, ਜੋ ਕੋਈ ਪ੍ਰੋਗਰਾਮ ਫ੍ਰੋਜ਼ (freeze) ਹੋ ਰਿਹਾ ਹੈ ਪਰ ਸਾਡੇ ਕੋਲ ਉਸ ਦਸਤਾਵੇਜ਼ ਨੂੰ ਬਚਾਉਣ ਲਈ ਸਮਾਂ ਨਹੀਂ ਹੈ ਜਿਸ ‘ਤੇ ਅਸੀਂ ਕੰਮ ਕਰ ਰਹੇ ਸੀ। ਇੱਕ ਰੀਸਟੋਰਿੰਗ ਪੁਆਇੰਟ (Restoring Point) ਸਾਨੂੰ ਪਿਛਲੇ ਰੀਸਟੋਰਿੰਗ ਪੁਆਇੰਟ ‘ਤੇ ਵਾਪਸ ਜਾਣ ਦੀ ਆਗਿਆ ਦੇਵੇਗੀ, ਜੋ ਕਿ ਕੰਪਿਊਟਰ ਸਿਸਟਮ ਦੇ ਕ੍ਰੈਸ਼ ਹੋਣ ਤੋਂ ਕੁਝ ਦਿਨ ਪਹਿਲਾਂ ਜਾਂ ਸਮੱਸਿਆ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਕਰੀਏਟ ਹੋਇਆ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਇਸ ਦੀ ਸਹਾਇਤਾ ਨਾਲ ਅਸੀਂ ਅਸਲ ਦਸਤਾਵੇਜ਼ ਪੂਰੀ ਤਰ੍ਹਾਂ ਪ੍ਰਾਪਤ ਕਰਾਂਗੇ, ਪਰ ਇਹ ਸਾਨੂੰ ਸਾਡੇ ਸਿਸਟਮ ਦੀ ਇੰਟੀਗਰੇਟੀ (Integrity) ਨੂੰ ਨੁਕਸਾਨ ਪਹੁੰਚਾਏ ਬਗੈਰ ਪਿਛਲੇ ਡਾਟਾ ਨੂੰ ਵਾਪਸ ਪ੍ਰਾਪਤ ਕਰਨ ਦੇਵੇਗਾ।

ਬੈਕਅਪ ਆਟੋਮੇਟਿਕ ਨਹੀਂ ਹੁੰਦਾ, ਜਦੋਂ ਕਿ ਸਾਡੇ ਕੰਪਿਊਟਰ ਦੁਆਰਾ ਰੀਸਟੋਰ ਪੁਆਇੰਟ ਆਪਣੇ ਆਪ ਬਣ ਜਾਂਦਾ ਹੈ। ਵਿੱਡੋ ਦੇ ਕੰਟਰੋਲ ਪੈਨਲ ਵਿੱਚ ਬੈਕਅਪ ਅਤੇ ਰੀਸਟੋਰ ਆਪਸ਼ਨ ਉਪਲੱਬਧ ਹਨ।

#### 4.15 ਸ਼ਟਿੰਗ-ਡਾਊਨ ਆਪਸ਼ਨਜ਼ (Shutting Down Options)

ਵਿੱਡੋ ਸਿਸਟਮ ਦੀਆਂ ਕਈ ਸਟੇਟਸ (ਵਿਧੀਆਂ) ਦਾ ਸਮਰਥਨ ਕਰਦਾ ਹੈ ਜਦੋਂ ਅਸੀਂ ਆਪਣੇ ਕੰਪਿਊਟਰ 'ਤੇ ਫਿਜ਼ਿਕਲੀ ਮੌਜੂਦ ਨਹੀਂ ਹੁੰਦੇ ਅਤੇ ਇਹ ਸਾਰੇ ਸਟੇਟਸ ਇਕੋ ਜਿਹੇ ਨਹੀਂ ਹੁੰਦੇ। ਕੁਝ ਵਿਧੀਆਂ ਸਾਡੇ ਕੰਪਿਊਟਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਿੱਚ ਸਹਾਇਤਾ ਕਰਦੀਆਂ ਹਨ, ਜਦੋਂ ਕਿ ਇੱਕ ਹੋਰ ਸਟੇਟਸ ਵਿੱਚ ਅਜਿਹਾ ਲਗਦਾ ਹੈ ਜਿਵੇਂ ਸਾਡਾ ਕੰਪਿਊਟਰ ਬੰਦ ਹੈ ਪਰ ਇਹ ਅਸਲ ਵਿੱਚ ਇੱਕ ਪਲ ਵਿੱਚ ਦਿੱਤੀ ਕਸ਼ਾਂਡ 'ਤੇ ਕਾਰਵਾਈ ਕਰਨ ਲਈ ਤਿਆਰ ਹੁੰਦਾ ਹੈ।

ਵਿੱਡੋ ਵਿੱਚ ਕੰਪਿਊਟਰ ਨੂੰ ਬੰਦ ਕਰਨ ਦੀ ਕੀਅ ਸਟਾਰਟ ਮੀਨੂੰ ਵਿੱਚ ਹੁੰਦੀ ਹੈ ਜਿਥੋਂ ਅਸੀਂ ਸਟਾਰਟ ਬਟਨ ਤੇ ਕਲਿੱਕ ਕਰਦੇ ਹਾਂ ਤਾਂ ਅਸੀਂ ਸ਼ਟਾਉਨ ਬਟਨ ਦੇ ਨਾਲ ਨੂੰ ਹੋਰ ਸਟੇਟਸ ਵੀ ਨਾਲ ਵੇਖਾਂਗੇ। ਉਸ ਬਟਨ ਦੇ ਅੱਗੇ ਇੱਕ ਤਿਕੋਣ ਦੀ ਸ਼ਕਲ ਦੀ ਆਕ੍ਰਿਤੀ ਹੁੰਦੀ ਹੈ, Shut Down ਦੀਆਂ ਹੋਰ ਆਪਸ਼ਨ ਨੂੰ ਲਿਆਉਣ ਲਈ ਤਿਕੋਣ 'ਤੇ ਕਲਿੱਕ ਕਰੋ ਅਤੇ ਹੋਰ ਆਪਸ਼ਨ ਜਿਵੇਂ ਕਿ: ਸਵਿਚ ਯੂਜ਼ਰ (Switch user), ਲੋਗ ਆਫ਼ (Log off), ਲਾਕ (Lock), ਰੀਸਟਾਰਟ (Restart), ਸਲੀਪ (Sleep), ਹਾਈਬਰਨੇਟ



ਚਿੱਤਰ 4.27

(Hibernate) ਆਦਿ ਨਜ਼ਰ ਆਉਣਗੀਆਂ। ਸਵਿੱਚ ਯੂਜ਼ਰ, ਲੋਗ ਆਫ, ਲਾਕ ਅਤੇ ਸਲੀਪ ਆਪਸ਼ਨ ਕੰਪਿਊਟਰ ਨੂੰ ਬੰਦ ਨਹੀਂ ਕਰਦੇ। ਗੈਸਟਾਰਟ, ਹਾਈਬਰਨੇਟ ਅਤੇ ਸ਼ੱਟ ਡਾਊਨ ਆਪਸ਼ਨ ਸਿਸਟਮ ਨੂੰ ਬੰਦ ਕਰਦੀਆਂ ਹਨ। ਇਹ ਸਾਰੇ ਵਿਕਲਪ ਹੇਠਾਂ ਦੱਸੇ ਗਏ ਹਨ:-

- **Switch User :** ਇਸ ਵਿਕਲਪ ਦੀ ਚੋਣ ਕਰਨ ਨਾਲ ਦੂਸਰੇ ਉਪਭੋਗਤਾ ਵੀ ਸਾਡੇ ਲੋਗ-ਇੰਨ ਹੋਣ ਦੇ ਬਾਵਜੂਦ ਵੀ ਕੰਪਿਊਟਰ ਨੂੰ ਐਕਸੈਂਸ ਕਰ ਸਕਦੇ ਹਨ ਅਤੇ ਸਾਡੇ ਵੱਲੋਂ ਚਲਾਏ ਗਏ ਪ੍ਰੋਗਰਾਮ ਜਾਰੀ ਰਹਿੰਦੇ ਹਨ।
- **Log off :** ਇਸ ਆਪਸ਼ਨ ਦੀ ਵਰਤੋਂ ਨਾਲ ਅਸੀਂ ਆਪਣੇ ਵਿੰਡੋਜ਼ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੇ ਕੰਮ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮ ਬੰਦ ਕਰ ਸਕਦੇ ਹਾਂ, ਪਰ ਵਿੰਡੋਜ਼ ਚਲਦੀ ਰਹਿੰਦੀ ਹੈ ਅਤੇ ਦੂਜੇ ਯੂਜ਼ਰ ਨੂੰ ਕੰਪਿਊਟਰ ਦੀ ਵਰਤੋਂ ਕਰਨ ਲਈ ਤਿਆਰ ਰਹਿੰਦਾ ਹੈ।
- **Lock :** ਇਸ ਪ੍ਰਕਿਰਿਆ ਨਾਲ ਸੰਪੂਰਨ ਲੋਗਆਉਟ ਨਹੀਂ ਹੁੰਦਾ ਬਲਕਿ ਇਹ ਵਿੰਡੋ ਵਿੰਡੋਜ਼ ਲੋਗ-ਇੰਨ ਸਕੀਨ ਪ੍ਰਦਰਸ਼ਿਤ ਕਰਕੇ ਸਾਡੀ ਚੀਜ਼ਾਂ ਦੀ ਰੱਖਿਆ ਵਿੱਚ ਸਹਾਇਤਾ ਕਰਦੀ ਹੈ। ਕੰਪਿਊਟਰ ਵਿੱਚ ਦਾਖਲ ਹੋਣ ਲਈ ਸਾਨੂੰ ਆਪਣਾ ਪਾਸਵਰਡ ਟਾਈਪ ਕਰਨਾ ਚਾਹੀਦਾ ਹੈ ਜਾਂ ਕਿਸੇ ਹੋਰ ਉਪਭੋਗਤਾ ਦੇ ਤੌਰ 'ਤੇ ਲੋਗਇਨ ਕਰਨਾ ਚਾਹੀਦਾ ਹੈ।
- **Restart:** ਜਦੋਂ ਇਸ ਆਪਸ਼ਨ ਨੂੰ ਸ਼ੱਟ ਡਾਊਨ ਮੀਨੂੰ ਵਿੱਚੋਂ ਚੁਣਿਆ ਜਾਂਦਾ ਹੈ ਤਾਂ ਕੰਪਿਊਟਰ ਬੰਦ ਹੋ ਜਾਂਦਾ ਹੈ ਅਤੇ ਫਿਰ ਚਾਲੂ ਹੋ ਜਾਂਦਾ ਹੈ। ਇਸਨੂੰ ਰੀਸੈਟ (Reset) ਜਾਂ ਵਾਰਮ ਬੂਟ (Warm boot) ਵੀ ਕਿਹਾ ਜਾਂਦਾ ਹੈ।
- **Sleep :** ਇਸ ਆਪਸ਼ਨ ਦੀ ਵਰਤੋਂ ਨਾਲ ਕੰਪਿਊਟਰ ਨੂੰ ਘੱਟ-ਪਾਵਰ ਖਪਤ (low power consumption) ਮੋਡ ਵਿੱਚ ਪਾ ਦਿੱਤਾ ਜਾਂਦਾ ਹੈ, ਇਸ ਨਾਲ ਉਰਜਾ ਦੀ ਬਚਤ ਹੁੰਦੀ ਹੈ ਅਤੇ ਇਸ ਨੂੰ ਸਟੈਂਡ ਬਾਏ (Stand By) ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਮੋਡ ਪੂਰੇ ਕੰਪਿਊਟਰ ਨੂੰ ਜਾਂ ਸਿਰਫ ਮਾਨੀਟਰ ਜਾਂ ਹਾਰਡ ਡਰਾਈਵਾਂ ਨੂੰ ਘੱਟ-ਪਾਵਰ ਮੋਡ ਵਿੱਚ ਪਾ ਸਕਦਾ ਹੈ। ਇਸ ਪਾਵਰ-ਸੇਵਿੰਗ ਮੋਡ ਵਿੱਚ, ਕੰਪਿਊਟਰ ਨੂੰ ਮੁੜ ਤੋਂ ਵਰਕਿੰਗ ਕੰਡੀਸ਼ਨ ਵਿੱਚ ਲਿਆਉਣ ਲਈ ਆਮ ਤੌਰ 'ਤੇ ਮਾਉਸ ਦੇ ਬਟਨ ਦੀ ਜਾਂ ਕੀਬੋਰਡ ਤੋਂ ਕੋਈ ਵੀ ਕੀਅ ਦਬਾਈ ਜਾਂਦੀ ਹੈ।
- **Hibernate :** ਇਹ ਸਭ ਤੋਂ ਵਧੀਆ ਪਾਵਰ-ਸੇਵਿੰਗ ਮੋਡ ਹੈ ਜਦੋਂ ਇਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਕੰਪਿਊਟਰ ਨੂੰ ਸ਼ੱਟ-ਡਾਊਨ ਕਰਕੇ ਇਸਨੂੰ ਟਰਨ-ਆਫ ਕਰ ਦਿੰਦਾ ਹੈ। ਦਿਲਚਸਪ ਤੱਥ ਇਹ ਹੈ ਕਿ ਇਸ ਆਪਸ਼ਨ ਦੀ ਵਰਤੋਂ ਕਰਨ ਨਾਲ ਸੈਮੋਰੀ ਵਿੱਚ ਸਾਡੀ ਗਤੀਵਿਧੀਆਂ ਦੀ ਜਾਣਕਾਰੀ ਸੁਰੱਖਿਅਤ ਕੀਤੀ ਜਾਂਦੀ ਹੈ ਤਾਂ ਕਿ ਜਦੋਂ ਕੰਪਿਊਟਰ ਨੂੰ ਦੁਬਾਰਾ ਚਾਲੂ ਕੀਤਾ ਜਾਂਦਾ ਹੈ ਤਾਂ ਅਸੀਂ ਆਪਣੀਆਂ ਪੁਰਾਣੀਆਂ ਗਤੀਵਿਧੀਆਂ (ਲੋਗ-ਇਨ ਕਰਨ ਤੋਂ ਬਾਅਦ) ਦੁਬਾਰਾ ਸ਼ੁਰੂ ਕਰਦੇ ਹਾਂ। ਹਾਈਬਰਨੇਸ਼ਨ ਪਾਵਰ ਦੀ ਬਚਤ ਕਰਦੀ ਹੈ, ਪਰ ਇਸ ਮੋਡ ਵਿੱਚ ਕੰਪਿਊਟਰ ਨੂੰ ਸਲੀਪ ਜਾਂ ਸਟੈਂਡ-ਬਾਏ ਮੋਡ ਨਾਲੋਂ ਮੁੜ ਚਾਲੂ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਅਸੀਂ ਕੰਪਿਊਟਰ ਨੂੰ ਦੁਬਾਰਾ ਚਾਲੂ ਕਰ ਰਹੇ ਹੁੰਦੇ ਹਾਂ।
- **Shut Down or Turn Off :** ਜਦੋਂ ਇਸ ਵਿਕਲਪ ਨੂੰ ਚੁਣਿਆ ਜਾਂਦਾ ਹੈ, ਤਾਂ ਕੰਪਿਊਟਰ ਬੰਦ ਹੋ ਜਾਂਦਾ ਹੈ। ਅਸੀਂ ਆਪਣੇ ਖਾਤੇ ਤੋਂ ਲੋਗ-ਆਉਟ ਹੋ ਜਾਂਦੇ ਹਾਂ ਅਤੇ ਇਹ ਸਾਡੇ ਪ੍ਰੋਗਰਾਮਾਂ ਨੂੰ ਬੰਦ ਕਰ ਦਿੰਦਾ ਹੈ, ਇਹ ਆਪਸ਼ਨ ਕੰਪਿਊਟਰ ਨੂੰ ਬੰਦ ਹੋਣ ਤੋਂ ਪਹਿਲਾਂ ਸਾਨੂੰ ਆਪਣਾ ਡਾਟਾ ਸੁਰੱਖਿਅਤ ਕਰਨ ਦੀ ਆਗਿਆ ਦਿੰਦਾ ਹੈ, ਇਸ ਤੋਂ ਵਿੰਡੋਜ਼ ਫਿਰ ਆਪਣੇ ਆਪ ਨੂੰ ਬੰਦ ਕਰ ਦਿੰਦੀ ਹੈ ਅਤੇ ਆਖਰਕਾਰ ਕੰਪਿਊਟਰ ਆਪਣੇ ਆਪ ਬੰਦ ਹੋ ਜਾਂਦਾ ਹੈ।



## ਯਾਦ ਰੱਖਣ ਯੋਗ ਗੱਲਾਂ

1. ਕੰਪਿਊਟਰ ਹਾਰਡਵੇਅਰ ਦੀ ਦੇਖਭਾਲ ਵਿੱਚ ਕੰਪਿਊਟਰ ਦੇ ਸਗੋਰਕ ਹਿੱਸਿਆਂ, ਜਿਵੇਂ ਕਿ ਇਸ ਦਾ ਕੀਬੋਰਡ, ਹਾਰਡ ਡਰਾਈਵ ਅਤੇ ਅੰਦਰੂਨੀ ਸੀ.ਡੀ. ਜਾਂ ਡੀ.ਵੀ.ਡੀ ਡ੍ਰਾਇਵ ਦੀ ਦੇਖਭਾਲ ਕਰਨਾ ਸ਼ਾਮਲ ਹੁੰਦਾ ਹੈ।

2. ਸਾਫਟਵੇਅਰ ਮੈਨੇਜਮੈਂਟ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ।
3. ਪ੍ਰੀਵੈਨਟਿਵ ਮੈਨੇਜਮੈਂਟ (Preventive Maintenance) ਨਿਯਮਤ ਆਧਾਰ 'ਤੇ ਹਾਰਡਵੇਅਰ ਦੀ ਜਾਂਚ ਕਰਨ ਦੀ ਪ੍ਰਕਿਰਿਆ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਵਧੀਆ ਚੱਲ ਰਹੇ ਕ੍ਰਮ ਵਿੱਚ ਹੈ।
4. ਸੇਫ ਮੋਡ (Safe Mode) ਕੰਪਿਊਟਰ ਓਪਰੇਟਿੰਗ ਸਿਸਟਮ (ਓ.ਐਸ.) ਦਾ ਇੱਕ ਡਾਇਗਨੋਸਟਿਕ ਮੋਡ ਹੈ। ਸੇਫ ਮੋਡ ਸਾਡੇ ਪੀ.ਸੀ. ਨੂੰ ਡਰਾਈਵਰਾਂ ਦੇ ਘੱਟੋ ਘੱਟ ਸਮੂਹ ਨਾਲ ਸ਼ੁਰੂ ਕਰਦਾ ਹੈ।
5. ਡਰਾਈਵਰ ਉਹ ਸਾਫਟਵੇਅਰ ਹੁੰਦਾ ਹੈ ਜਿਸਦੀ ਵਰਤੋਂ ਇੱਕ ਡਿਵਾਈਸ ਕੰਪਿਊਟਰ ਨਾਲ ਕੰਮ ਕਰਨ ਲਈ ਕਰਦੀ ਹੈ।
6. ਪੀ.ਐਨ.ਪੀ. (PnP) ਇੱਕ ਸ਼ਬਦ ਹੈ ਜੋ ਇਹ ਵਰਣਿਤ ਕਰਦਾ ਹੈ ਕਿ ਉਪਕਰਣ ਕੰਪਿਊਟਰ ਸਿਸਟਮ ਨਾਲ ਜੁੜਦੇ ਸਾਰੀ ਕੰਮ ਕਰਨਾ ਅੰਭ ਕਰ ਦੇਣਗੇ।
7. ਇੱਕ ਪੋਰਟ ਇੱਕ ਸਰੀਰਕ ਡੌਕਿੰਗ (Docking) ਪ੍ਰਾਈਏਂਟ ਹੈ ਜਿਸਦੀ ਵਰਤੋਂ ਨਾਲ ਇੱਕ ਬਾਹਰੀ ਉਪਕਰਣ ਕੰਪਿਊਟਰ ਨਾਲ ਜੁੜਿਆ ਜਾ ਸਕਦਾ ਹੈ।
8. ਇੱਕ ਸਾਫਟਵੇਅਰ ਅਪਡੇਟ ਵਿੱਚ ਬੱਗ-ਫਿਕਸ (Bug Fix) ਅਤੇ ਹੋਰ ਛੋਟੇ ਸੁਧਾਰ ਸ਼ਾਮਲ ਹੁੰਦੇ ਹਨ, ਜਦੋਂ ਕਿ ਇੱਕ ਸਾਫਟਵੇਅਰ ਅਪਗ੍ਰੇਡ ਸਾਫਟਵੇਅਰ ਦਾ ਰੂਪ ਬਦਲਦਾ ਹੈ।
9. ਇੱਕ ਫੋਂਟ ਟਾਈਪਫੇਸ (Type Face) ਅਤੇ ਹੋਰ ਗੁਣਾਂ ਦਾ ਸੁਮੇਲ ਹੁੰਦਾ ਹੈ, ਜਿਵੇਂ ਕਿ ਅਕਾਰ, ਪਿੱਚ ਅਤੇ ਸਪੇਸਿੰਗ।
10. ਫਾਈਲ ਕੰਪੈਕਸ਼ਨ (File Compression) ਇੱਕ ਡਿਸਕ ਸਪੇਸ ਦੀ ਵਰਤੋਂ ਕਰਨ ਲਈ ਇੱਕ ਫਾਈਲ (ਜਾਂ ਫਾਈਲਾਂ) ਦੀ "ਪੈਕੇਜਿੰਗ (Packaging)" ਕਰਨ ਦੀ ਪ੍ਰਕਿਰਿਆ ਹੈ।
11. ਬੈਕਅਪ ਇੱਕ ਫਾਈਲ ਜਾਂ ਮਲਟੀਪਲ ਫਾਈਲਾਂ ਦੇ ਸਮੂਹ ਦੀ ਇੱਕ ਕਾਪੀ ਹੈ ਜੋ ਅਸਲ ਤੋਂ ਵੱਖਰੇ ਸਥਾਨ 'ਤੇ ਸਟੋਰ ਕੀਤੀ ਜਾਂਦੀ ਹੈ, ਜਿਵੇਂ ਕਿ ਇੱਕ ਡੀ.ਵੀ.ਡੀ, ਇੱਕ ਬਾਹਰੀ ਡ੍ਰਾਈਵ (External Drive) ਜਾਂ ਇੰਟਰਨੈੱਟ ਤੇ ਕਿਸੇ ਹੋਰ ਜਗ੍ਹਾ 'ਤੇ।
12. ਲੋਗ-ਆਫ (log off) ਦੀ ਵਰਤੋਂ ਕਰਦਿਆਂ, ਅਸੀਂ ਆਪਣੇ ਵਿੰਡੋਜ਼ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੀਆਂ ਚੀਜ਼ਾਂ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਬੰਦ ਕਰ ਸਕਦੇ ਹਾਂ, ਪਰ ਵਿੰਡੋਜ਼ ਆਪਰੇਟਿੰਗ ਸਿਸਟਮ ਚਲਦਾ ਰਹਿੰਦਾ ਹੈ ਅਤੇ ਦੂਜੇ ਯੂਜ਼ਰਾਂ ਨੂੰ ਕੰਪਿਊਟਰ ਵਰਤਣ ਦੀ ਆਗਿਆ ਦਿੰਦਾ ਹੈ।

## ਅਭਿਆਸ

ਭਾਗ-੩

### ਪ੍ਰ 1. ਬਹੁਪੰਦੀ ਪ੍ਰਸ਼ਨ

- I. \_\_\_\_\_ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ।
 

ਉ. ਸਾਫਟਵੇਅਰ ਮੈਨੇਜਮੈਂਟ	ਅ. ਹਾਰਡਵੇਅਰ ਮੈਨੇਜਮੈਂਟ
ਈ. ਕਰੈਕਟਿਵ ਮੈਨੇਜਮੈਂਟ	ਸ. ਪ੍ਰੀਵੈਨਟਿਵ ਮੈਨੇਜਮੈਂਟ
- II. ਕੰਪਿਊਟਿੰਗ ਵਿੱਚ, \_\_\_\_\_ ਇੱਕ ਕੰਪਿਊਟਰ ਚਾਲ੍ਹ ਕਰਨ ਦੀ ਪ੍ਰਕਿਰਿਆ ਹੈ।
 

ਉ. ਸੇਫ ਮੋਡ	ਅ. ਬੂਟਿੰਗ
ਈ. ਸਟਾਰਟਿੰਗ	ਸ. ਲਾਗ-ਇਨ
- III. ਇਹਨਾਂ ਵਿੱਚੋਂ ਕਿਹੜਾ ਕੰਪਿਊਟਰ ਪੋਰਟ ਦੀ ਕਿਸਮ ਨਹੀਂ ਹੈ ?
 

ਉ. ਈਥਰਨੈੱਟ	ਅ. ਪੀ.ਐਸ/2 ਪੋਰਟ
ਈ. ਵੀ.ਜੀ.ਏ.	ਸ. ਪਿੰਟਰ

- IV. \_\_\_\_\_ ਸਕਿਊਰਿਟੀ ਉਪਕਰਣ (Security tool) ਵਿੰਡੋਜ਼ ਦੇ ਨਵੀਨਤਮ ਵਰਜਨ (New Version) ਵਿੱਚ ਬਣਾਇਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ।
- ਉ. ਐਂਟੀਵਾਇਰਸ                                  ਅ. ਮਾਲਵੇਅਰ  
 ਈ. ਵਿੰਡੋਜ਼ ਡਿਫੈਂਡਰ                                  ਸ. ਡੀਫਰੈਮੈਂਟਰ
- IV. \_\_\_\_\_ ਇੱਕ ਸਾਫਟਵੇਅਰ ਹੈ ਜੋ ਆਖਰੀ ਉਪਯੋਗਤਾ (end user) ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ।
- ਉ. ਵਿੰਡੋਜ਼ ਡਿਫੈਂਡਰ                                  ਅ. ਫਾਈਲ ਕੰਪ੍ਰੈਸ਼ਨ ਯੂਟਿਲਿਟੀ  
 ਈ. ਓਪਰੇਟਿੰਗ ਸਿਸਟਮ    ਸ. ਸਕਿਊਰਿਟੀ ਟੂਲ

#### ਪ੍ਰ 2. ਖਾਲੀ ਥਾਵਾਂ ਭਰੋ:

- I. \_\_\_\_\_ ਨਿਯਮਤ ਅਧਾਰ ਤੇ ਹਾਰਡਵੇਅਰ ਦੀ ਜਾਂਚ ਕਰਨ ਦੀ ਇਹ ਸੁਨਿਸ਼ਚਿਤ ਕਰਨ ਦੀ ਪ੍ਰਕਿਰਿਆ ਹੈ ਕਿ ਇਹ ਵਧੀਆ ਚੱਲ ਰਹੇ ਕ੍ਰਮ ਵਿੱਚ ਹੈ।
- II. \_\_\_\_\_ ਇੱਕ ਸਾਫਟਵੇਅਰ ਹੈ ਜੋ ਇੱਕ ਉਪਕਰਣ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ।
- III. \_\_\_\_\_ ਇੱਕ ਸਰੀਰਕ ਡੈਕਿੰਗ ਪ੍ਰਾਅਇੰਟ ਹੈ ਜਿਸਦੀ ਵਰਤੋਂ ਨਾਲ ਇੱਕ ਬਾਹਰੀ ਉਪਕਰਣ ਕੰਪਿਊਟਰ ਨਾਲ ਜੁੜਿਆ ਜਾ ਸਕਦਾ ਹੈ।
- IV. \_\_\_\_\_ ਟਾਈਪਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੈ, ਜਿਵੇਂ ਕਿ ਅਕਾਰ, ਪਿੱਚ ਅਤੇ ਸਪੇਸਿੰਗ।
- V. \_\_\_\_\_ ਦੀ ਵਰਤੋਂ ਕਰਦਿਆਂ, ਅਸੀਂ ਆਪਣੇ ਵਿੰਡੋਜ਼ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੀਆਂ ਚੀਜ਼ਾਂ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਬੰਦ ਕਰ ਸਕਦੇ ਹਾਂ, ਪਰ ਵਿੰਡੋਜ਼ ਆਪਰੇਟਿੰਗ ਸਿਸਟਮ ਚਲਦਾ ਰਹਿੰਦਾ ਹੈ ਅਤੇ ਦੂਜੇ ਯੂਜ਼ਰਾਂ ਨੂੰ ਕੰਪਿਊਟਰ ਵਰਤਣ ਦੀ ਆਗਿਆ ਦਿੰਦਾ ਹੈ।

#### ਪ੍ਰ 3. ਹੇਠ ਲਿਖਿਆਂ ਦਾ ਪੂਰਾ ਨਾਮ ਲਿਖੋ:

- |                     |                     |
|---------------------|---------------------|
| I. ਪੀ.ਐਨ.ਪੀ. (PnP)  | II. ਯੂ.ਐਸ.ਬੀ. (USB) |
| III. ਵੀ.ਜੀ.ਏ. (VGA) | IV. ਯੂ.ਏ.ਸੀ. (UAC)  |
| V. ਓ.ਐਸ. (OS)       | VI. ਐਨ.ਏ.ਪੀ. (NAP)  |

#### ਭਾਗ-ਅ

#### ਪ੍ਰ 4. ਛੋਟੇ ਉੱਤਰਾਂ ਵਾਲੇ ਪ੍ਰਸ਼ਨ (4-5 ਲਾਈਨਾਂ ਵਿੱਚ ਉੱਤਰ ਲਿਖੋ)

- I. ਪ੍ਰੀਵੈਂਟਿਵ ਮੇਨਟੇਨੇਸ਼ਨ ਕੀ ਹੈ ?
- II. ਪਲੱਗ ਅਤੇ ਪਲੇ ਡਿਵਾਈਸਿਸ ਤੋਂ ਤੁਹਾਡਾ ਕੀ ਅਰਥ ਹੈ ?
- III. ਪੀਸੀ ਸਕਿਊਰਿਟੀ ਟੂਲਸ ਬਾਰੇ ਲਿਖੋ.
- IV. ਵਿੰਡੋਜ਼ ਓਪਰੇਟਿੰਗ ਸਿਸਟਮ ਬਾਰੇ ਤੁਸੀਂ ਕੀ ਜਾਣਦੇ ਹੋ ?
- V. ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ ਕੰਟਰੋਲ ਪੈਨਲ ਕੀ ਹੁੰਦਾ ਹੈ ?

#### ਭਾਗ-ਬ

#### ਪ੍ਰ 5. ਵੱਡੇ ਉੱਤਰਾਂ ਵਾਲੇ ਪ੍ਰਸ਼ਨ (10-15 ਲਾਈਨਾਂ ਵਿੱਚ ਉੱਤਰ ਲਿਖੋ)

- I. ਸੈਫਟਵੇਅਰ ਅਪਡੇਟ ਅਤੇ ਅਪਗ੍ਰੇਡ ਦੇ ਵਿਚਕਾਰ ਅੰਤਰ ਲਿਖੋ।
- II. ਪ੍ਰੀਵੈਂਟਿਵ ਮੇਨਟੇਨੇਸ਼ਨ ਲਈ ਮੁੱਢਲੇ ਦਿਸ਼ਾ ਨਿਰਦੇਸ਼ਾਂ ਦੀ ਵਿਆਖਿਆ ਕਰੋ।
- III. ਪੋਰਟਾਂ ਕੀ ਹਨ ? ਕਿਸੇ 2 (ਦੋ) ਕਿਸਮ ਦੀਆਂ ਕੰਪਿਊਟਰ ਪੋਰਟਾਂ ਦੀ ਵਿਆਖਿਆ ਕਰੋ।
- IV. ਯੂਟੀਲਿਟੀ ਪ੍ਰਗਰਾਮ ਕੀ ਹਨ ? ਕਿਸੇ ਵੀ ਇੱਕ ਯੂਟੀਲਿਟੀ ਪ੍ਰਗਰਾਮ ਨੂੰ ਵਿਸਥਾਰ ਵਿੱਚ ਦੱਸੋ।
- V. ਸ਼ਟਿੰਗ ਡਾਊਨ ਵਿਕਲਪ ਕੀ ਹਨ ? ਸਮਝਾਓ।



## ਪਾਠ - 5

# ਡਾਟਾਬੇਸ ਮੈਨੇਜਮੈਂਟ ਸਿਸਟਮ

### ਇਸ ਪਾਠ ਦੇ ਉਦੇਸ਼

- 5.1 ਜਾਣ ਪਛਾਣ
- 5.2 ਡਾਟਾਬੇਸ
- 5.3 ਡੀ.ਬੀ.ਐੱਮ.ਐੱਸ
- 5.4 ਡੀ.ਬੀ.ਐੱਮ.ਐੱਸ ਦੇ ਕਾਰਜ ਖੇਤਰ
- 5.5 ਡਾਟਾ ਬੇਸ ਲਾਈਫ ਸਾਈਕਲ
- 5.6 ਡੀ.ਬੀ.ਐੱਮ.ਐੱਸ ਦੀ ਵਰਕਿੰਗ
- 5.7 ਡੀ.ਬੀ.ਐੱਮ.ਐੱਸ ਦਾ ਆਰਕੀਟੈਕਟਰ
- 5.8 ਡੀ.ਬੀ.ਐੱਮ.ਐੱਸ ਦੀਆਂ ਵਿਸ਼ੇਸ਼ਤਾਵਾਂ/ਗੁਣ
- 5.9 ਡੀ.ਬੀ.ਐੱਮ.ਐੱਸ ਦੀਆਂ ਸੀਮਾਵਾਂ
- 5.10 ਕਲਾਉਡ ਡਾਟਾਬੇਸ

### 5.1 ਜਾਣ ਪਛਾਣ (Introduction)

ਪਿਛਲੀਆਂ ਜਮਾਤਾਂ ਵਿਚ, ਅਸੀਂ ਡਾਟਾ ਅਤੇ ਇਨਫਾਰਮੇਸ਼ਨ ਬਾਰੇ ਪੜ੍ਹਿਆ ਹੈ। ਅਸੀਂ ਜਾਣਦੇ ਹਾਂ ਕਿ ਡਾਟਾ ਇੱਕ ਤਰ੍ਹਾਂ ਦੇ ਤੱਥ ਜਾਂ ਅੰਕੜੇ ਹੁਦੇ ਹਨ ਅਤੇ ਡਾਟਾ ਦੇ ਪ੍ਰੋਸੈਸ ਕੀਤੇ ਹੋਏ ਰੂਪ ਨੂੰ ਇਨਫਾਰਮੇਸ਼ਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਦਾਹਰਣ ਲਈ- ਨੰਬਰ '24' ਨੂੰ ਡਾਟਾ ਮੰਨਿਆ ਜਾ ਸਕਦਾ ਹੈ, ਪਰ ਉਮਰ 24, ਸਟ੍ਰੀਟ ਨੰ 24, ਜਾਂ ਸੈਕਟਰ 24 ਡਾਟਾ ਦਾ ਪ੍ਰੋਸੈਸ ਕੀਤਾ ਹੋਇਆ ਰੂਪ ਹੈ, ਜੋ ਕੁਝ ਜਾਣਕਾਰੀ ਪ੍ਰਦਾਨ ਕਰਦਾ ਹੈ।

FIELD NAME

ITEM OR ENTITY : STUDENT

Roll No	Name	Father Name	Class	Admission No	DOB
1	AJAY KUMAR	MANTU RAI	8th	11469	5-Feb-02
2	PRIYA KUMARI	MANOJ KUMAR	9th	11675	1-Sep-04
3	ZORAWAR SINGH	JASWANT SINGH	11th	12456	22-May-02
4	AMANSEEP SINGH	DAVINDER SINGH	12th	11873	21-Sep-04
5	VIPIN KUMAR	GHAN SHYAM	7th	11475	15-Feb-01

RECORD


FIELD

FILE OR TABLE

ਚਿੱਤਰ 5.1 ਸਟੂਡੈਂਟ ਐਨਟੋਰੀ ਦਾ ਟੇਬਲ

ਕਿਸੇ ਵਿਸ਼ੇਸ਼ ਆਈਟਮ ਦੀ ਸੰਬੰਧਿਤ ਜਾਣਕਾਰੀ ਨੂੰ ਰਿਕਾਰਡ ਮੰਨਿਆ ਜਾ ਸਕਦਾ ਹੈ। ਉਦਾਹਰਣ ਲਈ- ਵਿਦਿਆਰਥੀ ਇੱਕ ਆਈਟਮ ਹੈ। ਵਿਦਿਆਰਥੀ ਦਾ ਨਾਮ, ਰੋਲ ਨੰਬਰ, ਕਲਾਸ, ਦਾਖਲਾ ਨੰਬਰ, ਆਦਿ ਵਿਦਿਆਰਥੀ ਰਿਕਾਰਡ ਹੈ।

ਹੁਣ, ਵੱਖ-ਵੱਖ ਵਿਦਿਆਰਥੀਆਂ ਦੇ ਸਬੰਧਿਤ ਰਿਕਾਰਡ ਦੇ ਇਕੱਠ ਨੂੰ ਫਾਇਲ ਮੰਨਿਆ ਜਾ ਸਕਦਾ ਹੈ। ਫਾਈਲਾਂ ਜਾਂ ਟੇਬਲਸ ਦੇ ਭੰਡਾਰ ਨੂੰ ਡਾਟਾਬੇਸ ਵਜੋਂ ਜਾਣਿਆ ਜਾਂਦਾ ਹੈ। ਹੁਣ ਅਸੀਂ ਡਾਟਾਬੇਸ ਦੀ ਹਾਇਰਾਰਕੀ ਨੂੰ ਸਮਝ ਸਕਦੇ ਹਾਂ। ਇਸ ਨੂੰ ਹੇਠਾਂ ਦਰਸਾਏ ਅਨੁਸਾਰ ਦਿਖਾਇਆ ਜਾ ਸਕਦਾ ਹੈ।



ਚਿੱਤਰ 5.2 ਡਾਟਾਬੇਸ ਦੀ ਹਾਈਰਾਰਕੀ

## 5.2 ਡਾਟਾਬੇਸ (Database)

ਡਾਟਾਬੇਸ ਅੰਤਰ-ਸੰਬੰਧਿਕ ਡਾਟਾ ਦਾ ਸੰਗ੍ਰਹਿ ਹੈ, ਜੋ ਡਾਟਾ ਨੂੰ ਮੁੜ ਪ੍ਰਾਪਤ ਕਰਨ (retrieve), ਇਨਸਰਟ ਕਰਨ (insert), ਅਤੇ ਮਿਟਾਉਣ ਲਈ (delete) ਵਰਤਿਆ ਜਾਂਦਾ ਹੈ। ਇਹ ਇੱਕ ਟੇਬਲ, ਸਕੀਮਾ, ਵਿਚਾਰਾਂ ਅਤੇ ਰਿਪੋਰਟਾਂ ਦੇ ਰੂਪ ਵਿੱਚ ਡਾਟਾ ਨੂੰ ਸੰਗਠਿਤ ਕਰਨ ਲਈ ਵੀ ਵਰਤਿਆ ਜਾਂਦਾ ਹੈ। ਡਾਟਾਬੇਸ ਦਾ ਮੁਢਲਾ ਉਦੇਸ਼ ਸਾਰੇ ਵੱਖ-ਵੱਖਰੇ ਸਰੋਤਾਂ ਤੋਂ ਡਾਟਾ ਇਕੱਠਾ ਕਰਨਾ ਹੈ। ਤਾਂ ਜੋ ਬਹੁਤ ਸਾਰੇ ਯੂਜ਼ਰਸ ਨੂੰ ਉਨ੍ਹਾਂ ਦੇ ਵੱਖ-ਵੱਖ ਉਦੇਸ਼ਾਂ ਲਈ ਲਾਭਦਾਇਕ ਜਾਣਕਾਰੀ ਉਪਲੱਬਧ ਕਰਵਾਈ ਜਾ ਸਕੇ।

## 5.3 ਡੀ.ਬੀ.ਐਮ.ਐਸ. (D.B.M.S.)

ਡੀ.ਬੀ.ਐਮ.ਐਸ. ਦਾ ਅਰਥ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਪੁਰਾਣੇ ਸਮੇਂ ਵਿਚ ਡਾਟਾ ਨੂੰ ਫਾਈਲਾਂ ਦੇ ਰੂਪ ਵਿੱਚ ਸੰਗਠਿਤ ਕੀਤਾ ਜਾਂਦਾ ਸੀ। ਡੀ.ਬੀ.ਐਮ.ਐਸ. ਇੱਕ ਕੰਪਿਊਟਰਾਈਜ਼ਡ ਰਿਕਾਰਡ ਕੀਪਿੰਗ ਸਿਸਟਮ ਹੈ, ਜੋ ਸਾਨੂੰ ਇੱਕ ਤੇਜ਼ ਅਤੇ ਸੁਰੱਖਿਅਤ ਢੰਗ ਨਾਲ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਡਾਟਾ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਵਿਵਸਥਿਤ ਰੱਖਣ ਅਤੇ ਤਬਦੀਲੀ ਕਰਨ ਦੀ ਆਗਿਆ ਦਿੰਦਾ ਹੈ। ਇਹ ਸਾਨੂੰ ਸਾਫਟਵੇਅਰ ਅਤੇ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਡਾਟਾ ਨੂੰ ਸਟੋਰ ਕਰਨ ਅਤੇ ਕਾਇਮ ਰੱਖਣ ਦੀ ਆਗਿਆ ਵੀ ਦਿੰਦਾ ਹੈ। ਆਸਾਨ ਸ਼ਬਦਾਂ ਵਿਚ ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਸਾਫਟਵੇਅਰ ਹੈ, ਜੋ ਡਾਟਾਬੇਸ ਨੂੰ ਮੈਨੇਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਉਦਾਹਰਣ ਲਈ ਸਕੂਲ ਡਾਟਾਬੇਸ ਐਡਮਿਨਿਸਟ੍ਰੇਟਰ, ਸਟਾਫ ਅਤੇ ਵਿਦਿਆਰਥੀਆਂ ਆਦਿ ਲਈ ਡਾਟਾ ਵਿਵਸਥਿਤ ਕਰਦਾ ਹੈ।

ਕੁਝ ਪ੍ਰਸਿੱਧ ਡੀ.ਬੀ.ਐਮ.ਐਸ. ਹਨ MySQL ਮਾਈਕ੍ਰੋਸ੉ਫਟ ਐਕਸੈਸ, dBASE, ਫੌਕਸਪ੍ਰੋ, ਓਰੇਕਲ ਆਦਿ।

ਡੀ.ਬੀ.ਐਮ.ਐਸ. ਕਈ ਕਾਰਜਾਂ ਨੂੰ ਪੂਰਾ ਕਰਨ ਲਈ ਇੱਕ ਇੰਟਰਫੇਸ ਪ੍ਰਦਾਨ ਕਰਦਾ ਹੈ ਜਿਵੇਂ ਕਿ ਡਾਟਾਬੇਸ ਬਣਾਉਣਾ, ਇਸ ਵਿੱਚ ਟੇਬਲ ਬਣਾਉਣਾ, ਡਾਟਾ ਸਟੋਰ ਕਰਨਾ, ਅਪਡੇਟ ਕਰਨਾ ਅਤੇ ਡਿਲੀਟ ਕਰਨਾ ਆਦਿ। ਇਹ ਡਾਟਾਬੇਸ ਨੂੰ ਪ੍ਰੈਕਸ਼ਨ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਮਲਟੀਪਲ ਯੂਜ਼ਰਸ ਦੇ ਮਾਮਲੇ ਵਿੱਚ, ਇਹ ਡਾਟਾ ਇੱਕਸਾਰਤਾ ਵੀ ਬਣਾਈ ਰੱਖਦਾ ਹੈ।

## 5.4 ਡੀ.ਬੀ.ਐਮ.ਐੱਸ. ਦੇ ਕਾਰਜ ਖੇਤਰ (APPLICATION AREAS OF DBMS)


ਡੀ.ਬੀ.ਐਮ.ਐੱਸ. ਦੇ ਕੁਝ ਕਾਰਜ ਖੇਤਰ ਹੇਠਾਂ ਸਾਰਣੀ ਵਿੱਚ ਦਰਸਾਏ ਗਏ ਹਨ:

ਖੇਤਰ	ਵਰਤੋਂ
ਵਿਦਿਆਰਥੀਆਂ ਦੀ ਜਾਣਕਾਰੀ, ਰਜਿਸਟ੍ਰੇਸ਼ਨ, ਕੋਰਸਾਂ ਅਤੇ ਗ੍ਰੇਡਾਂ ਲਈ।	ਵਿਦਿਆਰਥੀਆਂ ਦੀ ਜਾਣਕਾਰੀ, ਰਜਿਸਟ੍ਰੇਸ਼ਨ, ਕੋਰਸਾਂ ਅਤੇ ਗ੍ਰੇਡਾਂ ਲਈ।
ਬੈਂਕ	ਗਾਹਕ ਦੀ ਜਾਣਕਾਰੀ, ਖਾਤੇ ਦੀਆਂ ਗਤੀਵਿਧੀਆਂ, ਭੁਗਤਾਨਾਂ, ਜਮ੍ਹਾਂ ਰਕਮਾਂ, ਕਰਜ਼ੇ ਆਦਿ ਲਈ।
ਦੁਰ ਸੰਚਾਰ	ਇਹ ਕਾਲ ਰਿਕਾਰਡ, ਮਹੀਨਾਵਾਰ ਬਿੱਲਾਂ, ਬਕਾਏ ਦੀ ਜਾਣਕਾਰੀ ਰੱਖਣ ਆਦਿ ਵਿੱਚ ਸਹਾਇਤਾ ਕਰਦਾ ਹੈ।
ਨਿਰਮਾਣ	ਇਸ ਦੀ ਵਰਤੋਂ ਸਪਲਾਈ ਦੇ ਪ੍ਰਬੰਧ ਅਤੇ ਵਸਤੂਆਂ ਦੇ ਉਤਪਾਦਨ ਨੂੰ ਟਰੈਕ ਕਰਨ ਲਈ ਅਤੇ ਗੋਦਾਮਾਂ ਵਿੱਚ ਵਸਤੂਆਂ ਦੀ ਸਥਿਤੀ ਆਦਿ ਦੀ ਜਾਣਕਾਰੀ ਲਈ ਕੀਤੀ ਜਾਂਦੀ ਹੈ।
ਯਾਤਰਾ	ਰਿਜ਼ਰਵੇਸ਼ਨਾਂ ਅਤੇ ਸਮਾਂ ਸਾਰਣੀ ਦੀ ਜਾਣਕਾਰੀ ਲਈ।
ਵਿਕਰੀ	ਗਾਹਕ, ਉਤਪਾਦ ਅਤੇ ਵਿਕਰੀ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ।

## 5.5 ਡਾਟਾ ਬੇਸ ਲਾਈਫ ਸਾਈਕਲ (Data Base Life Cycle)

ਇੱਕ ਸਾਫਟਵੇਅਰ ਡਿਵੈਲਪਮੈਂਟ ਲਾਈਫ ਸਾਈਕਲ ਮਾਡਲ (ਐਸ.ਡੀ.ਐਲ.ਸੀ) ਕਾਰਜਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਇੱਕ ਸਾਫਟਵੇਅਰ ਐਪਲੀਕੇਸ਼ਨ ਵਿਕਸਿਤ ਕਰਨ ਦੇ ਕੰਮ ਨੂੰ ਪੂਰਾ ਕਰਨ ਲਈ ਪ੍ਰਭਾਸ਼ਿਤ ਹੁੰਦਾ ਹੈ, ਜੋ ਕਿ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਸਹੀ ਕੰਮ ਕਰਦਾ ਹੈ। ਕਿਸੇ ਵੀ ਸਾਫਟਵੇਅਰ ਨੂੰ ਵਿਕਸਿਤ ਕਰਨ ਦੀਆਂ ਕਈ ਪ੍ਰਕਿਰਿਆਵਾਂ ਹੁੰਦੀਆਂ ਹਨ:

1. ਯੋਜਨਾਬੰਦੀ (Planning)
2. ਜ਼ਰੂਰਤਾਂ (Requirements)
3. ਡਿਜ਼ਾਇਨ (Design)
4. ਵਿਕਾਸ (Development)
4. ਲਾਗੂ ਕਰਨ (Implementation)
6. ਟੈਸਟਿੰਗ (Testing)
7. ਇੰਸਟਾਲੇਸ਼ਨ ਅਤੇ ਦੇਖ-ਭਾਲ (Installation and Maintenance)




ਚਿੱਤਰ 5.3 ਡਾਟਾਬੇਸ ਲਾਈਫ ਸਾਈਕਲ

## 5.6 ਡੀ.ਬੀ.ਐਮ.ਐਸ ਵਰਕਿੰਗ (D.B.M.S. Working)

ਇੱਕ ਡੀ.ਬੀ.ਐਮ.ਐਸ. ਡਾਟਾ ਨੂੰ ਇਸ ਤਰੀਕੇ ਨਾਲ ਸਟੋਰ ਕਰਦਾ ਹੈ ਜਿਸ ਨਾਲ ਜਾਣਕਾਰੀ ਪ੍ਰਾਪਤ ਕਰਨਾ, ਡਾਟਾ ਵਿਚ ਤਬਦੀਲੀ ਕਰਨਾ ਅਤੇ ਇਨਫਾਰਮੇਸ਼ਨ ਤਿਆਰ ਕਰਨਾ ਸੌਖਾ ਹੋ ਜਾਂਦਾ ਹੈ। ਇਹ ਅਸਲ ਵਿਚ ਕੰਪਿਊਟਰਾਈਜ਼ਡ ਰਿਕਾਰਡ ਰੱਖਣ ਦਾ ਸਿਸਟਮ ਹੈ।

ਇੱਕ ਆਮ ਡੀ.ਬੀ.ਐਮ.ਐਸ. ਦੇ ਵੱਖੋ-ਵੱਖਰੇ ਅਧਿਕਾਰ ਅਤੇ ਅਧਿਕਾਰਾਂ ਵਾਲੇ ਯੂਜਰਸ (Users) ਹੁੰਦੇ ਹਨ ਜੋ ਇਸ ਨੂੰ ਵੱਖ ਵੱਖ ਉਦੇਸ਼ਾਂ ਲਈ ਵਰਤਦੇ ਹਨ। ਕੁਝ ਯੂਜਰਸ ਡਾਟਾ ਪ੍ਰਾਪਤ ਕਰਦੇ ਹਨ ਅਤੇ ਕੁਝ ਇਸਦਾ ਬੈਕ-ਅਪ ਲੈਂਦੇ ਹਨ। ਇਕ ਡੀ.ਬੀ.ਐਮ.ਐਸ. ਦੇ ਯੂਜਰਸ ਨੂੰ ਹੇਠਾਂ ਅਨੁਸਾਰ ਵਿਸ਼ਾਲ ਰੂਪ ਵਿਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।



ਚਿੱਤਰ : 5.4

- ਡਿਜਾਈਨਰਸ (Designers)** - ਡਿਜਾਈਨਰਸ ਉਹਨਾਂ ਲੋਕਾਂ ਦਾ ਸਮੂਹ ਹੁੰਦੇ ਹਨ ਜੋ ਅਸਲ ਵਿਚ ਡਾਟਾਬੇਸ ਦੇ ਡਿਜਾਈਨਿੰਗ ਹਿੱਸੇ ਤੇ ਕੰਮ ਕਰਦੇ ਹਨ। ਉਹ ਇਸ ਗੱਲ ਤੇ ਖਾਸ ਧਿਆਨ ਰੱਖਦੇ ਹਨ ਕਿ ਕਿਹੜਾ ਡਾਟਾ, ਕਿਹੜੇ ਫਾਰਮੈਟ ਵਿਚ ਰੱਖਿਆ ਜਾਣਾ ਚਾਹੀਦਾ ਹੈ। ਉਹ ਇਕਾਈਆਂ, ਸਬੰਧਾਂ, ਰੁਕਾਵਟਾਂ ਅਤੇ ਵਿਚਾਰਾਂ ਦੇ ਪੂਰੇ ਸਮੂਹ ਦੀ ਪਛਾਣ ਅਤੇ ਡਿਜਾਈਨ ਕਰਦੇ ਹਨ।
- ਐਡਮਿਨਿਸਟ੍ਰੇਟਰ (Administrator)** - ਐਡਮਿਨਿਸਟ੍ਰੇਟਰ ਡੀ.ਬੀ.ਐਮ.ਐਸ. ਨੂੰ ਕਾਇਮ ਰੱਖਦੇ ਹਨ ਅਤੇ ਡਾਟਾਬੇਸ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੁੰਦੇ ਹਨ। ਉਹ ਇਸਦੀ ਵਰਤੋਂ ਦੀ ਦੇਖਭਾਲ ਕਰਨ ਅਤੇ ਕਿਸ ਦੁਆਰਾ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਲਈ ਜ਼ਿੰਮੇਵਾਰ ਹੁੰਦੇ ਹਨ। ਉਹ ਯੂਜਰਸ ਲਈ ਐਕਸੈਸ ਪ੍ਰੋਫਾਈਲ ਬਣਾਉਂਦੇ ਹਨ ਅਤੇ ਸੁਰੱਖਿਆ ਨੂੰ ਬਣਾਈ ਰਖਣ ਲਈ ਸੀਮਾਵਾਂ ਲਾਗੂ ਕਰਦੇ ਹਨ। ਪ੍ਰਬੰਧਕ ਡੀ.ਬੀ.ਐਮ.ਐਸ ਸਰੋਤਾਂ ਜਿਵੇਂ ਕਿ ਸਿਸਟਮ ਲਾਇਸੈਂਸ, ਲੋੜੀਂਦੇ ਸਾਧਨ, ਹੋਰ ਸਾਫਟਵੇਅਰ ਅਤੇ ਹਾਰਡਵੇਅਰ ਨਾਲ ਸੰਬੰਧਿਤ ਰੱਖ-ਰਖਾਅ ਦੀ ਦੇਖਭਾਲ ਵੀ ਕਰਦੇ ਹਨ।
- ਐੰਡ ਯੂਜਰ (End users)** - ਐੰਡ ਯੂਜਰ ਉਹ ਯੂਜਰਸ ਹੁੰਦੇ ਹਨ ਜੋ ਅਸਲ ਵਿਚ ਡੀ.ਬੀ.ਐਮ.ਐਸ ਦੇ ਲਾਭ ਪ੍ਰਾਪਤ ਕਰਦੇ ਹਨ। ਐੰਡ ਯੂਜਰ ਸਾਧਾਰਣ ਦਰਸਕਾਂ ਤੋਂ ਲੈ ਕੇ ਕਾਰੋਬਾਰੀ ਵਿਸ਼ਲੇਸ਼ਕ ਵਰਗੇ ਸੂਝਵਾਨ ਯੂਜਰਸ ਜੋ ਮਾਰਕਿਟ ਦੀਆਂ ਦਰਾਂ ਵੱਲ ਧਿਆਨ ਦਿੰਦੇ ਹਨ, ਹੋ ਸਕਦੇ ਹਨ।


## 5.7 ਡੀ.ਬੀ.ਐਮ.ਐਸ ਦਾ ਆਰਕੀਟੈਕਚਰ (Architecture of DBMS)

ਡਾਟਾਬੇਸ ਮੈਨੇਜਮੈਂਟ ਸਿਸਟਮ ਬਹੁਤ ਸਾਰੇ ਅੰਤਰ-ਸੰਬੰਧਿਤ ਹਿੱਸਿਆਂ ਨਾਲ ਬਣਿਆ ਹੈ। ਇੱਕ ਡੀ.ਬੀ.ਐਮ.ਐਸ. ਯੂਜਰਸ ਅਤੇ ਐਪਲੀਕੇਸ਼ਨਾਂ ਲਈ ਇਸ ਵਿਚਲੇ ਡਾਟਾ ਨੂੰ ਐਕਸੈਸ ਕਰਨ ਅਤੇ ਸਟੋਰ ਕਰਨ ਲਈ ਹਮੇਸ਼ਾਂ ਸਿੱਧਾ ਉਪਲੱਬਧ ਨਹੀਂ ਹੁੰਦਾ। ਇਹ ਭਾਗ ਸਿਸਟਮ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸੰਗਠਿਤ ਕੀਤੇ ਜਾਂਦੇ ਹਨ, ਉਸ ਨੂੰ ਸਿਸਟਮ ਦਾ ਆਰਕੀਟੈਕਚਰ ਕਿਹਾ ਜਾਂਦਾ ਹੈ। ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਆਰਕੀਟੈਕਚਰ (centralized) (ਸਾਰਾ ਡਾਟਾ ਇੱਕ ਥਾਂ ਤੇ ਸਟੋਰ ਕਰਨਾ), (decentralised) (ਵੱਖੋ-ਵੱਖਰੇ ਥਾਵਾਂ ਤੇ ਡਾਟਾਬੇਸ ਦੀਆਂ ਕਈ ਕਾਪੀਆਂ) ਜਾਂ (hierarchical) ਹਾਈਰੈਗੀਕਲ ਆਰਕੀਟੈਕਚਰ ਤੇ ਅਧਾਰਿਤ ਹੁੰਦਾ ਹੈ।

ਡਾਟਾਬੇਸ ਸਿਸਟਮ ਨੂੰ ਡੀ.ਬੀ.ਐਮ.ਐਸ ਦੇ ਵੱਖ ਵੱਖ ਆਰਕੀਟੈਕਚਰ ਵਿਚ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਸਿਸਟਮ ਦਾ ਮੁੱਖ ਉਦੇਸ਼ ਯੂਜਰਸ ਨੂੰ ਡਾਟਾ ਦਾ ਸੰਖੇਪ ਦ੍ਰਿਸ਼ ਪ੍ਰਦਾਨ ਕਰਨਾ ਹੈ। ਸਿਸਟਮ ਕੁਝ ਵੇਰਵੇ ਛੁਪਾਉਂਦਾ ਹੈ ਜਿਵੇਂ ਕਿ ਕਿਵੇਂ ਡਾਟਾ ਨੂੰ ਸਟੋਰ ਅਤੇ ਪ੍ਰਬੰਧ ਕੀਤਾ ਜਾਂਦਾ ਹੈ। ਆਰਕੀਟੈਕਚਰ ਦਾ ਉਦੇਸ਼ ਉਪਭੋਗਤਾ ਐਪਲੀਕੇਸ਼ਨਾਂ ਅਤੇ ਭੌਤਿਕ ਡਾਟਾਬੇਸ ਨੂੰ ਵੱਖ ਕਰਨਾ ਹੈ।

ڈाटाबेस ਆਰਕੀਟੈਕਚਰ ਦੀਆਂ ਹੇਠ ਲਿਖੀਆਂ ਕੁਝ ਕਿਸਮਾਂ ਹੁੰਦੀਆਂ ਹਨ:

- 1-ਟਾਈਰ ਡੀ.ਬੀ.ਐਮ.ਐਸ ਆਰਕੀਟੈਕਚਰ (1 tier DBMS architecture) :** ਇਸ ਵਿੱਚ ਡਾਟਾਬੇਸ ਯੂਜਰਸ ਨੂੰ ਡਾਟਾ ਸਟੋਰ ਕਰਨ ਲਈ ਸਿੱਧੇ ਤੌਰ 'ਤੇ ਉਪਲੱਬਧ ਹੁੰਦਾ ਹੈ। ਆਮ ਤੌਰ 'ਤੇ ਅਜਿਹੇ ਸੈਟਅਪ ਦੀ ਵਰਤੋਂ ਸਥਾਨਕ ਐਪਲੀਕੇਸ਼ਨ ਡਿਵੈਲਪਮੈਂਟ ਲਈ ਕੀਤੀ ਜਾਂਦੀ ਹੈ, ਜਿੱਥੇ ਪ੍ਰੋਗਰਾਮਰ ਤੁਰੰਤ ਜਵਾਬ ਦੇਣ ਲਈ ਡਾਟਾਬੇਸ ਨਾਲ ਸਿੱਧਾ ਸੰਪਰਕ ਕਰਦੇ ਹਨ।




ਚਿੱਤਰ : 5.5

- 2-ਟਾਈਰ ਡੀ.ਬੀ.ਐਮ.ਐਸ ਆਰਕੀਟੈਕਚਰ (2 tier DBMS architecture) :** 2-ਟਾਈਰ ਡੀ.ਬੀ.ਐਮ.ਐਸ ਆਰਕੀਟੈਕਚਰ ਵਿੱਚ, ਯੂਜਰਸ ਅਤੇ ਡੀ.ਬੀ.ਐਮ.ਐਸ ਦੇ ਵਿਚਕਾਰ ਇੱਕ ਐਪਲੀਕੇਸ਼ਨ ਪਰਤ ਸਾਮਲ ਕੀਤੀ ਜਾਂਦੀ ਹੈ, ਜੋ ਕਿ ਯੂਜਰਸ ਦੀ ਬੇਨਤੀ ਨੂੰ ਡਾਟਾਬੇਸ ਮੈਨੇਜਮੈਂਟ ਸਿਸਟਮ ਨਾਲ ਸੰਚਾਰਿਤ ਕਰਨ ਲਈ ਜਿਮੇਵਾਰ ਹੁੰਦੀ ਹੈ ਅਤੇ ਫਿਰ ਡੀ.ਬੀ.ਐਮ.ਐਸ ਤੋਂ ਮਿਲੇ ਜਵਾਬ ਨੂੰ ਯੂਜਰਸ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ।

2-ਟਾਈਰ ਆਰਕੀਟੈਕਚਰ ਵਿੱਚ, ਸਾਡੇ ਕੋਲ ਇੱਕ ਐਪਲੀਕੇਸ਼ਨ ਲੇਅਰ ਹੈ ਜਿਸਨੂੰ ਡੀ.ਬੀ.ਐਮ.ਐਸ 'ਤੇ ਵੱਖ-ਵੱਖ ਇਕਰੱਸ਼ਨ ਕਰਨ ਲਈ ਪ੍ਰੋਗਰਾਮਿਕ ਤੌਰ 'ਤੇ ਐਕਸੈਸ ਕੀਤਾ ਜਾ ਸਕਦਾ ਹੈ। ਐਪਲੀਕੇਸ਼ਨ ਆਮ ਤੌਰ 'ਤੇ ਡਾਟਾਬੇਸ ਐਕਸੈਸ ਲੈਂਗੁਏਜ ਨੂੰ ਸਮਝਦੀ ਹੈ ਅਤੇ ਡੀ.ਬੀ.ਐਮ.ਐਸ. ਐਂਡ ਯੂਜਰ ਦੀ ਬੇਨਤੀ ਤੇ ਕੰਮ ਕਰਦੀ ਹੈ।


ਓ.ਡੀ.ਬੀ.ਸੀ (ODBC), ਓਪਨ ਡਾਟਾਬੇਸ ਕਨੈਕਟੀਵਿਟੀ ਵਜੋਂ ਜਾਣਿਆ ਜਾਂਦਾ ਇੱਕ ਐਪਲੀਕੇਸ਼ਨ ਇੰਟਰਫੇਸ ਇੱਕ ਏਪੀਆਈ (API) ਪ੍ਰਦਾਨ ਕਰਦਾ ਹੈ ਜੋ ਕਲਾਇੰਟ ਸਾਈਡ ਪ੍ਰੋਗਰਾਮ ਨੂੰ ਡੀ.ਬੀ.ਐਮ.ਐਸ. ਨੂੰ ਕਾਲ ਕਰਨ ਦੀ ਆਗਿਆ ਦਿੰਦਾ ਹੈ। ਬਹੁਤੇ ਡੀ.ਬੀ.ਐਮ.ਐਸ ਵਿਕਰੇਤਾ ਆਪਣੇ ਡੀ.ਬੀ.ਐਮ.ਐਸ ਲਈ ਓ.ਡੀ.ਬੀ.ਸੀ. (ODBC) ਡਰਾਈਵਰ ਪ੍ਰਦਾਨ ਕਰਦੇ ਹਨ।



ਚਿੱਤਰ : 5.6

ਅਜਿਹੀ ਆਰਕੀਟੈਕਚਰ ਡੀ.ਬੀ.ਐਮ.ਐਸ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਦਾ ਹੈ ਕਿਉਂਕਿ ਇਹ ਸਿੱਧੇ ਯੂਜਰਸ ਦੇ ਸੰਪਰਕ ਵਿੱਚ ਨਹੀਂ ਆਉਂਦਾ। ਨਾਲ ਹੀ, ਐਪਲੀਕੇਸ਼ਨ ਲੇਅਰ ਵਿੱਚ ਵੀ ਸੁਰੱਖਿਆ ਅਤੇ ਪ੍ਰਮਾਣਕਤਾ ਜਾਂਚ ਜੋੜ ਕੇ ਸੁਰੱਖਿਆ ਨੂੰ ਸੁਧਾਰਿਆ ਜਾ ਸਕਦਾ ਹੈ।

3. 3-ਟਾਈਰ ਡੀ.ਬੀ.ਐਮ.ਐਸ ਆਰਕੀਟੈਕਚਰ (3-tier DBMS architecture) : 3-ਟਾਈਰ ਆਰਕੀਟੈਕਚਰ ਵੈੱਬ ਐਪਲੀਕੇਸ਼ਨਾਂ ਲਈ ਸਭ ਤੋਂ ਵੱਧ ਵਰਤਿਆ ਜਾਂਦਾ ਅਰਕੀਟੈਕਚਰ ਹੈ।



ਚਿੱਤਰ : 5.7

ਇਹ 2-ਟਾਈਰ ਆਰਕੀਟੈਕਚਰ ਦੀ ਐਕਟੈਨਸ਼ਨ ਹੈ। 3-ਟਾਈਰ ਅਰਕੀਟੈਕਚਰ ਵਿੱਚ, ਇੱਕ ਵਾਧੂ ਪ੍ਰਸਤੁਤੀ ਜਾਂ GUI ਪਰਤ ਸਾਮਲ ਕੀਤੀ ਜਾਂਦੀ ਹੈ, ਜੋ ਕਿ ਐਂਡ ਯੂਜ਼ਰ ਨੂੰ DBMS ਨਾਲ ਸੰਪਰਕ ਕਰਨ ਲਈ ਇੱਕ ਗਰਾਫੀਕਲ ਯੂਜ਼ਰ ਇੰਟਰਫੇਸ ਪ੍ਰਦਾਨ ਕਰਦਾ ਹੈ। ਐਂਡ ਯੂਜ਼ਰ ਲਈ, GUI ਪਰਤ ਇੱਕ ਡਾਟਾਬੇਸ ਸਿਸਟਮ ਹੈ, ਅਤੇ ਐਂਡ ਯੂਜ਼ਰ ਕੋਲ ਕੋਈ ਐਪਲੀਕੇਸ਼ਨ ਲੇਅਰ ਅਤੇ ਡੀ.ਬੀ.ਐਮ.ਐਸ ਸਿਸਟਮ ਬਾਰੇ ਕੋਈ ਵਿਚਾਰ ਨਹੀਂ ਹੁੰਦਾ।

## 5.8 ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ/ਗੁਣ (Feature/Characteristics of DBMS)

ਜੇ ਅਸੀਂ ਡਾਈਲ ਅਧਾਰਤ ਡਾਟਾ ਮੈਨੇਜਮੈਂਟ ਸਿਸਟਮ ਨਾਲ ਦੀ ਤੁਲਨਾ ਕਰੀਏ ਤਾਂ ਇਸ ਦੇ ਬਹੁਤ ਸਾਰੇ ਡਾਇਟੇ ਹਨ। ਇਨ੍ਹਾਂ ਵਿੱਚੋਂ ਕੁਝ ਡਾਇਟੇ ਹੇਠ ਦਿੱਤੇ ਗਏ ਹਨ:

- **ਡਾਟੇ ਦੀ ਰਿਡੰਡੈਂਸੀ ਨੂੰ ਘਟਾਉਣਾ (Reducing Data Redundancy) :** ਡਾਈਲ ਅਧਾਰਤ ਡਾਟਾ ਮੈਨੇਜਮੈਂਟ ਸਿਸਟਮ ਵਿੱਚ, ਕਈ ਡਾਈਲਾਂ ਇੱਕ ਸਿਸਟਮ ਵਿੱਚ ਵੱਖੋਂ ਵੱਖਰੀਆਂ ਬਾਵਾਂ ਤੇ ਜਾਂ ਕਈਂ ਪ੍ਰਣਾਲੀਆਂ ਵਿੱਚ ਸਟੋਰ ਕੀਤੀਆਂ ਜਾਂਦੀਆਂ ਸਨ। ਇਕੋ ਡਾਈਲ ਦੀਆਂ ਕਈ ਕਾਪੀਆਂ ਡਾਟਾ ਡੂਪਲੀਕੇਸ਼ਨ ਜਾਂ ਡਾਟਾ ਰਿਡੰਡੈਂਸੀ ਵੱਲ ਲੈ ਜਾਂਦੀਆਂ ਸਨ। ਡੀ.ਬੀ.ਐਮ.ਐਸ ਨਾਲ ਇਸਦੀ ਰੋਕਥਾਮ ਕੀਤੀ ਜਾਂਦੀ ਹੈ ਕਿਉਂਕਿ ਇਕੋ ਡਾਟਾਬੇਸ ਹੁੰਦਾ ਹੈ ਅਤੇ ਇਸ ਵਿਚ ਕੋਈ ਤਬਦੀਲੀ ਤੁਰੰਤ ਦਿਖਾਈ ਦਿੰਦੀ ਹੈ। ਇਸ ਲਈ, ਡੂਪਲਿਕੇਟ ਡਾਟਾ ਦਾ ਸਾਹਮਣਾ ਕਰਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ।
- **ਡਾਟਾ ਨੂੰ ਸਾਂਝਾ ਕਰਨਾ (Sharing of Data) :** ਡਾਟਾਬੇਸ ਦੇ ਵੱਖੋਂ ਵੱਖਰੇ ਯੂਜ਼ਰਸ ਆਪਸ ਵਿੱਚ ਡਾਟਾ ਸਾਂਝਾ ਕਰ ਸਕਦੇ ਹਨ। ਇੱਥੋਂ ਡਾਟਾ ਤੱਕ ਪਹੁੰਚ ਪ੍ਰਾਪਤ ਕਰਨ ਲਈ ਅਥਾਰੀ ਦੇ ਵੱਖ ਵੱਖ ਪੱਧਰ ਹਨ, ਅਤੇ ਨਤੀਜੇ ਵਜੋਂ ਡਾਟਾ ਸਿਰਫ ਸਹੀ ਅਧਿਕਾਰ ਪ੍ਰੋਟੋਕੋਲ ਦੇ ਅਧਾਰ ਤੇ ਸਾਂਝਾ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਰਿਮੋਟ ਯੂਜ਼ਰਸ ਡਾਟਾਬੇਸ ਦੇ ਨਾਲੋਂ ਨਾਲ ਪਹੁੰਚ ਵੀ ਕਰ ਸਕਦੇ ਹਨ ਅਤੇ ਆਪਸ ਵਿੱਚ ਡਾਟਾ ਸਾਂਝਾ ਕਰ ਸਕਦੇ ਹਨ।
- **ਡਾਟਾ ਇੱਕਸਾਰਤਾ (Data Integrity) :** ਇਸਦਾ ਅਰਥ ਹੈ ਕਿ ਡਾਟਾਬੇਸ ਵਿਚ ਡਾਟਾ ਸਹੀ ਅਤੇ ਇੱਕਸਾਰ ਹੈ। ਡਾਟਾ ਇੱਕਸਾਰਤਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਕ ਡੀ.ਬੀ.ਐਮ.ਐਸ ਵਿੱਚ ਮਲਟੀਪਲ ਡਾਟਾਬੇਸ ਹੁੰਦੇ ਹਨ। ਡਾਟਾਬੇਸ ਵਿੱਚ ਡਾਟਾ ਹੁੰਦਾ ਹੈ ਜੋ ਕਈ ਯੂਜ਼ਰਸ ਨੂੰ ਦਿਖਾਈ ਦਿੰਦਾ ਹੈ। ਇਸ ਲਈ ਇਹ ਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸਾਰੇ ਡਾਟਾਬੇਸਾਂ ਅਤੇ ਸਾਰੇ ਯੂਜ਼ਰਸ ਲਈ ਡਾਟਾ ਸਹੀ ਅਤੇ ਇੱਕਸਾਰ ਹੈ।
- **ਡਾਟਾ ਸੁਰੱਖਿਆ (Data Security) :** ਡਾਟਾਬੇਸ ਵਿਚ ਡਾਟਾ ਸਿਕਿਊਰਿਟੀ ਬਹੁਤ ਮਹੱਤਵਪੂਰਨ ਸੰਕਲਪ ਹੈ। ਸਿਰਫ ਅਧਿਕਾਰਤ ਡਾਟਾਬੇਸ ਤੱਕ ਪਹੁੰਚ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਪਛਾਣ ਯੂਜ਼ਰਸ ਨੇਮ ਅਤੇ ਪਾਸਵਰਡ ਦੀ ਵਰਤੋਂ ਨਾਲ ਪ੍ਰਮਾਣਿਤ ਹੁੰਦੀ ਹੈ। ਅਣਅਧਿਕਾਰਤ ਯੂਜ਼ਰਸ ਨੂੰ ਕਿਸੇ ਵੀ ਸਥਿਤੀ ਵਿੱਚ ਡਾਟਾਬੇਸ ਤੱਕ ਪਹੁੰਚ ਪ੍ਰਾਪਤ ਕਰਨ ਦੀ ਆਗਿਆ ਨਹੀਂ ਹੁੰਦੀ ਕਿਉਂਕਿ ਇਹ ਡਾਟਾ ਦੀ ਇਕਸਾਰਤਾ ਵਿਚ ਵਿਘਨ ਪਾਉਂਦੇ ਹਨ।

- ਪ੍ਰਾਈਵੇਸੀ (Privacy) :** ਡਾਟਾਬੇਸ ਵਿਚ ਪਰਾਈਵੇਸੀ ਦਾ ਅਰਥ ਹੈ ਕਿ ਸਿਰਫ ਅਧਿਕਾਰਤ ਯੂਜ਼ਰਸ ਹੀ ਇਸ ਡਾਟਾਬੇਸ ਤੱਕ ਪਹੁੰਚ ਕਰ ਸਕਦੇ ਹਨ। ਡਾਟਾਬੇਸ ਐਕਸੈਸ ਦੇ ਪੱਧਰ ਹੁੰਦੇ ਹਨ ਅਤੇ ਇੱਕ ਯੂਜ਼ਰਸ ਸਿਰਫ ਉਸ ਡਾਟਾ ਨੂੰ ਵੇਖ ਸਕਦਾ ਹੈ ਜਿਸਦੀ ਉਸਨੂੰ ਇਜਾਜ਼ਤ ਹੈ। ਉਦਾਹਰਣ ਦੇ ਲਈ – ਸੋਸਲ ਨੈਟਵਰਕਿੰਗ ਸਾਈਟਾਂ ਵਿੱਚ, ਯੂਜ਼ਰਸ ਜੋ ਵੱਖੋ ਵੱਖਰੇ ਅਕਾਊਂਟ ਐਕਸੈਸ ਕਰਨਾ ਚਾਹੁੰਦੇ ਹਨ ਲਈ ਵੱਖੋ ਵੱਖਰੇ ਐਕਸੈਸ ਰਾਈਟ ਹੁੰਦੇ ਹਨ।
- ਬੈਕਅਪ ਅਤੇ ਰਿਕਵਰੀ (Backup and Recovery) :** ਡਾਟਾਬੇਸ ਮੈਨੇਜਮੈਂਟ ਸਿਸਟਮ ਆਪਣੇ ਆਪ ਬੈਕਅਪ ਅਤੇ ਰਿਕਵਰੀ ਦੀ ਸੰਭਾਲ ਕਰਦਾ ਹੈ। ਯੂਜ਼ਰਸ ਨੂੰ ਸਮੇਂ ਸਮੇਂ ਤੋਂ ਡਾਟਾ ਬੈਕਅਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਸਦੀ ਦੇਖਭਾਲ ਡੀ.ਬੀ.ਐਮ.ਐਸ. ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਹ ਸਿਸਟਮ ਕਰੈਸਟ ਹੋਣ ਤੋਂ ਡਾਟਾਬੇਸ ਨੂੰ ਰੀਸਟੋਰ ਵੀ ਕਰਦਾ ਹੈ।
- ਡਾਟੇ ਦੀ ਇਕਸਾਰਤਾ (Data Consistency) :** ਡਾਟਾਬੇਸ ਵਿਚ ਡਾਟਾ ਇੱਕਸਾਰਤਾ ਹੁੰਦੀ ਹੈ ਕਿਉਂਕਿ ਇਸ ਵਿਚ ਡਾਟਾ ਰਿਡੰਡੈਸ਼ੀ ਨਹੀਂ ਹੁੰਦੀ। ਸਾਰਾ ਡਾਟਾ ਡਾਟਾਬੇਸ ਵਿੱਚ ਇੱਕ ਸਾਰ ਦਿਖਾਈ ਦਿੰਦਾ ਹੈ ਅਤੇ ਡਾਟਾਬੇਸ ਵੇਖਣ ਵਾਲੇ ਸਾਰੇ ਯੂਜ਼ਰਜ਼ (users) ਲਈ ਡਾਟਾ ਇਕੋ ਜਿਹਾ ਹੁੰਦਾ ਹੈ। ਇਸ ਤੋਂ ਇਲਾਵਾ, ਡਾਟਾਬੇਸ ਵਿਚ ਕੀਤੀਆਂ ਗਈਆਂ ਤਬਦੀਲੀਆਂ ਸਭ ਨੂੰ ਤੁਰੰਤ ਦਿਖਾਈ ਦਿੰਦੀਆਂ ਹਨ ਅਤੇ ਡਾਟਾ ਵਿਚ ਇਕਸਾਰਤਾ ਹੁੰਦੀ ਹੈ।

## 5.9 ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਕਮੀਆਂ (Limitations of Database Management System)

ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਕਮੀਆਂ ਹੇਠ ਲਿਖੇ ਅਨੁਸਾਰ ਹਨ:

- ਸੈਟਅਪ ਕੀਮਤ (Setup Cost) :** ਡੀ.ਬੀ.ਐਮ.ਐਸ ਲਈ ਭਾਰੀ ਮਾਤਰਾ ਵਿੱਚ ਨਿਵੇਸ਼ ਦੀ ਲੋੜ ਹੁੰਦੀ ਹੈ। ਅਕਾਰ ਅਤੇ ਸੰਗਠਨ ਦੀ ਕਾਰਜਸ਼ੀਲਤਾ ਦੇ ਅਧਾਰ ਤੇ ਲੋੜੀਂਦੇ ਹਾਡਟਵੇਅਰ ਅਤੇ ਸਾਫਟਵੇਅਰ ਸਥਾਪਤ ਕਰਨ ਲਈ ਸੁਰੂਆਤ ਵਿਚ ਕਾਫੀ ਨਿਵੇਸ਼ ਕਰਨ ਦੀ ਲੋੜ ਹੁੰਦੀ ਹੈ।
- ਡਾਟਾਬੇਸ ਜ਼ਟਿਲਤਾ (Database Complexity) :** ਡਾਟਾਬੇਸ ਸਿਸਟਮ ਦਾ ਡਿਜਾਇਨ ਕਰਨਾ ਗੁੰਝਲਦਾਰ, ਔਖਾ ਅਤੇ ਬਹੁਤ ਸਮਾਂ ਲੈਣ ਵਾਲਾ ਕੰਮ ਹੈ। ਡਾਟਾਬੇਸ ਦੇ ਡਿਵੈਲਪਰ, ਡਿਜਾਈਨਰ, ਡੀ.ਬੀ.ਏ ਅਤੇ ਐਂਡ ਯੂਜ਼ਰ ਕੌਲ ਪੂਰੀ ਮੁਹਾਰਤ ਹੋਣੀ ਚਾਹੀਦੀ ਹੈ, ਜੇ ਉਹ ਇਸ ਗੁੰਝਲਦਾਰ ਪ੍ਰਣਾਲੀ ਨੂੰ ਨਹੀਂ ਸਮਝਦੇ ਤਾਂ ਉਹ ਡਾਟਾ ਜਾਂ ਡਾਟਾਬੇਸ ਦੇ ਅਸਫਲ ਹੋਣ ਦਾ ਕਾਰਨ ਹੋ ਸਕਦੇ ਹਨ।
- ਤਕਨੀਕੀ ਸਟਾਫ ਦੀ ਜ਼ਰੂਰਤ (Technical Staff Requirement) :** ਸੰਗਠਨ ਦੇ ਕਰਮਚਾਰੀਆਂ ਅਤੇ ਸਾਰੇ ਪ੍ਰੋਗਰਾਮਰਾਂ ਲਈ ਸੁਰੂਆਤੀ ਸਿਖਲਾਈ ਦੀ ਲੋੜ ਹੈ। ਮਨੁੱਖੀ ਕੋਸ਼ਿਸ਼ਾਂ ਦੀ ਵੱਡੀ ਮਾਤਰਾ, ਐਂਡ ਯੂਜ਼ਰ ਅਤੇ ਐਪਲੀਕੇਸ਼ਨ ਪ੍ਰੋਗਰਾਮਰਾਂ ਨੂੰ ਸਿਖਲਾਈ ਲਈ ਡਾਟਾਬੇਸ ਸਿਸਟਮ ਦੀ ਵਰਤੋਂ ਕਰਨ ਲਈ ਸਮਾਂ ਅਤੇ ਖਰਚ ਦੀ ਜ਼ਰੂਰਤ ਹੈ।
- ਡਾਟਾਬੇਸ ਫੇਲੀਅਰ (Database Failure) :** ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਡੀ.ਬੀ.ਐਮ.ਐਸ ਵਿਚ, ਸਾਰੀਆਂ ਫਾਈਲਾਂ ਇਕੱਲੇ ਡਾਟਾਬੇਸ ਵਿਚ ਸਟੋਰ ਕੀਤੀਆਂ ਜਾਂਦੀਆਂ ਹਨ ਇਸ ਲਈ ਡਾਟਾਬੇਸ ਦੇ ਅਸਫਲ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਬਣ ਜਾਂਦੀਆਂ ਹਨ। ਕਿਸੇ ਵੀ ਹਾਦਸੇ ਦੀ ਅਸਫਲਤਾ ਕੀਮਤੀ ਡਾਟਾ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਹ ਅਸਲ ਵਿੱਚ ਵੱਡੀਆਂ ਫਰਮਾਂ ਲਈ ਇੱਕ ਵੱਡਾ ਪ੍ਰਸਨ ਚਿੰਨ੍ਹ ਹੈ।
- ਪ੍ਰਫਾਰਮੈਂਸ (ਕਾਰਜ ਕੁਸ਼ਲਤਾ) (Performance) :** ਛੋਟੇ ਸੰਗਠਨਾਂ ਲਈ ਰਵਾਇਤੀ ਫਾਈਲਾਂ ਦਾ ਸਿਸਟਮ ਬਹੁਤ ਵਧੀਆ ਸੀ ਕਿਉਂਕਿ ਉਹ ਸਾਨਦਾਰ ਪ੍ਰਫਾਰਮੈਂਸ ਦਿੰਦੇ ਹਨ। ਪਰ ਡੀ.ਬੀ.ਐਮ.ਐਸ ਛੋਟੇ ਪੱਧਰ ਦੀਆਂ ਫਰਮਾਂ ਲਈ ਮਾੜੀ ਪ੍ਰਫਾਰਮੈਂਸ ਦਿੰਦਾ ਹੈ ਕਿਉਂਕਿ ਇਹ ਹੋਲੀ ਕੰਮ ਕਰਦਾ ਹੈ।

## 5.10 ਕਲਾਉਡ ਡਾਟਾਬੇਸ (Cloud Database)

ਕਲਾਉਡ ਡਾਟਾਬੇਸ ਉਹ ਡਾਟਾਬੇਸ ਹੈ ਜੋ ਆਮ ਤੌਰ 'ਤੇ ਕਲਾਉਡ ਕੰਪਿਊਟਿੰਗ ਪਲੇਟਫਾਰਮ 'ਤੇ ਚਲਦਾ ਹੈ। ਅਸੀਂ ਕਲਾਉਡ ਵਿਚ ਆਪਣੇ ਡਾਟਾਬੇਸ ਨੂੰ ਚਲਾਉਣ ਲਈ ਦੋ ਕਿਸਮਾਂ ਦੇ ਤਰੀਕਿਆਂ ਵਿਚੋਂ ਇੱਕ ਚੁਣ ਸਕਦੇ ਹਾਂ। ਪਹਿਲਾ ਤਰੀਕਾ ਹੈ ਕਲਾਉਡ ਪਲੇਟਫਾਰਮ ਜੋ ਡਾਟਾਬੇਸ ਨੂੰ ਸੀਮਿਤ ਸਮੇਂ ਲਈ ਸਥਾਪਤ ਕਰਨ ਅਤੇ ਪ੍ਰਬੰਧ ਕਰਨ ਦੀ ਆਗਿਆ ਦਿੰਦਾ ਹੈ। ਭਾਵ, ਕਿਸੇ ਤੀਜੀ ਧਿਰ ਤੋਂ ਡਾਟਾਬੇਸ ਨੂੰ ਖਰੀਦ ਸਕਦੇ ਹਾਂ ਜਾਂ ਦੇਖਭਾਲ ਕਰ ਸਕਦੇ ਹਾਂ ਅਤੇ ਕਲਾਉਡ ਕੰਪਿਊਟਿੰਗ ਪਲੇਟਫਾਰਮਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹੋਰ ਸੇਵਾਵਾਂ ਦੀ ਵਰਤੋਂ ਵੀ ਕਰ ਸਕਦੇ ਹਾਂ।

ਉਦਾਹਰਣ ਦੇ ਲਈ, ਮਾਸਿਕਰੋਸੈਫਟ ਐਜ਼ਰ (Azure) (ਜੋ ਕਿ PaaS-Platform-as-a-service ਹੈ) ਤੇ ਓਰੇਕਲ ਦੁਆਰਾ ਪ੍ਰਦਾਨ ਕੀਤੇ ਓਰੇਕਲ ਡਾਟਾਬੇਸ 11g ਐਂਟਰਪ੍ਰਾਈਜ਼ ਐਡੀਸ਼ਨ ਦੀ ਵਰਤੋਂ ਕਰ ਸਕਦੇ ਹਨ। ਦੂਜਾ ਤਰੀਕਾ ਇਹ ਹੈ ਕਿ ਕਲਾਊਡ ਪਲੇਟਫਾਰਮ ਡਾਟਾਬੇਸ ਸਥਾਪਤ ਕਰਨ ਅਤੇ ਪ੍ਰਬੰਧ ਕਰਨ ਲਈ ਜਿੰਮੇਵਾਰ ਹੁੰਦੇ ਹਨ ਅਤੇ ਸੇਵਾਵਾਂ ਦੇ ਇਨ੍ਹਾਂ ਹਿੱਸਿਆਂ ਲਈ ਭੁਗਤਾਨ ਕਰਦੇ ਹਨ। ਇਸ ਵਿਧੀ ਨੂੰ Database-as-a-service (DBaaS) ਕਿਹਾ ਜਾਂਦਾ ਹੈ।

- Cloud ਕਲਾਊਡ ਪਲੇਟਫਾਰਮ ਦੁਆਰਾ ਬਣਾਈ ਗਈ ਅਤੇ ਐਕਸੈਸ ਕੀਤੀ ਗਈ ਇੱਕ ਡਾਟਾਬੇਸ ਸੇਵਾ ਹੈ।
- ਐਂਟਰਪ੍ਰਾਈਜ਼ ਯੂਜ਼ਰਸ ਨੂੰ ਸਮਰਪਿਤ ਹਾਰਡਵੇਅਰ ਨੂੰ ਖਰੀਦਣ ਤੋਂ ਬਿਨਾਂ ਡਾਟਾਬੇਸਾਂ ਦੀ ਮੇਜਬਾਨੀ ਕਰਨ ਦੇ ਯੋਗ ਬਣਾਉਂਦਾ ਹੈ।
- User ਦੁਆਰਾ ਪ੍ਰਬੰਧਤ ਕੀਤਾ ਜਾ ਸਕਦਾ ਹੈ ਜਾਂ ਇੱਕ ਸੇਵਾ ਵਜੋਂ ਪੇਸ ਕੀਤਾ ਜਾ ਸਕਦਾ ਹੈ ਅਤੇ ਇੱਕ ਪ੍ਰੋਵਾਈਡਰ ਦੁਆਰਾ ਮੈਨੇਜ ਕੀਤਾ ਜਾ ਸਕਦਾ ਹੈ।
- Relational ਸੰਬੰਧਤ ਡਾਟਾਬੇਸ ਅਤੇ NoSQL ਡਾਟਾਬੇਸ ਦਾ ਸਮਰਥਨ ਕਰਦਾ ਹੈ।
- ਇੱਕ ਵੈੱਬ ਇੰਟਰਫੇਸ ਜਾਂ ਵਿਕਰੇਤਾ ਦੁਆਰਾ ਪ੍ਰਦਾਨ ਕੀਤੇ API ਦੁਆਰਾ ਐਸੈਸ ਕੀਤਾ ਜਾ ਸਕਦਾ ਹੈ।



## ਯਾਦ ਰੱਖਣ ਯੋਗ ਗੱਲਾਂ

1. ਕਿਸੇ ਵਿਸ਼ੇਸ਼ ਆਈਟਮ ਦੀ ਸੰਬੰਧਿਤ ਜਾਣਕਾਰੀ ਨੂੰ ਰਿਕਾਰਡ ਮੰਨਿਆ ਜਾ ਸਕਦਾ ਹੈ।
2. ਵੱਖ-ਵੱਖ ਵਿਦਿਆਰਥੀਆਂ ਦੇ ਸੰਬੰਧਿਤ ਰਿਕਾਰਡ ਦੇ ਇਕੱਠ ਨੂੰ ਫਾਇਲ ਮੰਨਿਆ ਜਾ ਸਕਦਾ ਹੈ।
3. ਫਾਈਲਾਂ ਜਾਂ ਟੇਬਲਸ ਦੇ ਭੰਡਾਰ ਨੂੰ ਡਾਟਾਬੇਸ ਵਜੋਂ ਜਾਣਿਆ ਜਾਂਦਾ ਹੈ।
4. ਡਾਟਾਬੇਸ ਅੰਤਰ-ਸੰਬੰਧਿਤ ਡਾਟਾ ਦਾ ਸੰਗ੍ਰਹਿ ਹੈ, ਜੋ ਡਾਟਾ ਨੂੰ ਮੁੜ ਪ੍ਰਾਪਤ ਕਰਨ (retrieve) ਸੰਮਿਲਿਤ ਕਰਨ (insert) ਅਤੇ ਮਿਟਾਉਣ ਲਈ (delete) ਵਰਤਿਆ ਜਾਂਦਾ ਹੈ।
5. ਡੀ.ਬੀ.ਐਮ.ਐਸ ਦਾ ਅਰਥ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ।
6. ਡੀ.ਬੀ.ਐਮ.ਐਸ ਦਾ ਇੱਕ ਕੰਪਿਊਟਰਾਈਜ਼ਡ ਰਿਕਾਰਡ ਕੀਪਿੰਗ ਸਿਸਟਮ ਹੈ, ਜੋ ਸਾਨੂੰ ਇੱਕ ਤੇਜ਼ ਅਤੇ ਸੁਰੱਖਿਅਤ ਢੰਗ ਨਾਲ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਡਾਟਾ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਵਿਵਸਥਿਤ ਰਖਣ ਅਤੇ ਤਬਦੀਲੀ ਕਰਨ ਦੀ ਆਗਿਆ ਦਿੰਦਾ ਹੈ।
7. ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਸਾਫਟਵੇਅਰ ਹੈ, ਜੋ ਡਾਟਾਬੇਸ ਨੂੰ ਮੈਨੇਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।
8. ਡਿਜਾਈਨਰ ਉਹਨਾਂ ਲੋਕਾਂ ਦਾ ਸਮੂਹ ਹੁੰਦੇ ਹਨ ਜੋ ਅਸਲ ਵਿੱਚ ਡਾਟਾਬੇਸ ਦੇ ਡਿਜਾਈਨਿੰਗ ਹਿੱਸੇ ਤੇ ਕੰਮ ਕਰਦੇ ਹਨ।
9. ਐਡਮਿਨਿਸਟ੍ਰੇਟਰ DBMS ਨੂੰ ਕਾਇਮ ਰੱਖਦੇ ਹਨ ਅਤੇ ਡਾਟਾਬੇਸ ਦੇ ਪ੍ਰਬੰਧਨ ਲਈ ਜਿੰਮੇਵਾਰ ਹੁੰਦੇ ਹਨ।
10. ਐਂਡ ਯੂਜ਼ਰ ਉਪਯੋਗਕਰਤਾ ਉਹ ਹੁੰਦੇ ਹਨ ਜੋ ਅਸਲ ਵਿੱਚ ਡੀ.ਬੀ.ਐਮ.ਐਸ ਹੋਣ ਦੇ ਲਾਭ ਪ੍ਰਾਪਤ ਕਰਦੇ ਹਨ।
11. 1-ਟਾਇਰ ਡੀ.ਬੀ.ਐਮ.ਐਸ ਆਰਕੀਟੈਕਚਰ ਵਿੱਚ ਡਾਟਾਬੇਸ ਉਪਭੋਗਤਾ ਨੂੰ ਡਾਟਾ ਸਟੋਰ ਕਰਨ ਲਈ ਇਸਦੀ ਵਰਤੋਂ ਕਰਨ ਲਈ ਸਿੱਧੇ ਤੌਰ 'ਤੇ ਉਪਲੱਬਧ ਹੁੰਦਾ ਹੈ।
12. 2-ਟਾਇਰ ਡੀ.ਬੀ.ਐਮ.ਐਸ ਆਰਕੀਟੈਕਚਰ ਵਿੱਚ, ਉਪਭੋਗਤਾ ਅਤੇ ਡੀ.ਬੀ.ਐਮ.ਐਸ ਦੇ ਵਿਚਕਾਰ ਇੱਕ ਐਪਲੀਕੇਸ਼ਨ ਪਰਤ ਸਾਮਲ ਕੀਤੀ ਜਾਂਦੀ ਹੈ।
13. 3-ਪੱਧਰੀ ਅਰਕੀਟੈਕਚਰ ਵਿੱਚ, ਇੱਕ ਵਾਧੂ ਪ੍ਰਸਤੁਤੀ ਜਾਂ ਪਰਤ ਸਾਮਲ ਕੀਤੀ ਜਾਂਦੀ ਹੈ, ਜੋ ਕਿ ਐਂਡ ਯੂਜ਼ਰ ਨੂੰ ਨਾਲ ਸੰਪਰਕ ਕਰਨ ਲਈ ਇੱਕ ਗਰਾਫੀਕਲ ਯੂਜ਼ਰ ਇੰਟਰਫੇਸ ਪ੍ਰਦਾਨ ਕਰਦਾ ਹੈ।

## ਅਭਿਆਸ



### ਭਾਗ-ੳ

#### ਪ੍ਰ 1. ਬਹੁਪੰਦੀ ਪ੍ਰਸ਼ਨ (ਸਹੀ/ਗਲਤ ਦਸੋ)

- I. ਵੱਖ-ਵੱਖ ਵਿਦਿਆਰਥੀਆਂ ਦੇ ਸਬੰਧਿਤ ਰਿਕਾਰਡ ਦੇ ਇਕੱਠ ਨੂੰ ਡਾਟਾਬੇਸ ਮੰਨਿਆ ਜਾ ਸਕਦਾ ਹੈ।
- II. ਡਾਟਾਬੇਸ ਡਾਟਾ ਨੂੰ ਮੁੜ ਪ੍ਰਾਪਤ ਕਰਨ (retrieve) ਸੰਮਿਲਿਤ ਕਰਨ (insert) ਅਤੇ ਮਿਟਾਉਣ ਲਈ (delete) ਵਰਤਿਆ ਜਾਂਦਾ ਹੈ।
- III. ਡੀ.ਬੀ.ਐਮ.ਐਸ ਇੱਕ ਕੰਪਿਊਟਰਾਈਜ਼ਡ ਰਿਕਾਰਡ ਕੀਪਿੰਗ ਸਿਸਟਮ ਹੈ।
- IV. ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਹਾਰਡਵੇਰ ਹੈ।
- V. ਡਾਟਾਬੇਸ ਮੈਨੇਜਮੈਂਟ ਸਿਸਟਮ ਡਾਟਾਬੇਸ ਨੂੰ ਮੈਨੇਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।

#### ਪ੍ਰ 2. ਖਾਲੀ ਥਾਵਾਂ ਭਰੋ:

- I. ਕਿਸੇ ਵਿਸੇਸ਼ ਆਈਟਮ ਦੀ ਸੰਬੰਧਿਤ ਜਾਣਕਾਰੀ ਨੂੰ ਕੀ ਕਿਹਾ ਜਾ ਸਕਦਾ ਹੈ ?
- II. ਫਾਈਲਾਂ ਜਾਂ ਟੇਬਲਸ ਦੇ ਭੇਂਡਾਰ ਨੂੰ ਕੀ ਕਿਹਾ ਜਾਂਦਾ ਹੈ ?
- III. ਡੀ.ਬੀ.ਐਮ.ਐਸ ਦਾ ਕੀ ਅਰਥ ਹੈ ?
- IV. ਜੋ ਅਸਲ ਵਿੱਚ ਡਾਟਾਬੇਸ ਦੇ ਡਿਜਾਈਨਿੰਗ ਹਿੱਸੇ ਤੇ ਕੰਮ ਕਰਦੇ ਹਨ, ਉਹਨਾਂ ਲੋਕਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ?
- V. ਨੂੰ ਕਾਇਮ ਰੱਖਣ ਅਤੇ ਡਾਟਾਬੇਸ ਦੇ ਪ੍ਰਬੰਧਨ ਕਰਨ ਲਈ ਕਿਸ ਦੀ ਜ਼ਿੰਮੇਵਾਰੀ ਹੁੰਦੀ ਹੈ ?

### ਭਾਗ-ੴ

#### ਪ੍ਰ 3. ਛੋਟੇ ਉੱਤਰਾਂ ਵਾਲੇ ਪ੍ਰਸ਼ਨ (4-5 ਲਾਈਨਾਂ ਵਿੱਚ ਉੱਤਰ ਲਿਖੋ)

- I. ਡੀ.ਬੀ.ਐਮ.ਐਸ ਦੇ ਕਾਰਜ ਖੇਤਰਾਂ ਦਾ ਵਰਨਣ ਕਰੋ।
- II. ਡੀ.ਬੀ.ਐਮ.ਐਸ ਵਰਕਿੰਗ ਬਾਰੇ ਦਸੋ।
- III. ਐਂਡ ਯੂਜ਼ਰ ਤੋਂ ਤੁਹਾਡਾ ਕੀ ਭਾਵ ਹੈ ?
- IV. ਡੀ.ਬੀ.ਐਮ.ਐਸ ਵਿਚ 2-ਟਾਇਰ ਡੀ.ਬੀ.ਐਮ.ਐਸ ਆਰਕੀਟੈਕਚਰ ਬਾਰੇ ਦਸੋ।
- V. ਕਲਾਉਡ ਡਾਟਾਬੇਸ ਕੀ ਹੁੰਦਾ ਹੈ ?

### ਭਾਗ-੬

#### ਪ੍ਰ 4. ਵੱਡੇ ਉੱਤਰਾਂ ਵਾਲੇ ਪ੍ਰਸ਼ਨ (10-15 ਲਾਈਨਾਂ ਵਿੱਚ ਉੱਤਰ ਲਿਖੋ)

- I. ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਵਿਸੇਸਤਾਵਾਂ ਦੀ ਵਿਆਖਿਆ ਕਰੋ।
- II. ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਕਮੀਆਂ ਬਾਰੇ ਦਸੋ।
- III. ਡੀ.ਬੀ.ਐਮ.ਐਸ ਦੇ ਆਰਕੀਟੈਕਚਰ ਦੀ ਵਿਆਖਿਆ ਕਰੋ।
- IV. ਡਾਟਾ ਬੇਸ ਲਾਈਫ ਸਾਈਕਲ ਬਾਰੇ ਵਿਸਥਾਰ ਨਾਲ ਦਸੋ।
- V. ਡਾਟਾਬੇਸ ਦੀ ਹਾਈਰਾਰਕੀ ਦਾ ਚਾਰਟ ਬਣਾਓ।

## ਲੈਬ ਐਕਟੀਵਿਟੀ

- ਡਾਟਾਬੇਸ ਲਾਈਫ ਸਾਈਕਲ ਨੂੰ ਦਰਸਾਉਂਦਾ ਹੋਇਆ ਇਕ ਚਾਰਟ ਤਿਆਰ ਕਰੋ;



# ਪ੍ਰੋਗਰਾਮਿੰਗ ਅਤੇ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਧਾਰਣਾ

ਪਾਠ - 6

ਇਸ ਪਾਠ ਦੇ ਉਚੇਸ਼

- 6.1 ਜਾਣ ਪਛਾਣ
- 6.2 ਪ੍ਰੋਗਰਾਮ ਅਤੇ ਪ੍ਰੋਗਰਾਮਿੰਗ ਦੀ ਧਾਰਣਾ
- 6.3 ਪ੍ਰੋਗਰਾਮਿੰਗ ਭਾਸ਼ਾਵਾਂ
- 6.4 ਭਾਸ਼ਾ ਟ੍ਰਾਂਸਲੇਟਰ
- 6.5 ਪ੍ਰੋਗਰਾਮਿੰਗ ਪ੍ਰੋਜੈਕਟ

## 6.1 ਜਾਣ-ਪਛਾਣ (Introduction)


ਇਸ ਪਾਠ ਵਿਚ ਅਸੀਂ ਮੁੱਢਲੇ ਤੌਰ 'ਤੇ ਪ੍ਰੋਗਰਾਮ, ਪ੍ਰੋਗਰਾਮਿੰਗ, ਪ੍ਰੋਗਰਾਮਿੰਗ ਪ੍ਰੋਜੈਕਟ ਅਤੇ ਕੰਪਿਊਟਰ ਸਿਸਟਮਾਂ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਬਾਰੇ ਪੜਾਂਗੇ। ਪ੍ਰੋਗਰਾਮ ਮੁੱਢਲੇ ਤੌਰ 'ਤੇ ਕਿਸੇ ਕੰਮ ਨੂੰ ਕਰਨ ਲਈ ਕੰਪਿਊਟਰ ਦੁਆਰਾ ਸਮਝੀਆਂ ਜਾਣ ਵਾਲੀਆਂ ਹਦਾਇਤਾਂ ਦਾ ਸਮੂਹ ਹੁੰਦੇ ਹਨ। ਪ੍ਰੋਗਰਾਮ ਨੂੰ ਲਿਖਣ ਦਾ ਪ੍ਰੋਜੈਕਟ ਪ੍ਰੋਗਰਾਮਿੰਗ ਕਹਾਉਂਦਾ ਹੈ। ਉਹ ਵਿਅਕਤੀ, ਜੋ ਪ੍ਰੋਗਰਾਮ ਲਿਖਦਾ ਹੈ ਉਸ ਨੂੰ ਪ੍ਰੋਗਰਾਮਰ ਕਿਹਾ ਜਾਂਦਾ ਹੈ। ਜਦੋਂ ਪ੍ਰੋਗਰਾਮਰ ਕਿਸੇ ਪ੍ਰੋਗਰਾਮ ਨੂੰ ਲਿਖਦਾ ਹੈ ਉਸ ਸਮੇਂ ਉਹ ਇੱਕ ਖਾਸ ਪ੍ਰੋਜੈਕਟ ਵਿੱਚੋਂ ਲੰਘਦਾ ਹੈ। ਪ੍ਰੋਗਰਾਮ ਬਨਾਉਣ ਦਾ ਇਹ ਪ੍ਰੋਜੈਕਟ ਪ੍ਰੋਗਰਾਮਿੰਗ ਪ੍ਰੋਜੈਕਟ ਅਖਵਾਉਂਦਾ ਹੈ। ਪ੍ਰੋਗਰਾਮਰ, ਪ੍ਰੋਗਰਾਮਿੰਗ ਲਈ ਮੌਜੂਦ ਸੈਂਕੜੇ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚੋਂ ਕੋਈ ਇੱਕ ਪ੍ਰੋਗਰਾਮਿੰਗ ਭਾਸ਼ਾ ਦੀ ਚੌਣ ਕਰਕੇ ਪ੍ਰੋਗਰਾਮ ਤਿਆਰ ਕਰਦਾ ਹੈ।

## 6.2 ਪ੍ਰੋਗਰਾਮ ਅਤੇ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਧਾਰਣਾ (Concept of Program and Programming)

ਅਸੀਂ ਜਾਣਦੇ ਹੋ ਹਾਂ ਕਿ ਇੱਕ ਕੰਪਿਊਟਰ ਸਿਸਟਮ ਮੁੱਢਲੇ ਤੌਰ 'ਤੇ ਦੋ ਭਾਗਾਂ ਦਾ ਬਣਿਆ ਹੁੰਦਾ ਹੈ: ਹਾਰਡਵੇਅਰ ਅਤੇ ਸਾਫਟਵੇਅਰ। ਸਾਫਟਵੇਅਰ ਤੋਂ ਬਿਨ੍ਹਾਂ ਕੰਪਿਊਟਰ ਹਾਰਡਵੇਅਰ ਕੋਈ ਵੀ ਕੰਮ ਨਹੀਂ ਕਰ ਸਕਦਾ। ਸਾਫਟਵੇਅਰ ਤੋਂ ਬਿਨ੍ਹਾਂ ਕੰਪਿਊਟਰ ਸਿਰਫ ਧਾਰਤੀ ਦਾ ਇੱਕ ਟੱਕੜਾ ਬਣ ਕੇ ਰਹਿ ਜਾਵੇਗਾ। ਕੰਪਿਊਟਰ ਹਾਰਡਵੇਅਰ ਨੂੰ ਕੋਈ ਕੰਮ ਕਰਨ ਯੋਗ ਬਨਾਉਣ ਲਈ ਸਾਨੂੰ ਇਸ ਵਿਚ ਸਾਫਟਵੇਅਰ ਇੰਸਟਾਲ (install) ਕਰਨਾ ਪੈਂਦਾ ਹੈ। ਹੁਣ ਪ੍ਰਸ਼ਨ ਇਹ ਹੈ ਕਿ ਸਾਫਟਵੇਅਰ ਕੀ ਹੁੰਦਾ ਹੈ?

ਸਾਫਟਵੇਅਰ ਕੰਪਿਊਟਰ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਜੋ ਕਿਸੇ ਕੰਮ ਨੂੰ ਕਰਵਾਉਣ ਲਈ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਸਾਫਟਵੇਅਰ ਕੰਪਿਊਟਰ ਨੂੰ ਕੰਮ ਕਰਨ ਯੋਗ ਬਣਾਉਂਦਾ ਹੈ। ਇਹ ਸਾਫਟਵੇਅਰ ਹੀ ਹੁੰਦੇ ਹਨ ਜੋ ਕੰਪਿਊਟਰ ਸਿਸਟਮ ਨੂੰ ਡਾਟਾ ਪ੍ਰੋਜੈਕਟ, ਸਟੋਰ ਅਤੇ ਵਾਪਿਸ ਹਾਸਿਲ ਕਰਨ ਯੋਗ ਬਣਾਉਂਦੇ ਹਨ। ਇਹ ਸਾਫਟਵੇਅਰ ਦੋ ਕਿਸਮਾਂ ਦੇ ਹੁੰਦੇ ਹਨ: ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ। ਸਿਸਟਮ ਸਾਫਟਵੇਅਰਾਂ ਨੂੰ ਕੰਪਿਊਟਰ ਸਿਸਟਮ ਦੇ ਕੰਮਾਂ ਕਾਰਾਂ ਅਤੇ ਹਾਰਡਵੇਅਰ ਨੂੰ ਕੰਟਰੋਲ ਕਰਨ ਅਤੇ ਵਰਤਣ ਲਈ ਬਣਾਇਆ ਜਾਂਦਾ ਹੈ ਜਦੋਂ ਕਿ ਐਪਲੀਕੇਸ਼ਨ ਸਾਫਟਵੇਅਰਾਂ ਨੂੰ ਕੰਪਿਊਟਰ ਸਿਸਟਮ ਦੁਆਰਾ ਕਿਸੇ ਖਾਸ ਕੰਮ ਨੂੰ ਕਰਨ ਲਈ ਬਣਾਇਆ ਜਾਂਦਾ ਹੈ। ਸਿਸਟਮ ਸਾਫਟਵੇਅਰ ਐਪਲੀਕੇਸ਼ਨ ਸਾਫਟਵੇਅਰਾਂ ਦੇ ਮੁਕਾਬਲੇ ਜਿਆਦਾ ਗੁੰਝਲਦਾਰ ਹੁੰਦੇ ਹਨ। ਸਿਸਟਮ ਸਾਫਟਵੇਅਰਾਂ ਨੂੰ ਐਪਲੀਕੇਸ਼ਨ ਸਾਫਟਵੇਅਰਾਂ ਦੀ ਤੁਲਨਾ ਵਿਚ ਬਨਾਉਣ ਲਈ ਜਿਆਦਾ ਕੁਸ਼ਲਤਾ (Skills) ਦੀ ਜਰੂਰਤ ਪੈਂਦੀ ਹੈ। ਕਿਸੇ ਵੀ ਕਿਸਮ ਦਾ ਸਾਫਟਵੇਅਰ ਆਮ ਤੌਰ 'ਤੇ ਇੱਕ ਇਕਾਈ (Single Entity) ਨਹੀਂ ਹੁੰਦਾ। ਇਹ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ।

ਕਿਸੇ ਵੀ ਕਿਸਮ ਦੇ ਪ੍ਰੋਗਰਾਮ ਨੂੰ ਲਿਖਣ ਲਈ ਪ੍ਰੋਗਰਾਮਰ ਵੱਲੋਂ ਹਦਾਇਤਾਂ ਨੂੰ ਇੱਕ ਖਾਸ ਲੜੀ ਵਿਚ ਲਿਖਣਾ ਪੈਂਦਾ ਹੈ ਤਾਂ ਜੋ ਕੰਪਿਊਟਰ ਸਿਸਟਮ ਸਾਡੇ ਕੰਮ ਨੂੰ ਸਫਲਤਾਪੂਰਵਕ ਕਰ ਸਕੇ। ਇਸ ਤਰ੍ਹਾਂ ਅਸੀਂ ਕਿਹਾ ਸਕਦੇ ਹਾਂ ਕਿ ਇੱਕ ਪ੍ਰੋਗਰਾਮ ਉਹਨਾਂ ਹਦਾਇਤਾਂ ਦਾ ਸਮੂਹ ਹੁੰਦਾ ਹੈ ਜਿਹਨਾਂ ਨੂੰ ਕੰਪਿਊਟਰ ਸਮਝ ਸਕਦਾ ਹੈ। ਜਦੋਂ ਕੰਪਿਊਟਰ ਸਿਸਟਮ ਪ੍ਰੋਗਰਾਮ ਵਿੱਚ ਦਿੱਤੀਆਂ ਹਦਾਇਤਾਂ ਦੀ ਲੜੀ (sequence) ਅਨੁਸਾਰ ਕੰਮ ਕਰਦਾ ਹੈ ਤਾਂ ਸਾਨੂੰ ਆਪਣੀ ਜਰੂਰਤ ਅਨੁਸਾਰ ਨਤੀਜਾ ਮਿਲ ਜਾਂਦਾ ਹੈ। ਇਸ ਲਈ ਅਸੀਂ ਕਿਹਾ ਸਕਦੇ ਹਾਂ ਕਿ ਪ੍ਰੋਗਰਾਮ ਹਦਾਇਤਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਨੂੰ ਕੰਪਿਊਟਰ ਚਲਾਉਂਦਾ (execute ਕਰਦਾ) ਹੈ।



**ਚਿੱਤਰ 6.1 ਪ੍ਰੋਗਰਾਮ, ਪ੍ਰੋਗਰਾਮਰ, ਪ੍ਰੋਗਰਾਮਿੰਗ ਅਤੇ ਸਾਫਟਵੇਅਰ**

ਕਿਸੇ ਵੀ ਕਿਸਮ ਦੇ ਪ੍ਰੋਗਰਾਮ ਨੂੰ ਲਿਖਣ ਦਾ ਪ੍ਰੋਸੈਸ ਪ੍ਰੋਗਰਾਮਿੰਗ ਅਖਵਾਉਂਦਾ ਹੈ। ਸਿਸਟਮ ਪ੍ਰੋਗਰਾਮਾਂ ਨੂੰ ਲਿਖਣਾ ਸਿਸਟਮ ਪ੍ਰੋਗਰਾਮਿੰਗ ਅਖਵਾਉਂਦਾ ਹੈ ਜਦੋਂ ਕਿ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਲਿਖਣਾ ਐਪਲੀਕੇਸ਼ਨ ਪ੍ਰੋਗਰਾਮਿੰਗ ਅਖਵਾਉਂਦਾ ਹੈ। ਉਹ ਵਿਅਕਤੀ ਜੋ ਸਿਸਟਮ ਪ੍ਰੋਗਰਾਮ ਲਿਖਦਾ ਹੈ ਉਸਨੂੰ ਸਿਸਟਮ ਪ੍ਰੋਗਰਾਮਰ ਕਿਹਾ ਜਾਂਦਾ ਹੈ ਅਤੇ ਉਹ ਵਿਅਕਤੀ ਜੋ ਐਪਲੀਕੇਸ਼ਨ ਪ੍ਰੋਗਰਾਮ ਲਿਖਦਾ ਹੈ ਉਸਨੂੰ ਐਪਲੀਕੇਸ਼ਨ ਪ੍ਰੋਗਰਾਮਰ ਕਿਹਾ ਜਾਂਦਾ ਹੈ।


### 6.3 ਪ੍ਰੋਗਰਾਮਿੰਗ ਭਾਸ਼ਾਵਾਂ (Programming Languages)

ਸਿਸਟਮ ਪ੍ਰੋਗਰਾਮ (ਉਦਾਹਰਣ ਓਪਰੇਟਿੰਗ ਸਿਸਟਮ) ਦੀ ਵਰਤੋਂ ਕੰਪਿਊਟਰ ਸਿਸਟਮ ਨੂੰ ਓਪਰੇਟ ਕਰਨ, ਇਨਿਊੱਟ/ਆਊਂਟਪੁੱਟ ਡਿਵਾਈਸਾਂ, ਪ੍ਰੋਸੈਸਰ ਅਤੇ ਮੈਮਰੀ ਆਦਿ ਨੂੰ ਕੰਟਰੋਲ ਕਰਨ ਲਈ ਬਣਾਏ ਜਾਂਦੇ ਹਨ। ਸਿਸਟਮ ਪ੍ਰੋਗਰਾਮ, ਜਿਵੇਂ ਕਿ ਓਪਰੇਟਿੰਗ ਸਿਸਟਮ, ਨੂੰ ਤਿਆਰ ਕਰਨ ਲਈ ਪ੍ਰੋਗਰਾਮਰ ਨੂੰ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਭਾਗਾਂ ਨੂੰ ਕੰਟਰੋਲ ਕਰਨ ਲਈ ਪ੍ਰੋਗਰਾਮਿੰਗ ਕਰਨੀ ਪਵੇਗੀ। ਇਹ ਸਿਰਫ ਤਾਂ ਹੀ ਸੰਭਵ ਹੈ ਜੋ ਪ੍ਰੋਗਰਾਮਰ ਇਹਨਾਂ ਹਾਰਡਵੇਅਰ ਭਾਗਾਂ ਦੀ ਅੰਦਰੂਨੀ ਬਣਤਰ ਬਾਰੇ ਜਾਣਕਾਰੀ ਰੱਖਦਾ ਹੋਵੇ। ਇਸ ਲਈ ਸਿਸਟਮ ਪ੍ਰੋਗਰਾਮਿੰਗ ਉਹਨਾਂ ਕੁਸ਼ਲ ਪ੍ਰੋਗਰਾਮਰਾਂ ਲਈ ਸੰਭਵ ਹੈ ਜੋ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਭਾਗਾਂ ਦੀ ਅੰਦਰੂਨੀ ਬਣਤਰ ਸਬੰਧੀ ਵਿਸਥਾਰਤ (extensive) ਜਾਣਕਾਰੀ ਰੱਖਦੇ ਹੋਣ। ਮਸ਼ੀਨ, ਅਸੈਂਬਲੀ ਅਤੇ ਸੀ ਭਾਸ਼ਾ ਸਿਸਟਮ ਪ੍ਰੋਗਰਾਮ ਤਿਆਰ ਕਰਨ ਲਈ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ।

ਐਪਲੀਕੇਸ਼ਨ ਪ੍ਰੋਗਰਾਮ ਖਾਸ ਐਪਲੀਕੇਸ਼ਨ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਣਾਏ ਜਾਂਦੇ ਹਨ, ਜਿਵੇਂ ਕਿ ਸਟੂਡੈਂਟ ਮੈਨੇਜਮੈਂਟ ਸਿਸਟਮ (student management system), ਲਾਈਬ੍ਰੇਰੀ ਮੈਨੇਜਮੈਂਟ ਸਿਸਟਮ (library management system), ਪੇਅਰੋਲ ਸਿਸਟਮ (payroll system), ਇਨਵੈਂਟਰੀ ਕੰਟਰੋਲ ਸਿਸਟਮ (inventory control system), ਵਰਡ ਪ੍ਰੋਸੈਸਰ (word Processor), ਸਪੈਡਸ਼ੀਟ ਸਾਫਟਵੇਅਰ (spreadsheet), ਗ੍ਰਾਫਿਕਸ ਸਾਫਟਵੇਅਰ (graphics software) ਆਦਿ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਬਨਾਉਣ ਲਈ ਪ੍ਰੋਗਰਾਮਰ ਨੂੰ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਭਾਗਾਂ ਨੂੰ ਕੰਟਰੋਲ ਕਰਨ ਵਾਲੀ ਪ੍ਰੋਗਰਾਮਿੰਗ ਦੀ ਜਰੂਰਤ ਨਹੀਂ ਪੈਂਦੀ। ਇਸ ਲਈ ਐਪਲੀਕੇਸ਼ਨ ਪ੍ਰੋਗਰਾਮਰਾਂ ਨੂੰ ਇਹਨਾਂ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਕਿਸੇ ਤਰ੍ਹਾਂ ਦੇ ਹਾਰਡਵੇਅਰ ਭਾਗਾਂ ਦੀ ਅੰਦਰੂਨੀ ਬਣਤਰ ਦੀ ਜਾਣਕਾਰੀ ਹੋਣਾ ਜਰੂਰੀ ਨਹੀਂ ਹੁੰਦਾ। ਇਸ ਤਰ੍ਹਾਂ ਦੇ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ PYTHON, COBOL, FORTRAN, BASIC, PASCAL, C, C++, JAVA ਆਦਿ ਪ੍ਰੋਗਰਾਮਿੰਗ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ।

#### 6.3.1 ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਕਿਸਮਾਂ (Types of Programming Languages)

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਸੈਂਕੜੇ ਕਿਸਮ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਉਪਲੱਬਧ ਹਨ। ਇਹਨਾਂ ਭਾਸ਼ਾਵਾਂ ਨੂੰ ਇਹਨਾਂ ਦੇ Features ਦੇ ਹਿਸਾਬ ਨਾਲ ਅਲੱਗ ਅਲੱਗ ਕੈਟਾਗਰੀਜ਼ ਵਿਚ ਵੰਡਿਆ ਜਾ ਸਕਦਾ ਹੈ। ਕੁਝ ਭਾਸ਼ਾਵਾਂ ਸਿਸਟਮ ਸਾਫਟਵੇਅਰ ਡਿਵੈਲਪ ਕਰਨ ਲਈ ਵਧੀਆ ਹਨ, ਕੁਝ ਐਪਲੀਕੇਸ਼ਨ ਸਾਫਟਵੇਅਰ ਡਿਵੈਲਪ ਕਰਨ ਲਈ ਅਤੇ ਕੁਝ ਮੋਬਾਈਲ ਐਪਲੀਕੇਸ਼ਨ ਡਿਵੈਲਪ ਕਰਨ ਲਈ।



ਚਿੱਤਰ 6.2 ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਕਿਸਮਾਂ

ਸਿਸਟਮ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਲੋਅ-ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ (low level programming languages) ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਕਈ ਤਰ੍ਹਾਂ ਦੀਆਂ ਹਾਈ-ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਤਿਆਰ ਕੀਤਾ ਗਿਆ ਹੈ। ਇਹਨਾਂ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦਾ ਵਿਸਥਾਰਿਤ ਵਰਨਣ ਹੇਠਾਂ ਕੀਤਾ ਗਿਆ ਹੈ:

**ਉ. ਲੋਅ-ਲੇਵਲ ਭਾਸ਼ਾਵਾਂ (Low Level Languages) :** ਮਸੀਨ ਅਤੇ ਅਸੈਂਬਲੀ ਭਾਸ਼ਾਵਾਂ ਨੂੰ ਲੋਅ-ਲੇਵਲ ਭਾਸ਼ਾਵਾਂ ਕਿਹਾ ਜਾਂਦਾ ਹੈ। ਇਹ ਭਾਸ਼ਾਵਾਂ ਕੰਪਿਊਟਰ ਹਾਰਡਵੇਰ ਨਾਲ ਸਿੱਧਾ ਸੰਪਰਕ (Communicate/Interact) ਕਰ ਸਕਦੀਆਂ ਹਨ। ਇਹ ਡਿਵਾਇਸ ਡਰਾਈਵਰਜ਼, ਆਪਰੇਟਿੰਗ ਸਿਸਟਮਜ਼ ਲਈ ਕਰਨਲਜ਼ (kernels), ਹਾਈ ਪ੍ਰਾਰਮੰਬਿਕ ਕੋਡ ਆਦਿ ਡਿਵੈਲਪ ਕਰਨ ਲਈ ਵਰਤੀਆਂ ਜਾਂਦੀਆਂ ਹਨ। ਲੋਅ-ਲੇਵਲ ਭਾਸ਼ਾਵਾਂ ਦੀ ਵਿਸਥਾਰਿਤ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

**a. ਮਸੀਨ ਭਾਸ਼ਾ (Machine Language) :** ਮਸੀਨ ਭਾਸ਼ਾ ਨੂੰ ਬਾਈਨਰੀ ਭਾਸ਼ਾ ਵੀ ਕਿਹਾ ਜਾਂਦਾ ਹੈ। ਇਸ ਭਾਸ਼ਾ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਪਹਿਲੀ ਜੈਨਰੇਸ਼ਨ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। ਮਸੀਨ ਭਾਸ਼ਾ ਕੰਪਿਊਟਰ ਸਿਸਟਮਾਂ ਦੀ ਮੁੱਢਲੀ (fundamental) ਭਾਸ਼ਾ ਹੈ ਕਿਉਂਕਿ ਇਸ ਭਾਸ਼ਾ ਨੂੰ ਕੰਪਿਊਟਰ ਸਿਸਟਮ ਸਿੱਧੇ ਤੌਰ 'ਤੇ ਸਮਝਦਾ ਹੈ। ਇਸ ਭਾਸ਼ਾ ਨੂੰ ਸਮਝਣ ਲਈ ਕੰਪਿਊਟਰ ਨੂੰ ਕਿਸੇ ਤਰ੍ਹਾਂ ਦੀ ਟ੍ਰਾਂਸਲੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਭਾਸ਼ਾ ਸਿਰਫ ਦੋ ਬਾਈਨਰੀ ਅੰਕਾਂ 0 ਅਤੇ 1 ਤੋਂ ਮਿਲ ਕੇ ਬਣੀ ਹੈ। ਮਸੀਨੀ ਭਾਸ਼ਾ ਵਿਚ ਹਰ ਇੱਕ ਹਦਾਇਤ ਸਿਰਫ ਇਹਨਾਂ ਦੋ ਅੰਕਾਂ ਤੋਂ ਹੀ ਮਿਲਕੇ ਬਣਦੀ ਹੈ।

ਮਸੀਨ ਭਾਸ਼ਾ ਦੀ ਹਰ ਇੱਕ ਹਦਾਇਤ ਦੋ ਦੋ ਭਾਗ ਹੁੰਦੇ ਹਨ: Opcode ਅਤੇ Operand, ਜਿਵੇਂ ਕਿ ਹੇਠਾਂ ਚਿੱਤਰ ਵਿਚ ਦਿਖਾਇਆ ਗਿਆ ਹੈ:



ਚਿੱਤਰ 6.3 ਮਸੀਨ ਭਾਸ਼ਾ ਵਿਚ ਹਦਾਇਤ ਦਾ ਫਾਰਮੇਟ

ਇਸ ਵਿੱਚ Opcode ਦਾ ਮਤਲਬ ਹੈ Operation Code ਅਤੇ Operand ਦਾ ਮਤਲਬ ਹੈ Operation Address : ਪਹਿਲਾ ਭਾਗ - **Operation code** ਹੰਦਾ ਹੈ ਜੋ ਇੱਕ ਕਮਾਂਡ ਹੁੰਦੀ ਹੈ। ਇਹ ਕੰਪਿਊਟਰ ਨੂੰ ਇਹ ਦੱਸਦੀ ਹੈ ਕਿ ਹਦਾਇਤ ਵੱਲੋਂ ਕਿਹੜਾ ਕੰਮ (ਓਪਰੇਸ਼ਨ) ਕੀਤਾ ਜਾਵੇਗਾ। ਦੂਜਾ ਭਾਗ - **Operation Address** ਹੁੰਦਾ ਹੈ ਜੋ ਮੈਮਰੀ ਐਡਰੈਸ ਨੂੰ ਦਰਸਾਉਂਦਾ ਹੈ, ਇਹ ਕੰਪਿਊਟਰ ਨੂੰ ਇਹ ਦੱਸਦਾ ਹੈ ਕਿ ਡਾਟਾ, ਜਿਸ ਉੱਪਰ ਕੰਮ ਕੀਤਾ ਜਾਣਾ ਹੈ, ਉਹ ਮੈਮਰੀ ਵਿਚ ਕਿੱਥੇ ਪਿਆ ਹੈ।

ਕਿਉਂਕਿ ਹਦਾਇਤਾਂ ਨੂੰ ਸਿਰਫ ਬਾਈਨਰੀ ਅੰਕਾਂ 0 ਅਤੇ 1 ਵਿੱਚ ਲਿਖਿਆ ਜਾਂਦਾ ਹੈ, ਇਸ ਲਈ ਇਹਨਾਂ ਹਦਾਇਤਾਂ ਨੂੰ ਬਾਈਨਰੀ ਰੂਪ ਵਿਚ ਯਾਦ ਰੱਖਣਾ ਬਹੁਤ ਔਖਾ ਹੁੰਦਾ ਹੈ। ਮਸੀਨੀ ਭਾਸ਼ਾ ਨੂੰ ਵਰਤਣ ਦੇ ਕਈ ਲਾਭ ਵੀ ਹੁੰਦੇ ਹਨ ਅਤੇ ਹਾਨੀਆਂ ਵੀ ਹਨ। ਜਿਨ੍ਹਾਂ ਵਿੱਚੋਂ ਕੁੱਝ ਲਾਭ ਅਤੇ ਹਾਨੀਆਂ ਹੇਠ ਲਿਖੇ ਅਨੁਸਾਰ ਹਨ:

### ਮਸ਼ੀਨ ਭਾਸ਼ਾ ਦੇ ਲਾਭ (Advantages of Machine Language) :

- ਬਾਈਨਰੀ ਰੂਪ ਵਿਚ ਹਦਾਇਤਾਂ ਨੂੰ ਬਿਨ੍ਹਾਂ ਕਿਸੇ ਟ੍ਰਾਂਸਲੇਸ਼ਨ ਦੇ ਸਿੱਧੇ ਤੌਰ ਤੇ ਕੰਪਿਊਟਰ ਦੁਆਰਾ ਸਮਝਿਆ ਜਾ ਸਕਦਾ ਹੈ।
- ਕਿਉਂਕਿ ਮਸ਼ੀਨ ਹਦਾਇਤਾਂ ਨੂੰ ਬਿਨ੍ਹਾਂ ਕਿਸੇ ਟ੍ਰਾਂਸਲੇਸ਼ਨ ਦੇ ਕੰਪਿਊਟਰ ਦੁਆਰਾ ਸਿੱਧੇ ਹੀ ਸਮਝਿਆ ਜਾਂਦਾ ਹੈ ਇਸ ਲਈ ਇਹਨਾਂ ਉੱਪਰ ਬਿਨ੍ਹਾਂ ਕਿਸੇ ਦੇਰੀ ਦੇ ਕੰਪਿਊਟਰ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾਂਦਾ ਹੈ।

### ਮਸ਼ੀਨ ਭਾਸ਼ਾ ਦੀਆਂ ਹਾਨੀਆਂ (Disadvantages of Machine Language) :

- ਮਸ਼ੀਨ ਭਾਸ਼ਾ ਦੀਆਂ ਹਦਾਇਤਾਂ ਨੂੰ ਯਾਦ ਰੱਖਣਾ ਬਹੁਤ ਅੱਖਾ ਹੁੰਦਾ ਹੈ ਕਿਉਂਕਿ ਇਹ ਹਦਾਇਤਾਂ ਸਿਰਫ਼ ਬਾਈਨਰੀ ਅੰਕਾਂ 0 ਅਤੇ 1 ਤੋਂ ਮਿਲ ਕੇ ਬਣਦੀਆਂ ਹਨ।
- ਮਸ਼ੀਨ ਹਦਾਇਤਾਂ ਵਿਚ ਗਲਤੀਆਂ ਲੱਭਣਾ ਬਹੁਤ ਅੱਖਾ ਹੁੰਦਾ ਹੈ ਅਤੇ ਇਹਨਾਂ ਗਲਤੀਆਂ ਨੂੰ ਲੱਭਣ ਵਿਚ ਸਮਾਂ ਵੀ ਬਹੁਤ ਲੱਗਦਾ ਹੈ ਕਿਉਂਕਿ ਸਾਰੀਆਂ ਹਦਾਇਤਾਂ ਬਾਈਨਰੀ ਅੰਕਾਂ 0 ਅਤੇ 1 ਵਿੱਚ ਹੁੰਦੀਆਂ ਹਨ।
- ਮਸ਼ੀਨ ਭਾਸ਼ਾ ਵਿਚ ਪ੍ਰੋਗਰਾਮਿੰਗ ਲਈ ਹਾਰਡਵੇਅਰ ਦੀ ਅੰਦਰੂਨੀ ਬਣਤਰ ਦੀ ਜਾਣਕਾਰੀ ਹੋਣਾ ਜਰੂਰੀ ਹੁੰਦਾ ਹੈ। ਇਸ ਲਈ ਮਸ਼ੀਨ ਭਾਸ਼ਾ ਵਿਚ ਪ੍ਰੋਗਰਾਮਿੰਗ ਲਈ ਪ੍ਰੋਗਰਾਮਰ ਦਾ ਹਾਰਡਵੇਅਰ ਵਿਚ ਤਕਨੀਕੀ ਤੌਰ ਤੇ ਕੁਸ਼ਲ ਹੋਣਾ ਬਹੁਤ ਜਰੂਰੀ ਹੈ।
- ਮਸ਼ੀਨ ਭਾਸ਼ਾ ਵਿਚ ਬਣਾਇਆ ਗਿਆ ਪ੍ਰੋਗਰਾਮ ਕੇਵਲ ਉਸੇ ਤਰ੍ਹਾਂ ਦੀ ਮਸ਼ੀਨ ਉੱਪਰ ਹੀ ਚਲਾਏ ਜਾ ਸਕਦੇ ਹਨ ਜਿਸ ਤਰ੍ਹਾਂ ਦੀ ਮਸ਼ੀਨ ਉੱਪਰ ਉਸਨੂੰ ਬਣਾਇਆ ਗਿਆ ਹੈ। ਇਹਨਾਂ ਪ੍ਰੋਗਰਾਮਾਂ ਨੂੰ ਭਿੰਨ੍ਹ ਬਣਤਰ ਵਾਲੇ ਕੰਪਿਊਟਰਾਂ ਉੱਪਰ ਨਹੀਂ ਚਲਾਇਆ ਜਾ ਸਕਦਾ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਮਸ਼ੀਨ ਡਿਪੈਂਟ (machine dependent) ਪ੍ਰੋਗਰਾਮ ਕਿਹਾ ਜਾਂਦਾ ਹੈ।

- b. **ਅਸੈਂਬਲੀ ਭਾਸ਼ਾ (Assembly Language) :** ਇਸ ਭਾਸ਼ਾ ਨੂੰ ਚਿੰਨ੍ਹਾਤਮਕ ਭਾਸ਼ਾ (Symbolic Language) ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਭਾਸ਼ਾ ਵਿਚ ਬਾਈਨਰੀ ਕੋਡ ਦੀ ਬਜਾਏ ਹਦਾਇਤਾਂ ਦੇ ਚਿੰਨ੍ਹਾਤਮਕ ਨਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਭਾਸ਼ਾ ਨੂੰ ਕੰਪਿਊਟਰ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਦੂਜੀ ਜੈਨਰੇਸ਼ਨ ਦੀ ਭਾਸ਼ਾ ਵੀ ਮੰਨਿਆ ਜਾਂਦਾ ਹੈ। ਮਸ਼ੀਨੀ ਭਾਸ਼ਾ ਦੀ ਤੁਲਨਾ ਵਿਚ ਅਸੈਂਬਲੀ ਭਾਸ਼ਾ ਦਾ ਮੁੱਖ ਲਾਭ ਇਹ ਹੈ ਕਿ ਇਸ ਨਾਲ ਕੋਡਿੰਗ ਕਰਨ ਵਿਚ ਲੱਗਣ ਵਾਲਾ ਸਮਾਂ ਘੱਟ ਜਾਂਦਾ ਹੈ ਅਤੇ ਪ੍ਰੋਗਰਾਮਰ ਦੁਆਰਾ ਯਾਦ ਰੱਖਣ ਵਾਲੀ ਜਾਣਕਾਰੀ ਵੀ ਘੱਟ ਜਾਂਦੀ ਹੈ। ਬਾਇਨਰੀ ਭਾਸ਼ਾ ਦੇ ਮੁਕਾਬਲੇ, ਅਸੈਂਬਲੀ ਭਾਸ਼ਾ ਦੀਆਂ ਹਦਾਇਤਾਂ ਦੇ ਚਿੰਨ੍ਹਾਤਮਕ ਨਾਵਾਂ ਨੂੰ ਆਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ। ਇਸ ਲਈ ਇਸ ਭਾਸ਼ਾ ਵਿਚ ਲਿਖੇ ਪ੍ਰੋਗਰਾਮਾਂ ਵਿੱਚੋਂ ਗਲਤੀਆਂ ਲੱਭਣਾ ਅਤੇ ਉਹਨਾਂ ਨੂੰ ਠੀਕ ਕਰਨਾ ਆਸਾਨ ਹੁੰਦਾ ਹੈ।

ਇਹਨਾਂ ਲਾਭਾਂ ਦੇ ਬਾਵਜੂਦ, ਅਸੈਂਬਲੀ ਭਾਸ਼ਾ ਵਿਚ ਪ੍ਰੋਗਰਾਮਿੰਗ ਕਰਨ ਲਈ ਅਜੇ ਵੀ ਹਾਰਡਵੇਅਰ ਭਾਗਾਂ ਦੀ ਅੰਦਰੂਨੀ ਲੇਵਲ ਦੀ ਤਕਨੀਕੀ ਜਾਣਕਾਰੀ ਰੱਖਣਾ ਬਹੁਤ ਜਰੂਰੀ ਹੈ। ਇਸ ਲਈ ਪ੍ਰੋਗਰਾਮਰ ਨੂੰ ਅਸੈਂਬਲੀ ਭਾਸ਼ਾ ਵਿਚ ਪ੍ਰੋਗਰਾਮਿੰਗ ਕਰਨ ਲਈ ਮਸ਼ੀਨ ਦੀ ਅੰਦਰੂਨੀ ਬਣਤਰ ਸੰਬੰਧੀ ਜਾਣਕਾਰੀ ਪਤਾ ਹੋਣਾ ਜਰੂਰੀ ਹੈ। ਇਸ ਤਕਨੀਕੀ ਅੜਚਨ ਕਾਰਨ ਅਸੈਂਬਲੀ ਭਾਸ਼ਾ ਵਿਚ ਲਿਖੇ ਗਏ ਪ੍ਰੋਗਰਾਮ ਵੀ ਮਸ਼ੀਨ ਉੱਪਰ ਨਿਰਭਰ (ਮਸ਼ੀਨ-ਡਿਪੈਂਡੈਂਟ) ਹੁੰਦੇ ਹਨ। ਇਸਦਾ ਮਤਲਬ ਇਹ ਹੋਇਆ ਕਿ ਇਹਨਾਂ ਪ੍ਰੋਗਰਾਮਾਂ ਨੂੰ ਭਿੰਨ੍ਹ ਬਣਤਰ (different architecture) ਵਾਲੇ ਕੰਪਿਊਟਰ ਸਿਸਟਮਾਂ ਉੱਪਰ ਨਹੀਂ ਚਲਾਇਆ ਜਾ ਸਕਦਾ।

ਅਸੈਂਬਲੀ ਭਾਸ਼ਾ ਵਿਚ ਓਪਰੇਸ਼ਨ ਕੋਡਸ (Operation Codes) ਲਈ ਵਰਤੇ ਜਾਣ ਵਾਲੇ ਚਿੰਨ੍ਹਾਤਮਕ ਨਾਵਾਂ ਨੂੰ ਨਮੋਨਿੱਕ ਕੋਡਸ (Mnemonic Codes) ਕਿਹਾ ਜਾਂਦਾ ਹੈ। ਉਦਾਹਰਣ ਲਈ: ਜੋੜ, ਘਟਾਓ, ਗੁਣਾ ਅਤੇ ਭਾਗ ਕੰਮਾਂ ਲਈ ਅਸੈਂਬਲੀ ਭਾਸ਼ਾ ਵਿਚ ADD, SUB, MUL ਅਤੇ DIV ਚਿੰਨ੍ਹਾਤਮਕ ਨਾਵਾਂ ਨੂੰ ਵਰਤਿਆ ਜਾਂਦਾ ਹੈ। ਇਹ ਚਿੰਨ੍ਹਾਤਮਕ ਨਾਵਾਂ ਅਸੈਂਬਲੀ ਭਾਸ਼ਾ ਦੇ ਨਮੋਨਿੱਕ ਕੋਡਸ ਦੀਆਂ ਉਦਾਹਰਣਾਂ ਹਨ।

ਹੁਣ ਪ੍ਰਸ਼ਨ ਇਹ ਉਠੱਦਾ ਹੈ ਕਿ ਕੰਪਿਊਟਰ ਅਸੈਂਬਲੀ ਭਾਸ਼ਾ ਦੇ ਇਹਨਾਂ ਕੋਡਸ ਉੱਪਰ ਕੰਮ ਕਿਵੇਂ ਕਰਦਾ ਹੈ ਕਿਉਂਕਿ ਕੰਪਿਊਟਰ ਸਿਰਫ ਬਾਈਨਰੀ ਰੂਪ ਵਿਚ ਪ੍ਰਾਪਤ ਹਦਾਇਤਾਂ ਉੱਪਰ ਹੀ ਕੰਮ ਕਰ ਸਕਦਾ ਹੈ। ਅਸੈਂਬਲੀ ਭਾਸ਼ਾ ਵਿੱਚ ਲਿਖੀਆਂ ਹਦਾਇਤਾਂ ਨੂੰ ਕੰਪਿਊਟਰ ਉੱਪਰ ਚਲਾਉਣ ਲਈ, ਇਹਨਾਂ ਨੂੰ ਮਸ਼ੀਨ ਦੇ ਸਮਝਣ-ਯੋਗ ਕੋਡ ਵਿਚ ਟ੍ਰਾਂਸਲੇਟ ਕੀਤਾ ਜਾਂਦਾ ਹੈ। ਇਸ ਟ੍ਰਾਂਸਲੇਸ਼ਨ (ਅਨੁਵਾਦ) ਲਈ ਇੱਕ ਟ੍ਰਾਂਸਲੇਟਰ ਪ੍ਰੋਗਰਾਮ, ਜਿਸਦਾ ਨਾਂ ਅਸੈਂਬਲਰ ਹੈ, ਦੀ ਵਰਤੋਂ ਕੀਤੀ ਜਾਂਦੀ ਹੈ। ਅਸੈਂਬਲਰ ਇੱਕ ਭਾਸ਼ਾ ਟ੍ਰਾਂਸਲੇਟਰ ਪ੍ਰੋਗਰਾਮ ਹੈ ਜੋ ਜੋ ਅਸੈਂਬਲੀ ਭਾਸ਼ਾ ਵਿਚ ਲਿਖੇ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਦੇ ਪ੍ਰੋਗਰਾਮ ਵਿਚ ਟ੍ਰਾਂਸਲੇਟ ਕਰਦੇ ਹਨ। ਇਸ ਪਾਠ ਦੇ ਅਗਲੇ ਭਾਗਾਂ ਵਿਚ ਅਸੀਂ ਅਸੈਂਬਲਰ ਬਾਰੇ ਵਿਸਥਾਰ ਵਿਚ ਚਰਚਾ ਕਰਾਂਗੇ। ਅਸੈਂਬਲੀ ਭਾਸ਼ਾ ਦੇ ਇਹ ਲਾਭ ਅਤੇ ਹਾਨੀਆਂ ਹੇਠ ਲਿਖੇ ਅਨੁਸਾਰ ਹਨ:

#### ਅਸੈਂਬਲੀ ਭਾਸ਼ਾ ਦੇ ਲਾਭ (Advantages of Assembly Languages) :

- ਇਸ ਭਾਸ਼ਾ ਨੂੰ ਸਿੱਖਣਾ ਅਤੇ ਇਸਦੇ ਕੋਡਜ਼ ਨੂੰ ਯਾਦ ਰੱਖਣਾ ਆਸਾਨ ਹੁੰਦਾ ਹੈ ਕਿਉਂਕਿ ਇਹ ਭਾਸ਼ਾ ਬਾਈਨਰੀ ਅੰਕਾਂ ਦੀ ਬਜਾਏ ਅੰਗਰੇਜ਼ੀ ਭਾਸ਼ਾ ਵਿਚ ਵਰਤੇ ਜਾਣ ਵਾਲੇ ਕੋਡਜ਼ ਦੀ ਵਰਤੋਂ ਕਰਦੀ ਹੈ।
- ਅਸੈਂਬਲੀ ਭਾਸ਼ਾ ਦੇ ਪ੍ਰੋਗਰਾਮ ਵਿਚ ਗਲਤੀਆਂ ਲੱਭਣਾ ਅਤੇ ਉਹਨਾਂ ਨੂੰ ਠੀਕ ਕਰਨਾ ਆਸਾਨ ਹੁੰਦਾ ਹੈ। ਅਸੈਂਬਲੀ ਭਾਸ਼ਾ ਦੇ ਪ੍ਰੋਗਰਾਮ ਵੀ ਕੰਮ ਕਰਨ ਵਿਚ ਮਸ਼ੀਨ ਭਾਸ਼ਾ ਦੇ ਪ੍ਰੋਗਰਾਮਾਂ ਜਿੰਨ੍ਹੇ ਹੀ ਨਿਧੁੰਨ ਹੁੰਦੇ ਹਨ।

#### ਅਸੈਂਬਲੀ ਭਾਸ਼ਾ ਦੀਆਂ ਹਾਨੀਆਂ (Disadvantages of Assembly Languages) :

- ਅਸੈਂਬਲੀ ਭਾਸ਼ਾ ਵਿਚ ਪ੍ਰੋਗਰਾਮਿੰਗ ਲਈ ਹਾਰਡਵੇਅਰ ਦੇ ਹੇਠਲੇ ਪੱਧਰ ਦੇ ਅੰਦਰੂਨੀ ਵੇਰਵਿਆਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਇਸ ਲਈ ਪ੍ਰੋਗਰਾਮਰ ਨੂੰ ਅਸੈਂਬਲੀ ਭਾਸ਼ਾ ਵਿਚ ਪ੍ਰੋਗਰਾਮਿੰਗ ਕਰਨ ਲਈ ਹਾਰਡਵੇਅਰ ਨਾਲ ਸੰਬੰਧਿਤ ਤਕਨੀਕੀ ਕੁਸ਼ਲਤਾ ਦੀ ਜ਼ਰੂਰਤ ਪੈਂਦੀ ਹੈ।
- ਅਸੈਂਬਲੀ ਭਾਸ਼ਾ ਵਿੱਚ ਤਿਆਰ ਕੀਤੇ ਗਏ ਪ੍ਰੋਗਰਾਮ ਮਸ਼ੀਨ ਉੱਪਰ ਨਿਰਭਰ (ਮਸ਼ੀਨ ਡਿਪੈਂਟ) ਹੁੰਦੇ ਹਨ ਕਿਉਂਕਿ ਅਸੈਂਬਲੀ ਭਾਸ਼ਾ ਦੀਆਂ ਹਦਾਇਤਾਂ ਉਸ ਕੰਪਿਊਟਰ ਦੀ ਬਣਤਰ ਉੱਪਰ ਅਧਾਰਿਤ ਹੁੰਦੀਆਂ ਹਨ ਜਿਸ ਉੱਪਰ ਉਹਨਾਂ ਨੂੰ ਬਣਾਇਆ ਗਿਆ ਹੁੰਦਾ ਹੈ। ਇਹਨਾਂ ਹਦਾਇਤਾਂ ਨੂੰ ਭਿੰਨ੍ਹ ਬਣਤਰ ਵਾਲੇ ਕੰਪਿਊਟਰਾਂ ਉੱਪਰ ਨਹੀਂ ਚਲਾਇਆ ਜਾ ਸਕਦਾ।

**ਅ. ਹਾਈ ਲੇਵਲ ਭਾਸ਼ਾਵਾਂ (High Level Languages) :** ਹਾਈ ਲੇਵਲ ਭਾਸ਼ਾਵਾਂ ਨੂੰ ਬਣਾਉਣ ਦਾ ਇਕੋ ਹੀ ਮੰਤਵ ਸੀ ਕਿ ਇਹ ਭਾਸ਼ਾਵਾਂ ਜ਼ਿਆਦਾ ਲੋਕਾਂ ਨੂੰ ਅਸਾਨੀ ਨਾਲ ਪ੍ਰੋਗਰਾਮਿੰਗ ਕਰਨ ਵਿਚ ਸਹਾਇਤ ਕਰਦੀਆਂ ਹਨ ਕਿਉਂਕਿ ਇਹਨਾਂ ਵਿਚ ਪ੍ਰੋਗਰਾਮਿੰਗ ਲਈ ਪ੍ਰੋਗਰਾਮਰ ਨੂੰ ਕਿਸੇ ਹਾਰਡਵੇਅਰ ਭਾਗਾਂ ਦੀ ਲੋਅ-ਲੇਵਲ ਅੰਦਰੂਨੀ ਬਣਤਰ ਸੰਬੰਧੀ ਜਾਣਕਾਰੀ ਹੋਣਾ ਲਾਜ਼ਮੀ ਨਹੀਂ ਹੈ। ਇਹੀ ਕਾਰਣ ਹੈ ਕਿ ਇਹਨਾਂ ਭਾਸ਼ਾਵਾਂ ਨੂੰ ਹਾਈ ਲੇਵਲ ਭਾਸ਼ਾਵਾਂ ਕਿਹਾ ਜਾਂਦਾ ਹੈ। ਇਹ ਭਾਸ਼ਾਵਾਂ ਮਸ਼ੀਨ-ਇੰਡੀਪੈਨਡੈਂਟ (Machine-Independent) ਹੁੰਦੀਆਂ ਹਨ।

**ਹਾਈ ਲੇਵਲ ਭਾਸ਼ਾਵਾਂ :** ਅੰਗਰੇਜ਼ੀ ਭਾਸ਼ਾ ਵਰਗੀਆਂ ਹੁੰਦੀਆਂ ਹਨ। ਇਹ ਭਾਸ਼ਾਵਾਂ ਪ੍ਰੋਗਰਾਮਿੰਗ ਲਈ ਅਲਵਾਨੂੰਮੌਰਿਕ ਚਿੰਨ੍ਹਾਂ (alphanumeric symbols) ਦੀ ਵਰਤੋਂ ਕਰਦੀਆਂ ਹਨ। ਇਸ ਲਈ ਇਹਨਾਂ ਭਾਸ਼ਾਵਾਂ ਨੂੰ ਸਿੱਖਣਾ ਅਤੇ ਇਹਨਾਂ ਵਿਚ ਕੰਪਿਊਟਰ ਪ੍ਰੋਗਰਾਮ ਤਿਆਰ ਕਰਨਾ ਸੌਖਾ ਹੁੰਦਾ ਹੈ। ਹਾਈ ਲੇਵਲ ਭਾਸ਼ਾ ਵਿਚ ਲਿਖੀ ਗਈ ਹਦਾਇਤ ਨੂੰ ਆਮ ਤੌਰ 'ਤੇ ਸਟੇਟਮੈਂਟ ਕਿਹਾ ਜਾਂਦਾ ਹੈ। ਹਰ ਇੱਕ ਹਾਈ ਲੇਵਲ ਭਾਸ਼ਾ ਦੇ ਪ੍ਰੋਗਰਾਮ ਵਿਚ ਹਦਾਇਤਾਂ ਲਿਖਣ ਦੇ ਆਪਣੇ ਬਣਤਰ ਅਤੇ ਗਰਾਮਰ ਦੇ ਨਿਯਮ ਹੁੰਦੇ ਹਨ। ਇਹਨਾਂ ਨਿਯਮਾਂ ਨੂੰ ਭਾਸ਼ਾ ਦੇ ਸਿੱਟੈਕਸ (Syntax) ਕਿਹਾ ਜਾਂਦਾ ਹੈ। PYTHON, BASIC, COBOL, FORTRAN, PASCAL, C, C++, JAVA, C SHARP ਆਦਿ ਕੁੱਝ ਆਮ ਵਰਤੀਆਂ ਜਾਣ ਵਾਲੀਆਂ ਹਾਈ ਲੇਵਲ ਭਾਸ਼ਾਵਾਂ ਦੀਆਂ ਉਦਾਹਰਣਾਂ ਹਨ।

ਅਸੈਂਬਲੀ ਭਾਸ਼ਾ ਦੀ ਤਰ੍ਹਾਂ ਹਾਈ ਲੇਵਲ ਭਾਸ਼ਾਵਾਂ ਨੂੰ ਵੀ ਕੰਪਿਊਟਰ ਸਿਸਟਮ ਦੁਆਰਾ ਸਿੱਧੇ ਤੌਰ 'ਤੇ ਨਹੀਂ ਸਮਝਿਆ ਜਾ ਸਕਦਾ। ਭਾਸ਼ਾ ਟ੍ਰਾਂਸਲੇਟਰਾਂ ਦੀ ਵਰਤੋਂ ਨਾਲ ਹਾਈ ਲੇਵਲ ਭਾਸ਼ਾਵਾਂ ਵਿਚ ਲਿਖੇ ਕੋਡਜ਼ ਨੂੰ ਮਸ਼ੀਨ ਦੁਆਰਾ ਸਮਝਣ ਯੋਗ ਕੋਡਜ਼ ਵਿਚ ਤਬਦੀਲ ਕੀਤਾ ਜਾਂਦਾ ਹੈ। ਹਾਈ ਲੇਵਲ ਭਾਸ਼ਾਵਾਂ ਦੇ ਕੋਡਜ਼ ਨੂੰ ਮਸ਼ੀਨ ਕੋਡਜ਼ ਵਿਚ ਟ੍ਰਾਂਸਲੇਟ ਕਰਨ ਦੀਆਂ ਦੋ ਵਿਧੀਆਂ ਹਨ: ਪਹਿਲੀ ਕੰਪਾਈਲਰ (Compiler) ਦੀ ਵਰਤੋਂ ਨਾਲ ਦੂਜੀ ਇੰਟਰਪ੍ਰੈਟਰ (Interpreter) ਦੀ ਵਰਤੋਂ ਨਾਲ। ਹਰ ਇੱਕ ਹਾਈ ਲੇਵਲ ਭਾਸ਼ਾ ਦਾ ਆਪਣਾ ਅਲੱਗ ਕੰਪਾਈਲਰ ਹੁੰਦਾ ਹੈ। ਅਸੀਂ ਇੱਕ ਹਾਈ ਲੇਵਲ ਭਾਸ਼ਾ ਵਿਚ ਲਿਖੇ ਪ੍ਰੋਗਰਾਮ ਨੂੰ ਕਿਸੇ ਦੂਸਰੀ ਭਾਸ਼ਾ ਦੇ ਕੰਪਾਈਲਰ ਨਾਲ ਟ੍ਰਾਂਸਲੇਟ ਨਹੀਂ ਕਰ ਸਕਦੇ। ਉਦਾਹਰਣ ਲਈ: ਅਸੀਂ ਸੀ-ਭਾਸ਼ਾ ਵਿਚ ਲਿਖੇ ਪ੍ਰੋਗਰਾਮ ਨੂੰ COBOL ਭਾਸ਼ਾ ਦੇ ਕੰਪਾਈਲਰ ਨਾਲ ਟ੍ਰਾਂਸਲੇਟ ਨਹੀਂ ਕਰ ਸਕਦੇ ਅਤੇ ਨਾ ਹੀ ਇਸਦੇ ਉਲਟ COBOL ਭਾਸ਼ਾ ਦੇ ਪ੍ਰੋਗਰਾਮ ਨੂੰ ਸੀ-ਭਾਸ਼ਾ ਦੇ ਕੰਪਾਈਲਰ ਨਾਲ ਟ੍ਰਾਂਸਲੇਟ ਕਰ ਸਕਦੇ ਹਾਂ।

ਹੇਠਾਂ ਹਾਈ ਲੇਵਲ ਭਾਸ਼ਾਵਾਂ ਦੀਆਂ ਕੁੱਝ ਮੁੱਖ ਸ਼੍ਰੇਣੀਆਂ ਦੀ ਚਰਚਾ ਕੀਤੀ ਗਈ ਹੈ:

- **ਪ੍ਰੋਸੀਜ਼ਰਲ ਜਾਂ ਪ੍ਰੋਸੀਜ਼ਰ ਓਰੀਐਂਟੇਡ ਭਾਸ਼ਾਵਾਂ (Procedural or Procedure Oriented Languages):** ਇਹਨਾਂ ਭਾਸ਼ਾਵਾਂ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਤੀਜੀ ਜੈਨਰੇਸ਼ਨ ਦੀਆਂ ਭਾਸ਼ਾਵਾਂ (3GLs) ਮੰਨਿਆ ਜਾਂਦਾ ਹੈ। ਪ੍ਰੋਸੀਜ਼ਰਲ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਨਾਉਣ ਲਈ ਉਸਨੂੰ ਛੋਟੇ ਪ੍ਰੋਸੀਜ਼ਰਾਂ ਜਾਂ ਸਬਰੂਟੀਨਾਂ (procedures or subroutines) ਵਿੱਚ ਵੰਡ ਕੇ ਬਣਾਇਆ ਜਾਂਦਾ ਹੈ। ਹਰ ਇੱਕ ਪ੍ਰੋਸੀਜ਼ਰ ਵਿੱਚ ਕਿਸੇ ਖਾਸ ਕੰਮ ਨੂੰ ਕਰਵਾਉਣ ਲਈ ਹਦਾਇਤਾਂ ਦੀ ਇੱਕ ਲੜੀ ਲਿਖੀ ਜਾਂਦੀ ਹੈ। ਪ੍ਰੋਸੀਜ਼ਰ ਬਨਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਵਾਰ ਪ੍ਰੋਗਰਾਮ ਵਿੱਚ ਕਿਸੇ ਵੀ ਥਾਂ ਤੇ ਵਰਤ ਸਕਦੇ ਹਾਂ। ਇਹ ਭਾਸ਼ਾਵਾਂ ਹੱਲ ਕੀਤੀ ਜਾਣ ਵਾਲੀ ਸਮੱਸਿਆ ਦੇ ਲੋਜਿਕ ਨੂੰ ਦਰਸਾਉਣ ਲਈ ਬਣਾਈਆਂ ਗਈਆਂ ਹਨ। ਇਹਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਦੀਆਂ ਹਦਾਇਤਾਂ ਦਾ ਕ੍ਰਮ ਬਹੁਤ ਮਹੱਤਵਪੂਰਨ ਹੁੰਦਾ ਹੈ। FORTRAN, COBOL, Pascal, C ਆਦਿ ਕੁੱਝ ਮਸ਼ਹੂਰ ਪ੍ਰੋਸੀਜ਼ਰਲ ਭਾਸ਼ਾਵਾਂ ਦੀਆਂ ਉਦਾਹਰਣਾਂ ਹਨ।
- **ਪ੍ਰੋਬਲਮ ਓਰੀਐਂਟੇਡ ਜਾਂ ਨਾਨ-ਪ੍ਰੋਸੀਜ਼ਰਲ ਭਾਸ਼ਾਵਾਂ (Problem-Oriented or Non-Procedural Languages) :** ਪ੍ਰੋਬਲਮ ਓਰੀਐਂਟੇਡ ਭਾਸ਼ਾਵਾਂ ਨੂੰ ਨਾਨ-ਪ੍ਰੋਸੀਜ਼ਰਲ ਭਾਸ਼ਾਵਾਂ ਵੀ ਕਿਹਾ ਜਾਂਦਾ ਹੈ। ਇਹਨਾਂ ਭਾਸ਼ਾਵਾਂ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਚੌਥੀ ਜੈਨਰੇਸ਼ਨ ਦੀਆਂ ਭਾਸ਼ਾਵਾਂ (4GL) ਮੰਨਿਆ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਹਦਾਇਤਾਂ ਦੇਣ ਲਈ ਸਾਧਾਰਣ, ਅੰਗਰੇਜ਼ੀ ਨਾਲ ਮਿਲਦੇ-ਜ਼ੁਲਦੇ ਨਿਯਮ ਵਰਤੇ ਜਾਂਦੇ ਹਨ ਅਤੇ ਇਹਨਾਂ ਨੂੰ database access (ਵਰਤਣ) ਕਰਨ ਲਈ ਵਰਤਿਆ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਕਿਸੇ ਕੰਮ ਨੂੰ ਕਰਵਾਉਣ ਲਈ ਇੱਕਲਾ-ਇੱਕਲਾ ਸਟੈਪ ਦੱਸਣ ਦੀ ਬਜਾਏ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਪ੍ਰੋਗਰਾਮ ਦੀ ਆਉਟਪੁਟ ਕੀ ਚਾਹੀਦੀ ਹੈ। ਇਸਦਾ ਮਤਲਬ ਇਹ ਹੋਇਆ ਕਿ ਸਾਨੂੰ ਨਤੀਜਾ ਪ੍ਰਾਪਤ ਕਰਨ ਲਈ ਡਾਟਾ ਉੱਪਰ ਕੰਮ ਕਰਨ ਦੇ ਸਾਰੇ ਵੇਰਵੇ ਦੱਸਣ ਦੀ ਜਰੂਰਤ ਨਹੀਂ ਹੈ। ਇਹ ਭਾਸ਼ਾਵਾਂ ਤੀਜੀ ਜੈਨਰੇਸ਼ਨ ਦੀਆਂ ਭਾਸ਼ਾਵਾਂ ਤੋਂ ਇੱਕ ਕਦਮ ਅੱਗੇ ਹਨ। ਇਹ ਭਾਸ਼ਾਵਾਂ ਪ੍ਰੋਗਰਾਮ ਲਿਖਣ ਵੇਲੇ ਹਦਾਇਤਾਂ ਦੇਣ ਲਈ ਯੂਜ਼ਰ-ਫਰੈਂਡਲੀ ਟੂਲਜ਼ (user-friendly tools) ਮੁਹੱਈਆ ਕਰਵਾਉਂਦੀਆਂ ਹਨ। ਇਹਨਾਂ ਭਾਸ਼ਾਵਾਂ ਦੀ ਵਰਤੋਂ ਕਰਦੇ ਹੋਏ ਯੂਜ਼ਰ ਐਪਲੀਕੇਸ਼ਨ ਜਨਰੇਟਰ (application generator) ਦੀ ਮਦਦ ਨਾਲ ਪ੍ਰੋਗਰਾਮ ਲਿਖਦੇ ਹਨ ਤਾਂ ਜੋ ਡਾਟਾ ਨੂੰ ਡਾਟਾਬੇਸ ਵਿੱਚ ਸਟੋਰ ਕਰਵਾਇਆ ਜਾ ਸਕੇ। ਪ੍ਰੋਗਰਾਮ ਯੂਜ਼ਰ ਨੂੰ ਡਾਟਾ ਭਰਨ ਲਈ ਕਹਿੰਦਾ ਹੈ ਅਤੇ ਡਾਟਾ ਲੈਣ ਤੋਂ ਬਾਅਦ ਇਸ ਡਾਟਾ ਦੀ ਵੈਧਤਾ (validity) ਨੂੰ ਚੈਕ ਕਰਦਾ ਹੈ। SQL (Structure Query Languages), Visual Basic, C# ਆਦਿ ਭਾਸ਼ਾਵਾਂ ਪ੍ਰੋਬਲਮ ਓਰੀਐਂਟੇਡ ਭਾਸ਼ਾਵਾਂ ਦੀਆਂ ਉਦਾਹਰਣਾਂ ਹਨ। ਇਹਨਾਂ ਭਾਸ਼ਾਵਾਂ ਦਾ ਮਕਸਦ ਪ੍ਰੋਗਰਾਮ ਬਨਾਉਣ ਦੀ ਰਫਤਾਰ ਵਧਾਉਣਾ ਅਤੇ ਪ੍ਰੋਗਰਾਮ ਲਿਖਣ ਵੇਲੇ ਹੋਣ ਵਾਲੀਆਂ ਗਲਤੀਆਂ ਨੂੰ ਘਟਾਉਣਾ ਹੈ।
- **ਆਬਜੈਕਟ - ਓਰੀਐਂਟੇਡ ਪ੍ਰੋਗਰਾਮਿੰਗ ਭਾਸ਼ਾਵਾਂ (Object-Oriented Programming Languages) :** ਆਬਜੈਕਟ - ਓਰੀਐਂਟੇਡ ਪ੍ਰੋਗਰਾਮਿੰਗ ਸੰਕਲਪ 1960 ਦੇ ਅਖੀਰ ਵਿੱਚ ਪੇਸ ਕੀਤਾ ਗਿਆ ਸੀ। ਪਰ ਹੁਣ ਇਹ ਸਾਫਟਵੇਅਰ ਬਨਾਉਣ ਦੀ ਸਭ ਤੋਂ ਵੱਧ ਮਸ਼ਹੂਰ ਵਿਧੀ ਬਣ ਚੁੱਕੀ ਹੈ। ਇਹਨਾਂ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਉਸਨੂੰ ਆਬਜੈਕਟਾਂ ਵਿੱਚ ਵੰਡਿਆ ਜਾਂਦਾ ਹੈ। ਆਬਜੈਕਟ ਓਰੀਐਂਟੇਡ ਭਾਸ਼ਾਵਾਂ, ਆਬਜੈਕਟ (objects), ਕਲਾਸ (class), ਇਨਕੈਪਸੂਲੇਸ਼ਨ (encapsulation), ਡਾਟਾ ਹਾਈਡਿੰਗ (data hiding), ਇਨਹੈਰੀਟੇਂਸ (inheritance) ਅਤੇ ਪਾਲੀਮਾਰਫੀਜ਼ਮ (polymorphism) ਆਦਿ ਸੰਕਲਪਾਂ ਦਾ ਸਮਰਥਣ (support) ਕਰਦੀਆਂ ਹਨ। ਅੱਜ-ਕੱਲ C++ ਅਤੇ Java ਸਭ ਤੋਂ ਵੱਧ ਮਸ਼ਹੂਰ ਅਤੇ ਜਿਆਦਾ ਵਰਤੀਆਂ ਜਾਣ ਵਾਲੀਆਂ ਆਬਜੈਕਟ ਓਰੀਐਂਟੇਡ ਭਾਸ਼ਾਵਾਂ ਹਨ।
- **ਲਾਜੀਕ ਓਰੀਐਂਟੇਡ ਭਾਸ਼ਾਵਾਂ (Logic-Oriented languages) :** ਇਹ ਭਾਸ਼ਾਵਾਂ ਵੱਖ ਵੱਖ ਕੰਪਿਊਟੇਸ਼ਨਲ ਸਮੱਸਿਆਵਾਂ ਦੇ ਹੱਲ ਲਈ ਡਿਜਾਈਨ ਵਿਧੀ ਵਜੋਂ ਲਾਜੀਕ ਪ੍ਰੋਗਰਾਮਿੰਗ ਮਾਡਲ ਵਰਤਦੀਆਂ ਹਨ। ਲਾਜੀਕ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖਿਆ ਕੋਈ ਵੀ ਪ੍ਰੋਗਰਾਮ ਲਾਜੀਕਲ ਰੂਪ ਵਿੱਚ ਵਾਕਾਂ ਦਾ ਸਮੂਹ ਹੁੰਦਾ ਹੈ। ਇਹ ਵਾਕ ਕਿਸੇ ਸਮੱਸਿਆ ਦੇ ਤੱਥਾਂ (fact) ਅਤੇ ਨਿਯਮਾਂ (rules) ਨੂੰ ਦਰਸਾਉਂਦੇ ਹੁੰਦੇ ਹਨ। ਮੁੱਖ ਲਾਜੀਕ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ Prolog, Answer Set Programming (ASP) ਅਤੇ Datalog ਭਾਸ਼ਾਵਾਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਨਿਯਮਾਂ ਨੂੰ ਕਲਾਜ਼ਿਜ਼ (clauses) ਦੇ ਰੂਪ

ਵਿੱਚ ਲਿਖਿਆ ਜਾਂਦਾ ਹੈ। ਅਜਿਹੀਆਂ ਭਾਸ਼ਾਵਾਂ ਬਣਵਟੀ ਡਗਓਨ (Artificial Intelligence) ਅਤੇ ਰੋਬਟਿਕਸ (Robotics) ਦੇ ਖੇਤਰ ਵਿੱਚ ਬਹੁਤ ਫਾਇਦੇਮੰਦ ਹਨ।

**ਹਾਈ ਲੇਵਲ ਭਾਸ਼ਾਵਾਂ ਦੇ ਲਾਭ (Advantages of High Level Languages) :** ਹਾਈ ਲੇਵਲ ਭਾਸ਼ਾਵਾਂ ਦੇ ਕੁਝ ਮਹੱਤਵਪੂਰਣ ਲਾਭ ਹੇਠਾਂ ਦਿੱਤੇ ਅਨੁਸਾਰ ਹਨ:

- ਲੋਅ-ਲੇਵਲ ਭਾਸ਼ਾਵਾਂ ਦੇ ਮੁਕਾਬਲੇ ਹਾਈ-ਲੇਵਲ ਭਾਸ਼ਾਵਾਂ ਸਿੱਖਣਾ ਅਤੇ ਸਮਝਣਾ ਆਸਾਨ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮ ਅੰਗਰੇਜ਼ੀ ਦੇ ਵਾਕਾਂ ਵਰਗੇ ਹੁੰਦੇ ਹਨ।
- ਇੱਕ ਹਾਈ ਲੇਵਲ ਭਾਸਾ ਦੇ ਪ੍ਰੋਗਰਾਮ ਵਿੱਚ ਗਲਤੀਆਂ ਨੂੰ ਆਸਾਨੀ ਨਾਲ ਲੱਭਿਆ ਅਤੇ ਠੀਕ ਕੀਤਾ ਜਾ ਸਕਦਾ ਹੈ। ਜਿਆਦਾਤਰ ਗਲਤੀਆਂ ਪ੍ਰੋਗਰਾਮ ਨੂੰ ਕੰਪਾਈਲ ਕਰਦੇ ਸਮੇਂ ਲੱਭੀਆਂ ਅਤੇ ਠੀਕ ਕਰ ਦਿੱਤੀਆਂ ਜਾਂਦੀਆਂ ਹਨ।
- ਇਹ ਭਾਸ਼ਾਵਾਂ ਬਹੁਤ ਸਾਰੇ ਬਿਲਟ-ਇਨ ਫੰਕਸ਼ਨ ਪ੍ਰਦਾਨ ਕਰਦੀਆਂ ਹਨ ਜਿਹਨਾਂ ਨੂੰ ਪ੍ਰੋਗਰਾਮਿੰਗ ਦੌਰਾਨ ਖਾਸ ਕੰਮ ਕਰਨ ਲਈ ਵਰਤਿਆ ਜਾ ਸਕਦਾ ਹੈ। ਬਿਲਟ-ਇਨ ਫੰਕਸ਼ਨਾਂ ਦੀ ਵਰਤੋਂ ਨਾਲ ਪ੍ਰੋਗਰਾਮਰ ਦਾ ਬਹੁਤ ਸਾਰਾ ਸਮਾਂ ਬਚਾਇਆ ਜਾ ਸਕਦਾ ਹੈ।
- ਉੱਚ-ਪੱਧਰੀ ਭਾਸਾ ਵਿੱਚ ਲਿਖੇ ਪ੍ਰੋਗਰਾਮ ਮਸੀਨ-ਇੰਡੀਪੈਨਡੈਂਟ ਹੁੰਦੇ ਹਨ। ਇੱਕ ਕੰਪਿਊਟਰ ਉੱਪਰ ਲਿਖਿਆ ਪ੍ਰੋਗਰਾਮ ਹੋਰ ਭਿੰਨ੍ਹ ਬਣਤਰਾਂ ਵਾਲੇ ਕੰਪਿਊਟਰਾਂ ਉੱਤੇ ਥੰਡੀ-ਬਹੁਤੀ ਤਬਦੀਲੀ ਨਾਲ ਜਾਂ ਬਿਨ੍ਹਾਂ ਕਿਸੇ ਤਬਦੀਲੀ ਕੀਤੇ ਚਲਾਇਆ ਜਾ ਸਕਦਾ ਹੈ।

**ਹਾਈ ਲੇਵਲ ਭਾਸ਼ਾਵਾਂ ਦੀਆਂ ਹਨੌਆਂ (Disadvantages of High Level Languages) :** ਹਾਈ ਲੇਵਲ ਭਾਸ਼ਾਵਾਂ ਵਿਚ ਕੁਝ ਮਹੱਤਵਪੂਰਣ ਕਮੀਆਂ ਹੇਠਾਂ ਦਿੱਤੀਆਂ ਗਈਆਂ ਹਨ:

- ਹਾਈ ਲੇਵਲ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮ ਦੀ ਕੁਸਲਤਾ ਲੋਅ-ਲੇਵਲ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮਾਂ ਦੀ ਤੁਲਨਾ ਵਿੱਚ ਘੱਟ ਹੁੰਦੀ ਹੈ।
- ਉੱਚ ਪੱਧਰੀ (High Level) ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਚਲਾਉਣ ਵਿੱਚ ਵਧੇਰੇ ਸਮਾਂ ਲੱਗਦਾ ਹੈ ਅਤੇ ਇਹਨਾਂ ਨੂੰ ਕੰਮ ਕਰਨ ਲਈ ਵੀ ਵਧੇਰੇ ਮੈਮਰੀ ਦੀ ਲੋੜ ਹੁੰਦੀ ਹੈ।
- ਲੋਅ-ਲੇਵਲ ਭਾਸ਼ਾਵਾਂ ਦੇ ਮੁਕਾਬਲੇ ਹਾਈ ਲੇਵਲ ਭਾਸ਼ਾਵਾਂ ਘੱਟ ਲਚਕਦਾਰ (flexible) ਹੁੰਦੀਆਂ ਹਨ ਕਿਉਂਕਿ ਇਨ੍ਹਾਂ ਭਾਸ਼ਾਵਾਂ ਵਿੱਚ ਕੰਪਿਊਟਰ ਦੇ ਹਾਰਡਵੇਅਰ, ਜਿਵੇਂ ਕਿ: ਸੀ.ਪੀ.ਯੂ., ਮੈਮਰੀ ਅਤੇ ਰਜਿਸਟਰਾਂ ਆਦਿ ਨੂੰ ਕੰਟਰੋਲ ਕਰਨ ਵਾਲੀਆਂ ਹਦਾਇਤਾਂ ਨਹੀਂ ਹੁੰਦੀਆਂ।

#### 6.4 ਭਾਸ਼ਾ ਟ੍ਰਾਂਸਲੇਟਰਜ਼ (Language Translators) :

ਭਾਸ਼ਾ ਟ੍ਰਾਂਸਲੇਟਰਾਂ ਨੂੰ ਭਾਸ਼ਾ ਪ੍ਰੈਸੈਸਰ (Language Processors) ਵੀ ਕਿਹਾ ਜਾਂਦਾ ਹੈ। ਇਹ ਸਿਸਟਮ ਪ੍ਰੋਗਰਾਮ ਹੁੰਦੇ ਹਨ ਜੋ ਹੋਰ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿਚ ਮਦਦ ਕਰਦੇ ਹਨ। ਭਾਸ਼ਾ ਟ੍ਰਾਂਸਲੇਟਰਾਂ ਨੂੰ ਤਿਆਰ ਕਰਨ ਦਾ ਮਕਸਦ ਦੋ ਮੁੱਖ ਕੰਮਾਂ ਨੂੰ ਕਰਵਾਉਣਾ ਹੈ ਜੋ ਕਿ ਹੇਠਾਂ ਲਿਖੇ ਹਨ:

- ਇਹ ਸੋਰਸ ਪ੍ਰੋਗਰਾਮਾਂ (Source programs) ਨੂੰ ਆਬਜੈਕਟ ਕੋਡ (object code) ਵਿੱਚ ਟ੍ਰਾਂਸਲੇਟ ਕਰਨ ਲਈ ਤਿਆਰ ਕੀਤੇ ਗਏ ਹਨ। ਸੋਰਸ ਪ੍ਰੋਗਰਾਮਾਂ ਨੂੰ ਅਸੈਂਬਲੀ ਭਾਸ਼ਾ ਜਾਂ ਉੱਚ ਪੱਧਰੀ ਭਾਸ਼ਾਵਾਂ ਵਿੱਚ ਲਿਖਿਆ ਜਾਂਦਾ ਹੈ ਜਦੋਂ ਕਿ ਆਬਜੈਕਟ ਕੋਡ ਇੱਕ ਅਜਿਹਾ ਕੋਡ ਹੁੰਦਾ ਹੈ ਜਿਸ ਨੂੰ ਕੰਪਿਊਟਰ ਸਿਸਟਮ ਬਿਨਾਂ ਕਿਸੇ ਟ੍ਰਾਂਸਲੇਸ਼ਨ ਦੇ ਸਮਝ ਸਕਦਾ ਹੈ।
- ਇਹਨਾਂ ਟ੍ਰਾਂਸਲੇਟਰ ਪ੍ਰੋਗਰਾਮਾਂ ਨੂੰ ਸੋਰਸ ਪ੍ਰੋਗਰਾਮ ਵਿਚ ਸਿੱਟੈਕਸ ਦੀਆਂ ਗਲਤੀਆਂ (Syntax Errors) ਦਾ ਪਤਾ ਲਗਾਉਣ ਲਈ ਵੀ ਤਿਆਰ ਕੀਤਾ ਗਿਆ ਹੈ। ਸੋਰਸ ਪ੍ਰੋਗਰਾਮ ਦਾ ਆਬਜੈਕਟ ਪ੍ਰੋਗਰਾਮ ਵਿੱਚ ਸਫਲਤਾਪੂਰਵਕ ਟ੍ਰਾਂਸਲੇਸ਼ਨ ਕੇਵਲ ਤਾਂ ਹੀ ਹੋਵੇਗਾ ਜੇਕਰ ਸੋਰਸ ਪ੍ਰੋਗਰਾਮ ਵਿੱਚ ਕੋਈ ਸਿੱਟੈਕਸ ਦੀ ਗਲਤੀ ਨਾਂ ਹੋਵੇ।

ਹਰੇਕ ਭਾਸਾ ਦਾ ਆਪਣਾ ਟ੍ਰਾਂਸਲੇਟਰ ਪ੍ਰੋਗਰਾਮ ਹੁੰਦਾ ਹੈ ਜੋ ਸਿਰਫ ਉਸ ਖਾਸ ਭਾਸਾ ਵਿੱਚ ਲਿਖੇ ਪ੍ਰੋਗਰਾਮ ਨੂੰ ਹੀ ਟ੍ਰਾਂਸਲੇਟ ਕਰ ਸਕਦਾ ਹੈ। ਅਸੈਂਬਲਰ ਇੱਕ ਟ੍ਰਾਂਸਲੇਟਰ ਪ੍ਰੋਗਰਾਮ ਹੈ ਜੋ ਸਿਰਫ ਅਸੈਂਬਲੀ ਭਾਸਾ ਵਿੱਚ ਲਿਖੇ ਸੋਰਸ ਪ੍ਰੋਗਰਾਮ ਨੂੰ ਟ੍ਰਾਂਸਲੇਟ ਕਰ ਸਕਦਾ ਹੈ। ਇਸੇ ਤਰ੍ਹਾਂ ਹਰੇਕ ਹਾਈ ਲੇਵਲ ਭਾਸ਼ਾ ਦਾ ਆਪਣਾ ਟ੍ਰਾਂਸਲੇਟਰ ਪ੍ਰੋਗਰਾਮ ਹੁੰਦਾ

ਹੈ, ਜੋ ਕੰਪਾਈਲਰ ਅਤੇ ਇੰਟਰਪ੍ਰੈਟਰ ਵਜੋਂ ਜਾਣਿਆ ਜਾਂਦਾ ਹੈ। ਕੁਝ ਹਾਈ ਲੇਵਲ ਭਾਸ਼ਾਵਾਂ ਕੰਪਾਈਲਰ ਦੀ ਵਰਤੋਂ ਕਰਦੀਆਂ ਹਨ (ਉਦਾਹਰਣ ਵਜੋਂ: C/C++ ਭਾਸ਼ਾ) ਜਦੋਂ ਕਿ ਕੁਝ ਹੋਰ ਇੰਟਰਪ੍ਰੈਟਰ ਦੀ ਵਰਤੋਂ ਕਰਦੀਆਂ ਹਨ (ਉਦਾਹਰਣ ਵਜੋਂ: BASIC ਭਾਸ਼ਾ)। ਪਰ ਕੁਝ ਭਾਸ਼ਾਵਾਂ ਅਜਿਹੀਆਂ ਵੀ ਹਨ ਜੋ ਵੱਖ-ਵੱਖ ਲੇਵਲ ਤੇ ਟ੍ਰਾਂਸਲੇਸ਼ਨ ਲਈ ਕੰਪਾਈਲਰ ਅਤੇ ਇੰਟਰਪ੍ਰੈਟਰ ਦੋਹਾਂ ਦੀ ਵਰਤੋਂ ਕਰਦੀਆਂ ਹਨ, ਉਦਾਹਰਣ ਵਜੋਂ: JAVA ਇੱਕ ਅਜਿਹੀ ਭਾਸ਼ਾ ਹੈ ਜਿਸ ਵਿਚ ਕੰਪਾਈਲਰ ਅਤੇ ਇੰਟਰਪ੍ਰੈਟਰ ਦੋਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਵੱਖ-ਵੱਖ ਕਿਸਮਾਂ ਦੇ ਟ੍ਰਾਂਸਲੇਟਰਾਂ ਦਾ ਵਰਨਣ ਹੋਣਾਂ ਦਿੱਤਾ ਗਿਆ ਹੈ:

#### 6.4.1 ਅਸੈਂਬਲਰ (Assembler) :

ਇਹ ਇੱਕ ਭਾਸ਼ਾ ਟ੍ਰਾਂਸਲੇਟਰ ਹੈ ਜੋ ਅਸੈਂਬਲੀ ਭਾਸ਼ਾ ਵਿਚ ਲਿਖੇ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਵਿਚ ਤਬਦੀਲ ਕਰਦਾ ਹੈ। ਅਸੈਂਬਲੀ ਭਾਸ਼ਾ ਵਿਚ ਲਿਖੇ ਗਏ ਪ੍ਰੋਗਰਾਮ ਨੂੰ ਸੋਰਸ ਪ੍ਰੋਗਰਾਮ ਕਿਹਾ ਜਾਂਦਾ ਹੈ। ਇਸ ਸੋਰਸ ਪ੍ਰੋਗਰਾਮ ਨੂੰ ਕੰਪਿਊਟਰ ਸਿੱਧੇ ਤੌਰ 'ਤੇ ਨਹੀਂ ਸਮਝ ਸਕਦਾ। ਇਸ ਲਈ ਇਸਨੂੰ ਚਲਾਉਣ ਲਈ ਮਸ਼ੀਨ ਦੇ ਸਮਝਣ ਯੋਗ ਫਾਰਮੇਟ ਵਿਚ ਟ੍ਰਾਂਸਲੇਟ ਕਰਨਾ ਜ਼ਰੂਰੀ ਹੈ। ਇਹ ਟ੍ਰਾਂਸਲੇਟਰ ਹੀ ਹੈ ਜੋ ਅਸੈਂਬਲੀ ਭਾਸ਼ਾ ਦੇ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣਯੋਗ ਪ੍ਰੋਗਰਾਮ ਵਿਚ ਤਬਦੀਲ ਕਰਦਾ ਹੈ। ਸੋਰਸ ਪ੍ਰੋਗਰਾਮ ਦੀ ਟ੍ਰਾਂਸਲੇਸ਼ਨ ਤੋਂ ਬਾਅਦ ਬਣੇ ਕੋਡ ਨੂੰ ਓਬਜੈਕਟ ਪ੍ਰੋਗਰਾਮ ਕਿਹਾ ਜਾਂਦਾ ਹੈ। ਇਹ ਓਬਜੈਕਟ ਪ੍ਰੋਗਰਾਮ ਹੀ ਪ੍ਰੈਸ਼ੇਰ ਨੂੰ ਪ੍ਰੋਗਰਾਮ ਚਲਾਉਣ ਲਈ ਮੁਹੱਈਆ ਕਰਵਾਇਆ ਜਾਂਦਾ ਹੈ।



ਚਿੱਤਰ 6.4 ਅਸੈਂਬਲਰ ਦੀ ਕਾਰਜਵਿਧੀ

ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ, ਅਸੈਂਬਲਰ ਨੂੰ ਇਨਪੁੱਟ ਦੇ ਤੌਰ 'ਤੇ ਅਸੈਂਬਲੀ ਭਾਸ਼ਾ ਦਾ ਪ੍ਰੋਗਰਾਮ ਦਿਤਾ ਗਿਆ ਹੈ ਅਤੇ ਇਹ ਮਸ਼ੀਨ ਦੇ ਸਮਝਣਯੋਗ ਪ੍ਰੋਗਰਾਮ ਨੂੰ ਆਊਟਪੁੱਟ ਦੇ ਤੌਰ 'ਤੇ ਪ੍ਰਦਾਨ ਕਰਦਾ ਹੈ।

#### 6.4.2 ਇੰਟਰਪ੍ਰੈਟਰ ਅਤੇ ਕੰਪਾਈਲਰ (Interpreter and Compiler) :

ਹਾਈ ਲੇਵਲ ਭਾਸ਼ਾਵਾਂ ਲਈ ਭਾਸ਼ਾ ਟ੍ਰਾਂਸਲੇਟਰ ਬਨਾਉਣ ਦੀਆਂ ਦੋ ਤਕਨੀਕਾਂ ਹਨ: ਇੰਟਰਪ੍ਰੈਟਰ ਅਤੇ ਕੰਪਾਈਲਰ। ਇਹਨਾਂ ਦੋਵਾਂ ਦੀ ਵਰਤੋਂ ਹਾਈ ਲੇਵਲ ਭਾਸ਼ਾਵਾਂ ਵਿਚ ਲਿਖੇ ਗਏ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣਯੋਗ ਪ੍ਰੋਗਰਾਮ ਵਿਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ।

ਪਹਿਲੀ ਤਕਨੀਕ ਵਿਚ, ਭਾਵ ਇੰਟਰਪ੍ਰੈਟਰ ਵਿਚ, ਹਾਈ ਲੇਵਲ ਭਾਸ਼ਾ ਪ੍ਰੋਗਰਾਮ ਦੀ ਇੱਕ ਸਮੇਂ ਤੇ ਇੱਕ ਸਟੇਟਮੈਂਟ ਨੂੰ ਲਿਆ ਜਾਂਦਾ ਹੈ ਅਤੇ ਇਸਨੂੰ ਮਸ਼ੀਨੀ ਹਦਾਇਤਾਂ ਵਿਚ ਤਬਦੀਲ ਕੀਤਾ ਜਾਂਦਾ ਹੈ ਅਤੇ ਇਹਨਾਂ ਮਸ਼ੀਨੀ ਹਦਾਇਤਾਂ ਨੂੰ ਪ੍ਰੈਸ਼ੇਰ ਦੁਆਰਾ ਤੁਰੰਤ ਲਾਗੂ ਕਰ ਦਿੱਤਾ ਜਾਂਦਾ ਹੈ। ਇਸ ਦਾ ਭਾਵ ਇਹ ਹੋਇਆ ਕਿ ਇਸ ਟ੍ਰਾਂਸਲੇਸ਼ਨ ਤਕਨੀਕ ਵਿਚ ਕੋਈ ਵੀ ਓਬਜੈਕਟ ਪ੍ਰੋਗਰਾਮ ਨਹੀਂ ਸੇਵ ਕੀਤਾ ਜਾਂਦਾ। ਜਦੋਂ ਵੀ ਅਸੀਂ ਪ੍ਰੋਗਰਾਮ ਨੂੰ ਚਲਾਉਣਾ ਹੋਵੇਗਾ ਸਾਨੂੰ ਹਰ ਵਾਰ ਪ੍ਰੋਗਰਾਮ ਨੂੰ ਟ੍ਰਾਂਸਲੇਟ ਕਰਨਾ ਪਿਆ ਕਰੇਗਾ।



ਚਿੱਤਰ 6.5 ਇੰਟਰਪ੍ਰੈਟਰ ਦੀ ਕਾਰਜਵਿਧੀ

ਇੰਟਰਪ੍ਰੈਟਰ ਦੁਆਰਾ ਪ੍ਰੋਗਰਾਮ ਨੂੰ ਟ੍ਰਾਂਸਲੇਟ ਅਤੇ ਚਲਾਉਣ ਲਈ ਜਿਆਦਾ ਸੈਮਗੀ ਦੀ ਜ਼ਰੂਰਤ ਨਹੀਂ ਹੁੰਦੀ। ਇੰਟਰਪ੍ਰੈਟਰ ਦਾ ਮੁੱਖ ਨੁਕਸਾਨ ਇਹ ਹੈ ਕਿ ਉਹਨਾਂ ਨੂੰ ਕੰਪਿਊਟਰ ਸਿਸਟਮ ਉੱਪਰ ਪ੍ਰੋਗਰਾਮ ਚਲਾਉਣ ਲਈ ਜਿਆਦਾ ਸਮੇਂ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਜਦੋਂ ਵੀ ਪ੍ਰੋਗਰਾਮ ਨੂੰ ਚਲਾਇਆ ਜਾਂਦਾ ਹੈ ਇਸਦੇ ਸੋਰਸ ਪ੍ਰੋਗਰਾਮ ਦੀ ਹਰ ਸਟੇਟਮੈਂਟ ਨੂੰ ਹਰ ਵਾਰ ਟ੍ਰਾਂਸਲੇਟ ਕੀਤਾ ਜਾਂਦਾ ਹੈ।

ਦੂਸਰੀ ਵਿਧੀ, ਕੰਪਾਈਲਰ, ਵਿਚ ਹਾਈ ਲੇਵਲ ਪ੍ਰੋਗਰਾਮ ਦੀਆਂ ਸਾਰੀਆਂ ਸਟੇਟਮੈਂਟਾਂ ਨੂੰ ਇੱਕ ਸਮੇਂ ਵਿਚ ਹੀ ਇਕੱਠਾ ਪੜ੍ਹ ਕੇ ਮਸ਼ੀਨ ਦੇ ਸਮਝਣ ਯੋਗ ਰੂਪ ਵਿੱਚ ਇੱਕ ਵਾਰ ਵਿਚ ਹੀ ਟ੍ਰਾਂਸਲੇਟ ਕਰ ਦਿੱਤਾ ਜਾਂਦਾ ਹੈ ਅਤੇ ਮੈਮਰੀ ਵਿਚ ਓਬਜੈਕਟ ਪ੍ਰੋਗਰਾਮ ਦੇ ਰੂਪ ਵਿਚ ਸਟੋਰ ਕਰ ਦਿੱਤਾ ਜਾਂਦਾ ਹੈ। ਜਦੋਂ ਵੀ ਪ੍ਰੋਗਰਾਮ ਨੂੰ ਚਲਾਇਆ ਜਾਂਦਾ ਹੈ ਇਹ ਓਬਜੈਕਟ ਪ੍ਰੋਗਰਾਮ ਹੀ ਕੰਪਿਊਟਰ ਸਿਸਟਮ ਨੂੰ ਮੁਹਈਆ ਕਰਵਾਇਆ ਜਾਂਦਾ ਹੈ। ਇੰਟਰਪ੍ਰੈਟਰ ਦੇ ਮੁਕਾਬਲੇ ਵਿਚ ਕੰਪਾਈਲਰ ਸੋਰਸ ਪ੍ਰੋਗਰਾਮ ਨੂੰ ਟ੍ਰਾਂਸਲੇਟ ਕਰਨ ਵਿਚ ਜਿਆਦਾ ਸਮਾਂ ਲੈਂਦੇ ਹਨ। ਪ੍ਰੰਤੂ ਕੰਪਾਈਲ ਕੀਤਾ ਗਿਆ ਓਬਜੈਕਟ ਪ੍ਰੋਗਰਾਮ ਇੰਟਰਪ੍ਰੈਟ ਕੀਤੇ ਗਏ ਪ੍ਰੋਗਰਾਮ ਦੀ ਤੁਲਨਾ ਵਿਚ ਬਹੁਤ ਤੇਜ਼ੀ ਨਾਲ ਚਲਦੇ ਹਨ।



**ਚਿੱਤਰ 6.6 ਕੰਪਾਈਲਰ ਦੀ ਕਾਰਜਵਿਧੀ**

ਹਰ ਇੱਕ ਹਾਈ ਲੇਵਲ ਭਾਸ਼ਾ ਦਾ ਆਪਣਾ ਕੰਪਾਈਲਰ ਹੁੰਦਾ ਹੈ। ਅਸੀਂ ਇੱਕ ਭਾਸ਼ਾ ਦੇ ਸੋਰਸ ਕੋਡ ਨੂੰ ਦੂਜੀ ਭਾਸ਼ਾ ਦੇ ਕੰਪਾਈਲਰ ਨਾਲ ਕੰਪਾਈਲ ਨਹੀਂ ਕਰ ਸਕਦੇ। ਉਦਾਹਰਣ ਲਈ: FORTRAN ਭਾਸ਼ਾ ਦੇ ਕੰਪਾਈਲਰ ਦੀ ਵਰਤੋਂ ਨਾਲ COBOL ਭਾਸ਼ਾ ਵਿਚ ਲਿਖੇ ਸੋਰਸ ਕੋਡ ਨੂੰ ਕੰਪਾਈਲ ਨਹੀਂ ਕੀਤਾ ਜਾ ਸਕਦਾ ਅਤੇ ਨਾਂ ਹੀ ਇਸਦਾ ਉਲਟਾ ਕੀਤਾ ਜਾ ਸਕਦਾ ਹੈ। (ਭਾਵ COBOL ਭਾਸ਼ਾ ਵਿਚ ਲਿਖੇ ਕੋਡ ਨੂੰ FORTRAN ਭਾਸ਼ਾ ਦੇ ਕੰਪਾਈਲਰ ਨਾਲ ਕੰਪਾਈਲ ਨਹੀਂ ਕੀਤਾ ਜਾ ਸਕਦਾ)

ਇੰਟਰਪ੍ਰੈਟਰ ਅਤੇ ਕੰਪਾਈਲਰ ਦੇ ਵਿਚਕਾਰ ਅੰਤਰ ਨੂੰ ਹੇਠਾਂ ਦਿੱਤੀ ਸਮਾਨਤਾ ਦੀ ਸਹਾਇਤਾ ਨਾਲ ਸਮਝਿਆ ਜਾ ਸਕਦਾ ਹੈ। ਮੰਨ ਲਈ ਕਿ ਅਸੀਂ ਇੱਕ ਭਾਸਣ ਦਾ Tamil ਤੋਂ Hindi ਭਾਸ਼ਾ ਵਿੱਚ ਟ੍ਰਾਂਸਲੇਟ ਕਰਨਾ ਚਾਹੁੰਦੇ ਹਾਂ। ਅਸੀਂ ਇਸ ਟ੍ਰਾਂਸਲੇਸ਼ਨ ਨੂੰ ਕਰਨ ਲਈ ਦੋ ਤਰੀਕਿਆਂ ਦੀ ਵਰਤੋਂ ਕਰ ਸਕਦੇ ਹਾਂ: ਪਹਿਲੀ ਵਿਧੀ ਵਿਚ, ਟ੍ਰਾਂਸਲੇਟਰ ਇੱਕ ਵਾਕ ਸੁਣਦਾ ਹੈ ਅਤੇ ਤੁਰੰਤ ਇਸ ਦਾ ਹਿੰਦੀ ਵਿਚ ਟ੍ਰਾਂਸਲੇਸ਼ਨ ਕਰ ਦਿੰਦਾ ਹੈ। ਦੂਸਰੀ ਵਿਧੀ ਵਿਚ, ਟ੍ਰਾਂਸਲੇਟਰ Tamil ਵਿਚ ਸਾਰਾ ਪੈਰਾ ਸੁਣਦਾ ਹੈ ਅਤੇ ਫਿਰ ਹਿੰਦੀ ਦੇ ਬਾਬਾਰ ਦਾ ਪੈਰਾ ਟ੍ਰਾਂਸਲੇਟ ਕਰਕੇ ਦਿੰਦਾ ਹੈ। ਇੰਟਰਪ੍ਰੈਟਰ ਟ੍ਰਾਂਸਲੇਸ਼ਨ ਦੀ ਪਹਿਲੀ ਵਿਧੀ ਦੇ ਸਮਾਨ ਹੈ ਜਿਥੇ ਵਾਕ-ਦਰ-ਵਾਕ ਟ੍ਰਾਂਸਲੇਸ਼ਨ ਕੀਤਾ ਜਾਂਦਾ ਹੈ ਜਦੋਂ ਕਿ ਕੰਪਾਈਲਰ ਦੂਜੀ ਵਿਧੀ ਦੇ ਸਮਾਨ ਹੈ ਜਿਥੇ ਪੂਰਾ ਪੈਰਾ ਇਕੋ ਕਦਮ ਵਿਚ ਟ੍ਰਾਂਸਲੇਟ ਕੀਤਾ ਜਾਂਦਾ ਹੈ।

## 6.5 ਪ੍ਰੋਗਰਾਮਿੰਗ ਪ੍ਰੋਸੈਸ (Programming Process) :

ਅਸੀਂ ਜਾਣਦੇ ਹਾਂ ਕਿ ਕੰਪਿਊਟਰ ਨੂੰ ਕੰਮ ਕਰਨ ਲਈ ਸਾਫਟਵੇਅਰ(ਪ੍ਰੋਗਰਾਮ) ਦੀ ਜ਼ਰੂਰਤ ਹੁੰਦੀ ਹੈ। ਪ੍ਰੋਗਰਾਮ ਦੀਆਂ ਹਦਾਇਤਾਂ ਕੰਪਿਊਟਰ ਨੂੰ ਇਹ ਦੱਸਦੀਆਂ ਹਨ ਕਿ ਦਿੱਤੀ ਗਈ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇਗਾ। ਪਰ ਇੱਕ ਪ੍ਰੋਗਰਾਮ ਬਨਾਉਣਾ ਸਧਾਰਨ ਅਤੇ ਸੌਖਾ ਕੰਮ ਨਹੀਂ ਹੈ। ਇੱਕ ਪ੍ਰੋਗਰਾਮਰ ਲਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਬਨਾਉਣ ਲਈ ਇੱਕ ਖਾਸ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਪ੍ਰੋਗਰਾਮਿੰਗ ਪ੍ਰਕਿਰਿਆ ਦੇ ਕਦਮਾਂ ਨੂੰ ਹੇਠਾਂ ਦਿੱਤੀ ਤਰਤੀਬ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ :

1. ਹੱਲ ਕੀਤੀ ਜਾਣ ਵਾਲੀ ਸਮੱਸਿਆ ਨੂੰ ਪਰਿਭਾਸ਼ਿਤ ਕਰਨਾ (Defining the problem to be solved)
2. ਸਮੱਸਿਆ ਦੇ ਹੱਲ ਲਈ ਯੋਜਨਾ ਤਿਆਰ ਕਰਨਾ (Plan the solution of the problem)
3. ਹਾਈ ਲੇਵਲ ਭਾਸ਼ਾ ਵਿਚ ਹੱਲ ਲਈ ਕੋਡਿੰਗ ਕਰਨਾ (Coding the solution in the high level language)
4. ਪ੍ਰੋਗਰਾਮ ਨੂੰ ਕੰਪਾਈਲ ਕਰਨਾ (Compile the program)
5. ਪ੍ਰੋਗਰਾਮ ਨੂੰ ਟੈਸਟ ਅਤੇ ਡਿਬੱਗ ਕਰਨਾ (Test and Debug the program)
6. ਪ੍ਰੋਗਰਾਮ ਦਾ ਦਸਤਾਵੇਜ਼ੀਕਰਨ ਕਰਨਾ (Documenting the program)

ਇਹਨਾਂ ਸਟੈਪਾਂ ਦੀ ਵਿਸਥਾਰ ਵਿਚ ਵਿਆਖਿਆ ਹੇਠਾਂ ਦਿੱਤੀ ਗਈ ਹੈ:

### 6.5.1 ਸਮੱਸਿਆ ਨੂੰ ਪਰਿਭਾਸ਼ਿਤ ਕਰਨਾ (Defining the problem to be solved) :

ਇਹ ਪ੍ਰੋਗਰਾਮਿੰਗ ਪ੍ਰਕਿਰਿਆ ਦਾ ਪਹਿਲਾ ਕਦਮ ਹੈ। ਪ੍ਰੋਗਰਾਮਰ ਨੂੰ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਸਮੱਸਿਆ ਦੇ ਵੇਰਵੇ ਜਾਣਨੇ ਜ਼ਰੂਰੀ ਹੁੰਦੇ ਹਨ। ਸਮੱਸਿਆ ਦੇ ਪੂਰੇ ਵੇਰਵੇ ਪ੍ਰੋਗਰਾਮਰ ਨੂੰ ਪ੍ਰਦਾਨ ਕੀਤੇ ਜਾਣੇ ਚਾਹੀਦੇ

ਹਨ ਤਾਂ ਕਿ ਉਹ ਇਹਨਾਂ ਵੇਰਵਿਆਂ ਦਾ ਅਧਿਐਨ ਕਰਕੇ ਸਮੱਸਿਆ ਨੂੰ ਸਪੱਸ਼ਟ ਰੂਪ ਵਿਚ ਸਮਝ ਸਕੇ। ਸਮੱਸਿਆ ਦੇ ਵਿਸਲੇਸ਼ਣ ਕਰਨ ਨਾਲ ਸਮੱਸਿਆ ਦੇ ਹੱਲ ਲਈ ਲੋੜੀਂਦੀ ਜਾਣਕਾਰੀ ਅਤੇ ਨਤੀਜੇ ਪ੍ਰਾਪਤ ਹੁੰਦੇ ਹਨ। ਸਮੱਸਿਆ ਦੀ ਸਪੱਸ਼ਟ ਸਮਝ ਹੋਣ ਤੋਂ ਬਾਅਦ ਹੀ ਪ੍ਰੋਗਰਾਮਰ ਦਿੱਤੀ ਗਈ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇਗਾ, ਇਸ ਬਾਰੇ ਸੋਚਣਾ ਸੁਰੂ ਕਰਦਾ ਹੈ।

### 6.5.2 ਹੱਲ ਦੀ ਯੋਜਨਾ ਬਨਾਉਣਾ (Plan the solution of the problem)

ਸਮੱਸਿਆ ਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਅਗਲਾ ਕਦਮ ਸਮੱਸਿਆ ਦੇ ਹੱਲ ਲਈ ਕੀਤੇ ਜਾਣ ਵਾਲੇ ਕਦਮਾਂ ਦੀ ਇੱਕ ਵਿਸਥਾਰਿਤ ਸੂਚੀ ਤਿਆਰ ਕਰਨਾ ਹੈ। ਆਓ ਇੱਕ ਉਦਾਹਰਣ ਦੀ ਮਦਦ ਨਾਲ ਇਸ ਤੱਥ ਨੂੰ ਸਮਝੀਏ ਕਿ ਸਮੱਸਿਆ ਦੇ ਹੱਲ ਲਈ ਯੋਜਨਾਬੰਦੀ ਕਿਉਂ ਜ਼ਰੂਰੀ ਹੈ। ਮੰਨ ਲਵੇ ਇੱਕ ਅਧਿਆਪਕ ਨੇ ਇੱਕ ਵਿਦਿਆਰਥੀ ਨੂੰ ਗਣਿਤ ਦੀ ਵਿਸ਼ੇਸ਼ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ ਅਤੇ ਵਿਦਿਆਰਥੀ ਸਮੱਸਿਆ ਨੂੰ ਹੱਲ ਕਰਨ ਵਾਲੇ ਕਦਮਾਂ ਤੋਂ ਜਾਣੂ ਨਹੀਂ ਹੈ, ਤਾਂ ਉਹ ਇਸ ਨੂੰ ਹੱਲ ਨਹੀਂ ਕਰ ਸਕੇਗਾ। ਇਹ ਹੀ ਸਿਧਾਂਤ ਕੰਪਿਊਟਰ ਪ੍ਰੋਗਰਾਮਾਂ ਨੂੰ ਲਿਖਣ ਲਈ ਵੀ ਲਾਗੂ ਹੁੰਦਾ ਹੈ। ਇੱਕ ਪ੍ਰੋਗਰਾਮਰ ਕਿਸੇ ਵੀ ਪ੍ਰੋਗਰਾਮ ਲਈ ਹਦਾਇਤਾਂ ਉਦੋਂ ਤੱਕ ਨਹੀਂ ਲਿਖ ਸਕਦਾ ਜਦੋਂ ਤੱਕ ਕਿ ਉਹ ਇਹ ਨਹੀਂ ਸਮਝਦਾ ਕਿ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਹੈ।

ਜੇ ਕੋਈ ਪ੍ਰੋਗਰਾਮਰ ਸਮੱਸਿਆ ਦੇ ਹੱਲ ਲਈ ਕਦਮਾਂ (steps) ਨੂੰ ਜਾਣਦਾ ਤਾਂ ਹੈ ਪਰ ਇਸ ਨੂੰ ਹੱਲ ਕਰਨ ਵੇਲੇ ਉਹ ਕਦਮਾਂ ਦੀ ਗਲਤ ਤਰਤੀਬ ਲਾਗੂ ਕਰਦਾ ਹੈ ਜਾਂ ਉਹ ਇਨ੍ਹਾਂ ਵਿੱਚੋਂ ਕੁਝ ਕਦਮਾਂ ਨੂੰ ਲਾਗੂ ਕਰਨਾ ਭੁੱਲ ਜਾਂਦਾ ਹੈ ਤਾਂ ਉਸਨੂੰ ਗਲਤ ਆਉਟਪੁੱਟ ਮਿਲੇਗੀ ਜਾਂ ਫੇਰ ਆਉਟਪੁੱਟ ਬਿਲਕੁਲ ਨਹੀਂ ਮਿਲੇਗੀ। ਇੱਕ ਪ੍ਰਤਾਵਸਾਲੀ ਪ੍ਰੋਗਰਾਮ ਲਿਖਣ ਲਈ, ਇੱਕ ਪ੍ਰੋਗਰਾਮਰ ਨੂੰ ਸਾਰੀਆਂ ਹਦਾਇਤਾਂ ਨੂੰ ਸਹੀ ਤਰਤੀਬ ਵਿੱਚ ਲਾਗੂ ਕਰਨਾ ਜ਼ਰੂਰੀ ਹੁੰਦਾ ਹੈ। ਪ੍ਰੋਗਰਾਮ ਵਿਚ ਹਦਾਇਤਾਂ ਦੀ ਲੜੀ ਗੁੰਝਲਦਾਰ ਹੋ ਸਕਦੀ ਹੈ। ਇਸ ਲਈ ਪ੍ਰੋਗਰਾਮ ਦੀਆਂ ਹਦਾਇਤਾਂ ਦੀ ਉਚਿਤਤਾ (appropriate) ਅਤੇ ਸਹੀ ਤਰਤੀਬ ਤੈਅ ਕਰਨ ਲਈ, ਪ੍ਰੋਗਰਾਮਰ ਨੂੰ ਪ੍ਰੋਗਰਾਮ ਬਨਾਉਣ ਤੋਂ ਪਹਿਲਾਂ ਇਸਦੀ ਯੋਜਨਾ ਬਣਾਉਣੀ ਲਾਜ਼ਮੀ ਹੁੰਦੀ ਹੈ। ਪ੍ਰੋਗਰਾਮਾਂ ਵਿਚ Steps ਦੀ ਪਲੈਨਿੰਗ ਅਤੇ ਪਰਿਭਾਸਾ ਲਈ, ਪ੍ਰੋਗਰਾਮਰ ਆਮ ਤੌਰ 'ਤੇ ਐਲਗੋਰਿਧਮ (Algorithms) ਅਤੇ ਫਲੋ-ਚਾਰਟਸ (Flow Charts) ਦੀ ਵਰਤੋਂ ਕਰਦੇ ਹਨ। ਇਹ ਦੋਨੋਂ ਵਿਸਥਾਰ ਵਿੱਚ ਹੇਠਾਂ ਦੱਸੇ ਗਏ ਹਨ:

#### 6.5.2.1 ਐਲਗੋਰਿਧਮ (Algorithm) :

�ਲਗੋਰਿਧਮ ਬਨਾਉਣਾ ਕੰਪਿਊਟਰ ਪ੍ਰੋਗਰਾਮਿੰਗ ਦੀ ਮੁਢੱਲੀ ਜ਼ਰੂਰਤ ਹੈ। ਇਹ ਦਿੱਤੀ ਗਈ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਹੈ ਇਸਦਾ ਕਦਮ-ਦਰ-ਕਦਮ ਇੱਕ ਵੇਰਵਾ ਹੁੰਦਾ ਹੈ। ਇੱਕ ਐਲਗੋਰਿਧਮ ਵਿੱਚ ਸੀਮਿਤ ਕਦਮ ਹੁੰਦੇ ਹਨ ਅਤੇ ਇਸਦਾ (ਸਹੀ ਜਾਂ ਗਲਤ) ਨਤੀਜਾ (result) ਹਰ ਹਾਲਤ ਵਿਚ ਨਿਕਲਦਾ ਹੀ ਹੈ। ਪਰ ਜਦੋਂ ਐਲਗੋਰਿਧਮ ਵਿਚ ਦੱਸੇ ਕਦਮ ਸਹੀ ਹੁੰਦੇ ਹਨ ਅਤੇ ਇਨ੍ਹਾਂ ਅਨੁਸਾਰ ਕੰਮ ਕੀਤਾ ਜਾਂਦਾ ਹੈ, ਤਾਂ ਲੋੜੀਂਦਾ ਆਉਟਪੁੱਟ ਮਿਲਦਾ ਹੈ। ਐਲਗੋਰਿਧਮ ਦੀ ਉਸਾਰੀ ਲਈ ਰਚਨਾਤਮਕ ਸੋਚ ਦੀ ਲੋੜ ਹੁੰਦੀ ਹੈ। ਇੱਕ ਪ੍ਰੋਗਰਾਮ ਬਨਾਉਣ ਤੋਂ ਪਹਿਲਾਂ, ਇੱਕ ਪ੍ਰੋਗਰਾਮਰ ਪਹਿਲਾਂ ਐਲਗੋਰਿਧਮ ਸੈਟ ਕਰਦਾ ਹੈ ਤਾਂ ਜੋ ਉਹ ਦਿੱਤੀ ਸਮੱਸਿਆ ਨੂੰ ਹੱਲ ਕਰਨ ਲਈ ਸੰਭਵ ਵਿਕਲਪਾਂ ਨੂੰ ਵੇਖ ਸਕੇ। ਕਦਮਾਂ ਦੇ ਕ੍ਰਮ ਨੂੰ ਇੱਕ ਐਲਗੋਰਿਧਮ ਕਹਾਉਣ ਲਈ ਇਸ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ:

1. ਹਰ ਕਦਮ ਸਹੀ ਹੋਣਾ ਚਾਹੀਦਾ ਹੈ।
2. ਹਰ ਕਦਮ ਸਪੱਸ਼ਟ ਹੋਣਾ ਚਾਹੀਦਾ ਹੈ, ਅਰਥਾਤ ਇਸ ਦਾ ਦੋਹਰਾ ਅਰਥ ਨਹੀਂ ਹੋਣਾ ਚਾਹੀਦਾ।
3. ਇਨਪੁੱਟ ਅਤੇ ਆਉਟਪੁੱਟ ਨੂੰ ਸਾਵਧਾਨੀ ਨਾਲ ਨਿਰਧਾਰਤ ਕਰਨਾ ਚਾਹੀਦਾ ਹੈ।
4. ਕਦਮਾਂ ਨੂੰ ਅਨਿਸ਼ਚਿਤ ਸਮੇਂ ਲਈ ਨਹੀਂ ਦੁਹਰਾਇਆ ਜਾਣਾ ਚਾਹੀਦਾ।
5. ਕਦਮਾਂ ਨੂੰ ਲਾਗੂ ਕਰਨ ਤੋਂ ਬਾਅਦ, ਲੋੜੀਂਦਾ ਆਉਟਪੁੱਟ ਹਰ ਹਾਲ ਵਿਚ ਪ੍ਰਾਪਤ ਹੋਣਾ ਚਾਹੀਦਾ ਹੈ।

�ਲਗੋਰਿਧਮ ਦੀ ਸਪੱਸ਼ਟ ਸਮਝ ਪ੍ਰਾਪਤ ਕਰਨ ਲਈ, ਆਓ ਐਲਗੋਰਿਧਮ ਨੂੰ ਪ੍ਰਤਾਵਸਾਲੀ ਕਰਨ ਦੀਆਂ ਕੁਝ ਸਧਾਰਣ ਉਦਾਹਰਣਾਂ ਸਮਝੀਏ:

**ਸਮੱਸਿਆ 1:** ਦੋ ਸੰਖਿਆਵਾਂ ਦੀ ਗੁਣਾ ਕਰਨ ਅਤੇ ਗੁਣਾ ਦਾ ਰਿਜ਼ਲਟ ਦਰਸਾਉਣ ਲਈ ਐਲਗੋਰਿਧਮ ਲਿਖੋ:

#### **Algorithm-I:**

- Step1: Start
- Step2: Read two numbers A and B.
- Step3: Multiply A and B and store result in C.
- Step4: Print C.
- Step5: Stop.

**ਸਮੱਸਿਆ 2:** ਇੱਕ ਐਲਗੋਰਿਧਮ ਲਿਖੋ ਜੋ ਇਹ ਪਤਾ ਲਗਾਵੇ ਕਿ ਦਿੱਤੀ ਗਈ ਸੰਖਿਆ Odd ਹੈ ਜਾਂ Even :

#### **Algorithm-II:**

- Setp1: Start
- Step2: Read a Number A
- Step3: Divide the number A by 2 and get remainder value
- Step4: If remainder of the division is zero then
  - Print "Number is Even"
  - Else
  - Print "Number is Odd"
- Step5: Stop

**ਸਮੱਸਿਆ 3:** "India is Great" 10 ਵਾਰ ਪ੍ਰਿੰਟ ਕਰਨ ਲਈ ਇੱਕ ਐਲਗੋਰਿਧਮ ਲਿਖੋ:

#### **Algorithm-III:**

- Step1: Start
- Step2: Count = 1
- Step3: While (Count<=10)
- Step4: Print "India is great"
- Step5: Count=Count + 1
- [End of While loop]
- Step6: Stop

#### **6.5.2.2 ਫਲੋ-ਚਾਰਟਸ (Flow-Charts) :**

ਫਲੋ ਚਾਰਟ ਐਲਗੋਰਿਧਮ ਨੂੰ ਦਰਸਾਉਣ ਦਾ ਆਮ ਤਰੀਕਾ ਹੈ। ਇਹ ਪ੍ਰੋਗਰਾਮਰ ਦੁਆਰਾ ਪ੍ਰੋਗਰਾਮ ਦੀ ਯੋਜਨਾਬੰਦੀ ਲਈ ਅਕਸਰ ਵਰਤੇ ਜਾਂਦੇ ਹਨ। ਇਹ ਅਕਸਰ ਪ੍ਰੋਗਰਾਮਰ ਲਈ ਪ੍ਰਭਾਵਸਾਲੀ ਅਤੇ ਸਹੀ ਪ੍ਰੋਗਰਾਮ ਬਣਾਉਣ ਵਿਚ ਮਦਦਗਾਰ ਮੰਨੇ ਜਾਂਦੇ ਹਨ।

ਇੱਕ ਫਲੋ-ਚਾਰਟ ਐਲਗੋਰਿਧਮ ਦਾ ਇੱਕ ਚਿੱਤਰਾਤਮਕ ਪ੍ਰਦਰਸ਼ਨ ਹੁੰਦਾ ਹੈ। ਐਲਗੋਰਿਧਮ ਵਿੱਚ ਪਰਿਭਾਸ਼ਿਤ ਸਟੈਪਾਂ ਦੇ ਕ੍ਰਮ ਨੂੰ ਵੇਖਣ ਲਈ ਪ੍ਰੋਗਰਾਮਰ ਅਕਸਰ ਫਲੋ ਚਾਰਟ ਬਣਾਉਂਦੇ ਹਨ। ਇਹਨਾਂ ਵਿਚ ਵੱਖ ਵੱਖ ਕਿਸਮਾਂ ਦੀਆਂ

ਹਦਾਇਤਾਂ ਨੂੰ ਦਰਸਾਉਣ ਲਈ ਵੱਖ ਵੱਖ ਕਿਸਮਾਂ ਦੇ ਚਿੰਨ੍ਹਾਂ/ਆਕਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਐਲਗੋਰਿਧਮ ਲਈ ਫਲੋਚਾਰਟ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਫਲੋਚਾਰਟਿੰਗ ਕਿਹਾ ਜਾਂਦਾ ਹੈ।

ਆਮ ਤੌਰ 'ਤੇ, ਇੱਕ ਐਲਗੋਰਿਧਮ ਪਹਿਲਾਂ ਫਲੋਚਾਰਟ ਵਜੋਂ ਦਰਸਾਇਆ ਜਾਂਦਾ ਹੈ, ਅਤੇ ਫਿਰ ਫਲੋ ਚਾਰਟ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਮਦਦ ਨਾਲ ਪ੍ਰੋਗਰਾਮ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਪ੍ਰੋਗਰਾਮ ਬਨਾਉਣ ਵਿਚ ਇਸ ਦੋ-ਪੜਾਅ ਵਿਧੀ (two-step approach) ਦਾ ਮੁੱਖ ਫਾਇਦਾ ਇਹ ਹੈ ਕਿ ਇੱਕ ਪ੍ਰੋਗਰਾਮਰ ਆਸਾਨੀ ਨਾਲ ਪ੍ਰੋਗਰਾਮ ਦੇ ਲੋਜਿਕ ਵਿਚ ਗਲਤੀਆਂ ਦਾ ਪਤਾ ਲਗਾ ਸਕਦਾ ਹੈ ਕਿਉਂਕਿ ਇੱਕ ਫਲੋ ਚਾਰਟ ਕੰਮਾਂ ਦੇ ਪ੍ਰਵਾਹ ਨੂੰ ਚਿੱਤਰਿਤ ਰੂਪ ਵਿਚ ਦਰਸਾਉਂਦਾ ਹੈ। ਇੱਕ ਵਾਰ ਫਲੋ ਚਾਰਟ ਤਿਆਰ ਹੋ ਜਾਣ ਤੇ, ਪ੍ਰੋਗਰਾਮਰ ਸਿਰਫ ਕੰਮਾਂ ਦੀ ਕੋਡਿੰਗ ਉਪਰ ਧਿਆਨ ਕੇਂਦਰਿਤ ਕਰ ਸਕਦਾ ਹੈ। ਇਹ ਆਮ ਤੌਰ 'ਤੇ ਗਲਤੀਆਂ ਰਹਿਤ ਪ੍ਰੋਗਰਾਮ (error-free program) ਅਤੇ ਤੇਜ਼ ਡਿਵੈਲਪਮੈਂਟ ਨੂੰ ਯਕੀਨੀ ਬਣਾਉਂਦਾ ਹੈ।

ਤਜਰਬੇਕਾਰ ਪ੍ਰੋਗਰਾਮਰ, ਕਈ ਵਾਰ ਫਲੋ-ਚਾਰਟਾਂ ਨੂੰ ਬਿਨ੍ਹਾਂ ਬਣਾਏ ਪ੍ਰੋਗਰਾਮ ਲਿਖਦੇ ਹਨ। ਹਾਲਾਂਕਿ, ਪ੍ਰੋਗਰਾਮਿੰਗ ਵਿਚ ਸ਼ੁਰੂਆਤ ਕਰਨ ਵਾਲਿਆਂ ਨੂੰ ਪ੍ਰੋਗਰਾਮ ਬਨਾਉਣ ਤੋਂ ਪਹਿਲਾਂ ਇਸ ਵਿੱਚ ਗਲਤੀਆਂ ਨੂੰ ਘਟਾਉਣ ਲਈ ਅਤੇ ਤੇਜ਼ ਡਿਵੈਲਪਮੈਂਟ ਲਈ ਫਲੋਚਾਰਟ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕੰਪਿਊਟਰ ਪ੍ਰੋਗਰਾਮ ਲਈ ਫਲੋ ਚਾਰਟ ਬਣਾ ਲੈਣਾ ਇੱਕ good programming practice ਹੁੰਦਾ ਹੈ। ਇਹ ਪ੍ਰੋਗਰਾਮ ਦੀ ਟੈਸਟਿੰਗ ਅਤੇ ਪ੍ਰੋਗਰਾਮ ਵਿਚ ਤਬਦੀਲੀਆਂ ਕਰਨ ਸਮੇਂ ਵੀ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।


ਫਲੋ-ਚਾਰਟ ਤਿਆਰ ਕਰਨ ਤੋਂ ਪਹਿਲਾਂ, ਸਾਨੂੰ ਫਲੋ-ਚਾਰਟਾਂ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਚਿੰਨ੍ਹਾਂ ਬਾਰੇ ਵੀ ਸਿੱਖਣਾ ਜ਼ਰੂਰੀ ਹੈ। ਫਲੋ-ਚਾਰਟਾਂ ਵਿਚ ਵਰਤੇ ਜਾਣ ਵਾਲੇ ਕੁਝ ਮੁੱਢਲੇ ਚਿੰਨ੍ਹ ਇਸ ਪ੍ਰਕਾਰ ਹਨ:

**ਟੇਬਲ : 6.1 ਫਲੋ-ਚਾਰਟਾਂ ਵਿਚ ਵਰਤੇ ਜਾਣ ਵਾਲੇ ਚਿੰਨ੍ਹ**

ਚਿੰਨ੍ਹ	ਚਿੰਨ੍ਹ ਦਾ ਨਾਮ	ਫਲੋ-ਚਾਰਟ ਵਿਚ ਨਾਮ	ਵੇਰਵਾ
	ਅੰਡਾਕਾਰ	ਟਰਮੀਨਲ	ਇਸਨੂੰ ਫਲੋ-ਚਾਰਟ ਦੀ ਸ਼ੁਰੂਆਤ ਅਤੇ ਅੰਤ ਕਰਨ ਲਈ ਵਰਤਿਆ ਜਾਂਦਾ ਹੈ।
	ਸਮਾਂਤਰ ਚਤੁਰਬੁੱਝ	ਇਨਪੁੱਟ / ਆਉਟਪੁੱਟ	ਇਸਦੀ ਵਰਤੋਂ ਡਾਟਾ ਇਨਪੁੱਟ ਕਰਨ ਅਤੇ ਆਉਟਪੁੱਟ ਲੈਣ ਲਈ ਕੀਤੀ ਜਾਂਦੀ ਹੈ।
	ਆਇਟ	ਪ੍ਰੋਸੈਸਿੰਗ	ਇਸਦੀ ਵਰਤੋਂ ਗਣਨਵਾਂ ਦੇ ਕੰਮ ਕਰਨ ਲਈ ਕੀਤੀ ਜਾਂਦੀ ਹੈ।
	ਰੋਬਸ	ਡਾਇਸ਼ੰਡ	ਇਹ ਉਸ ਸਮੇਂ ਵਰਤੇ ਜਾਂਦੇ ਹਨ ਜਦੋਂ ਸਾਨੂੰ ਬਹੁਤ ਸਾਰੇ ਮਾਰਗਾਂ ਵਿੱਚੋਂ ਇੱਕ ਰਸਤਾ ਚੁਣਨਾ ਹੁੰਦਾ ਹੈ।
	ਤੀਰ	ਫਲੋਆ-ਲਾਈਨਾਂ	ਇਹ ਫਲੋਚਾਰਟ ਵਿੱਚ ਪ੍ਰਵਾਹ ਦੀ ਦਿਸ਼ਾ ਨੂੰ ਦਰਸਾਉਣ ਲਈ ਵਰਤੀ ਜਾਂਦੀ ਹੈ।
	ਚੱਕਰ	ਕਨੈਕਟਰਸ	ਇਹ ਫਲੋਚਾਰਟ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਲਈ ਵਰਤੇ ਜਾਂਦੇ ਹਨ।


ਆਉਂ ਹੁਣ ਅਸੀਂ ਫਲੋਚਾਰਟਸ ਦੀਆਂ ਕੁਝ ਉਦਾਹਰਣਾਂ ਤੇ ਵਿਚਾਰ ਕਰੀਏ ਤਾਂ ਜੋ ਅਸੀਂ ਫਲੋ ਚਾਰਟਾਂ ਦੀ ਧਾਰਣਾ (concept) ਤੋਂ ਜਾਣੂੰ ਹੋ ਸਕੀਏ। ਅੱਗੇ ਦਿੱਤੇ ਫਲੋਆ ਚਾਰਟ ਇਸ ਪਾਠ ਵਿਚ ਦਿੱਤੇ ਐਲਗੋਰਿਧਮਾਂ ਨੂੰ ਦਰਸਾ ਰਹੇ ਹਨ :

ਉ. ਦੋ ਅੰਕਾਂ ਦੀ ਗੁਣਾ ਕਰਨ ਅਤੇ ਗੁਣਾ ਦੇ ਰਿਜ਼ਲਟ ਨੂੰ ਪਿੰਟ ਕਰਨ ਲਈ ਫਲੋ ਚਾਰਟ ਤਿਆਰ ਕਰੋ।  
(ਐਲਗੋਰਿਧਮ-I ਲਈ ਫਲੋ-ਚਾਰਟ):




ਚਿੱਤਰ 6.7 ਐਲਗੋਰਿਧਮ-I ਲਈ ਫਲੋਅ-ਚਾਰਟ

ਅ. ਇੱਕ ਫਲੋਚਾਰਟ ਤਿਆਰ ਕਰੋ ਜੋ ਇਹ ਪਤਾ ਕਰੇ ਕਿ ਦਿਤਾ ਗਿਆ ਅੰਕ ODD ਹੈ ਜਾਂ EVEN  
(ਐਲਗੋਰਿਧਮ-II ਲਈ ਫਲੋ-ਚਾਰਟ):



ਚਿੱਤਰ 6.8 ਐਲਗੋਰਿਧਮ-II ਲਈ ਫਲੋਅ-ਚਾਰਟ

ਈ. ਇੱਕ ਫਲੋਚਾਰਟ ਬਣਾਓ ਜੋ "India is great" ਨੂੰ 10 ਵਾਰ ਪਿੰਟ ਕਰੇ।  
(ਐਲਗੋਰਿਧਮ-III ਲਈ ਫਲੋ-ਚਾਰਟ):



ਚਿੱਤਰ 6.9 ਐਲਗੋਰਿਧਮ-III ਲਈ ਫਲੋਅ-ਚਾਰਟ

ਹੁਣ ਸਾਨੂੰ ਦਿੱਤੀ ਗਈ ਸਮੱਸਿਆ ਨੂੰ ਹੱਲ ਕਰਨ ਲਈ ਕਦਮਾਂ ਦੀ ਯੋਜਨਾਬੰਦੀ ਬਾਰੇ ਸਧਾਰਨ ਸਮਝ ਆ ਚੁੱਕੀ ਹੈ। ਇੱਕ ਵਾਰ ਜਦੋਂ ਅਸੀਂ ਇਨਪੁੱਟ, ਆਊਟਪੁੱਟ, ਐਲਗੋਰਿਧਮ ਅਤੇ ਫਲੋਚਾਰਟਾਂ ਨੂੰ ਸਪੱਸ਼ਟ ਤੌਰ 'ਤੇ ਪਰਿਭਾਸਿਤ ਕਰ ਦਿੰਦੇ ਹਾਂ ਤਾਂ ਅਗਲਾ ਕਦਮ ਹਾਈ ਲੇਵਲ ਪ੍ਰੋਗਰਾਮਿੰਗ ਭਾਸਾਵਾਂ ਦੀ ਵਰਤੋਂ ਕਰਦੇ ਹੋਏ ਇਹਨਾਂ ਨੂੰ ਪ੍ਰੋਗਰਾਮ ਵਿਚ ਟ੍ਰਾਂਸਲੇਟ ਕਰਨਾ ਹੁੰਦਾ ਹੈ।

### 6.5.3 ਹੱਲ ਦੀ ਕੋਡਿੰਗ ਕਰਨਾ (Coding the Solution) :

ਫਲੋ-ਚਾਰਟ ਵਿੱਚ ਪਰਿਭਾਸ਼ਿਤ ਉਪਰੋਸ਼ਨਾਂ ਦੇ ਕ੍ਰਮ ਨੂੰ ਕਿਸੇ ਵੀ ਉੱਚ ਪੱਧਰੀ ਪ੍ਰੋਗਰਾਮਿੰਗ ਭਾਸਾ, ਜਿਵੇਂ ਕਿ C, C++ ਅਤੇ PASCAL ਆਦਿ, ਦੀ ਵਰਤੋਂ ਨਾਲ ਪ੍ਰੋਗਰਾਮ ਹਦਾਇਤਾਂ ਵਿੱਚ ਬਦਲਿਆ ਜਾ ਸਕਦਾ ਹੈ। ਕਿਸੇ ਵੀ ਕੰਪਿਊਟਰ ਭਾਸਾ ਦੀ ਵਰਤੋਂ ਨਾਲ ਇੱਕ ਪ੍ਰੋਗਰਾਮ ਦੀਆਂ ਹਦਾਇਤਾਂ ਲਿਖਣ ਨੂੰ ਕੋਡਿੰਗ ਕਹਾ ਜਾਂਦਾ ਹੈ। ਇਹ ਪ੍ਰੋਗਰਾਮ ਫਾਈਲ ਸੋਰਸ ਪ੍ਰੋਗਰਾਮ ਜਾਂ ਸੋਰਸ ਕੋਡ ਵਜੋਂ ਜਾਣੀ ਜਾਂਦੀ ਹੈ। ਇਹ ਕੋਡ ਇੱਕ ਡਿਸਕ ਫਾਈਲ ਵਿੱਚ ਸਟੋਰ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਲੋਜਿਕ ਜਾਂ ਸਮੱਸਿਆ ਦੇ ਹੱਲ ਲਈ ਸਟੈਪ ਲਿਖੇ ਜਾਂਦੇ ਹਨ। ਉਦਾਹਰਣ ਦੇ ਲਈ, ਆਉ ਐਲਗੋਰਿਧਮ-I ਲਈ ਸੀ ਭਾਸਾ ਦੀ ਵਰਤੋਂ ਕਰਦੇ ਹੋਏ ਹੇਠ ਦਿੱਤੇ ਸੋਰਸ ਕੋਡ ਤੇ ਵਿਚਾਰ ਕਰੀਏ:

#### C ਭਾਸ਼ਾ ਵਿਚ ਐਲਗੋਰਿਧਮ-I ਦਾ ਸੋਰਸ ਕੋਡ:

```
#include<stdio.h>
void main( )                      //step1 of the Algorithm-I
{
    int a, b, c;                  //step1 of the Algorithm-I
    a=10;                         //step2 of the Algorithm-I
    b=20;                         //step2 of the Algorithm-I
    c=a * b;                      //step3 of the Algorithm-I
    printf("%d", c);              //step4 of the Algorithm-I
}                                  //step5 of the Algorithm-I
```

### 6.5.4 ਪ੍ਰੋਗਰਾਮ ਨੂੰ ਕੰਪਾਈਲ ਕਰਨਾ (Compiling the Programs) :

ਹਾਈ ਲੇਵਲ ਭਾਸਾ ਵਿੱਚ ਪ੍ਰੋਗਰਾਮ ਬਨਾਉਣ ਤੋਂ ਬਾਅਦ ਇਸ ਨੂੰ ਅਜਿਹੇ ਰੂਪ ਵਿੱਚ ਟ੍ਰਾਂਸਲੇਟ ਕਰਨਾ ਪੈਂਦਾ ਹੈ ਜਿਸਨੂੰ ਕੰਪਿਊਟਰ ਸਮਝ ਸਕੇ ਅਤੇ ਲਾਗੂ (execute/run) ਕਰ ਸਕੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇੱਕ ਕੰਪਿਊਟਰ ਸਿਰਫ ਬਾਈਨਰੀ ਫਾਰਮੈਟ ਵਿੱਚ ਹੀ ਹਦਾਇਤਾਂ ਨੂੰ ਸਮਝ ਸਕਦਾ ਹੈ। ਇਸ ਲਈ ਕੰਪਿਊਟਰ ਹਾਈ ਲੇਵਲ ਭਾਸਾਵਾਂ ਵਿੱਚ ਲਿਖੇ ਸੋਰਸ ਪ੍ਰੋਗਰਾਮ ਨੂੰ ਸਮਝਣ ਦੇ ਯੋਗ ਨਹੀਂ ਹੁੰਦਾ। ਇਸ ਲਈ ਭਾਸ਼ਾ ਟ੍ਰਾਂਸਲੇਟਰਾਂ (ਕੰਪਾਈਲਰ ਆਦਿ) ਦੀ ਮਦਦ ਨਾਲ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣ ਯੋਗ ਰੂਪ ਵਿੱਚ ਟ੍ਰਾਂਸਲੇਟ ਕੀਤਾ ਜਾਂਦਾ ਹੈ। ਇਸ ਮਸ਼ੀਨ ਦੇ ਸਮਝਣ ਯੋਗ ਕੋਡ ਨੂੰ ਆਬਜੈਕਟ ਕੋਡ ਕਿਹਾ ਜਾਂਦਾ ਹੈ ਜੋ ਭਾਸ਼ਾ ਟ੍ਰਾਂਸਲੇਟਰ ਦੁਆਰਾ ਡਿਸਕ ਫਾਈਲ ਵਿੱਚ ਸਟੋਰ ਕੀਤਾ ਜਾਂਦਾ ਹੈ। ਸੋਰਸ ਕੋਡ ਦੇ ਆਬਜੈਕਟ ਕੋਡ ਵਿੱਚ ਇਸ ਟ੍ਰਾਂਸਲੇਸ਼ਨ ਨੂੰ ਕੰਪਾਈਲੇਸ਼ਨ ਕਿਹਾ ਜਾਂਦਾ ਹੈ। ਕੰਪਾਈਲੇਸ਼ਨ ਦੌਰਾਨ ਕੰਪਾਈਲਰ ਸੋਰਸ ਪ੍ਰੋਗਰਾਮ ਵਿੱਚ ਸਿੱਟੈਕਸ-ਗਲਤੀਆਂ (syntax errors) ਵੀ ਸਕੈਨ (search) ਕਰਦਾ ਹੈ। ਜੇ ਪ੍ਰੋਗਰਾਮ ਵਿੱਚ ਸਿੱਟੈਕਸ ਗਲਤੀਆਂ ਹੋਣ ਤਾਂ ਕੰਪਾਈਲਰ ਗਲਤੀਆਂ ਨਾਲ ਸਬੰਧਤ ਸੰਦੇਸ਼ (error message) ਦਰਸਾਉਂਦਾ ਹੈ। ਆਬਜੈਕਟ ਕੋਡ ਬਨਾਉਣ ਲਈ ਇਹਨਾਂ ਗਲਤੀਆਂ ਨੂੰ ਠੀਕ ਕਰਨਾ ਜ਼ਰੂਰੀ ਹੁੰਦਾ ਹੈ। ਆਬਜੈਕਟ ਕੋਡ ਨੂੰ ਡਿਸਕ ਫਾਈਲ ਵਿੱਚ ਸਟੋਰ ਕੀਤਾ ਜਾਂਦਾ ਹੈ। ਜਦੋਂ ਵੀ ਅਸੀਂ ਪ੍ਰੋਗਰਾਮ ਨੂੰ ਚਲਾਉਣਾ ਚਾਹੁੰਦੇ ਹਾਂ, ਇਹ ਆਬਜੈਕਟ ਕੋਡ ਹੀ ਕੰਪਿਊਟਰ ਨੂੰ ਚਲਾਉਣ ਲਈ ਮੁਹਾਇਆ ਕਰਵਾਇਆ ਜਾਂਦਾ ਹੈ।

### 6.5.5 ਪ੍ਰੋਗਰਾਮ ਦੀ ਟੈਸਟਿੰਗ ਅਤੇ ਡੀਬੱਗਿੰਗ ਕਰਨਾ (Testing and Debugging the Program) :

ਟੈਸਟਿੰਗ ਅਤੇ ਡੀਬੱਗਿੰਗ ਪ੍ਰੋਗਰਾਮ ਬਨਾਉਣ ਦੇ ਮਹੱਤਵਪੂਰਣ ਸਟੈਪ ਹਨ। ਟੈਸਟਿੰਗ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਇਹ ਤੈਅ ਕਰਦੀ ਹੈ ਕਿ ਪ੍ਰੋਗਰਾਮ ਉਦੇਸ਼ਿਤ ਕਾਰਜ (program's objectives) ਨੂੰ ਪੂਰਾ ਕਰਦਾ ਹੈ। ਟੈਸਟਿੰਗ

ਕਰਨ ਵਿਚ ਕਾਫੀ ਸਮਾਂ ਲੱਗਦਾ ਹੈ। ਜਦੋਂ ਤੱਕ ਮਨੁੱਖ ਪ੍ਰੋਗਰਾਮ ਬਣਾਵੇਗਾ, ਪ੍ਰੋਗਰਾਮਾਂ ਵਿਚ ਗਲਤੀਆਂ ਮੌਜੂਦ ਰਹਿਣਗੀਆਂ। ਪ੍ਰੋਗਰਾਮਾਂ ਵਿਚ ਇਹਨਾਂ ਗਲਤੀਆਂ ਨੂੰ ਬੱਗ (Bugs) ਕਿਹਾ ਜਾਂਦਾ ਹੈ। ਇਹਨਾਂ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਰਿਆ ਨੂੰ ਡੀਬੱਗਿੰਗ (Debugging) ਕਿਹਾ ਜਾਂਦਾ ਹੈ। ਆਮ ਤੌਰ 'ਤੇ ਪ੍ਰੋਗਰਾਮਾਂ ਵਿਚ ਦੋ ਕਿਸਮਾਂ ਦੀਆਂ ਗਲਤੀਆਂ ਮਿਲਦੀਆਂ ਹਨ:

- ਸਿੱਟੈਕਸ ਗਲਤੀਆਂ (Syntax Errors) :** ਇਹ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਅਸੀਂ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਨਿਯਮਾਂ ਜਾਂ ਸਿੱਟੈਕਸ ਦੀ ਵਰਤੋਂ ਨਹੀਂ ਕਰਦੇ। ਕੰਪਾਈਲਰਾਂ ਦੁਆਰਾ ਕੰਪਾਈਲਮੈਂਡ ਪ੍ਰਕਿਰਿਆ ਦੌਰਾਨ ਇਸ ਕਿਸਮ ਦੀਆਂ ਗਲਤੀਆਂ ਆਪਣੇ ਆਪ ਲੱਭੀਆਂ ਜਾਂਦੀਆਂ ਹਨ। ਇੱਕ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਉਸ ਸਮੇਂ ਤੱਕ ਕੰਪਾਈਲ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਪ੍ਰੋਗਰਾਮ ਵਿਚਲੀਆਂ ਸਾਰੀਆਂ ਸਿੱਟੈਕਸ ਗਲਤੀਆਂ ਨੂੰ ਠੀਕ ਨਹੀਂ ਕਰ ਦਿੱਤਾ ਜਾਂਦਾ। ਸੀ ਭਾਸਾ ਵਿਚ ਸਿੱਟੈਕਸ ਗਲਤੀਆਂ ਦੀਆਂ ਕੁੱਝ ਉਦਾਹਰਣ ਹਨ: ਸੈਮੀਕਾਲਨ ਨਾ ਲਗਾਉਣਾ (Missing Semicolon), ਵੇਰੀਏਬਲ ਡਿਕਲੋਸ਼ਨ ਕਰਨਾ ਭੁੱਲ ਜਾਣਾ (Variable not declared), ਅਨ-ਟਰਮੀਨੇਟਡ ਸਟ੍ਰਿੰਗ (Unterminated string), ਕੰਪਾਊਂਡ ਸਟੇਟਮੈਂਟ ਲਾਪਤਾ ਹੋਣਾ (Missing Compound Statement), ਆਦਿ।
- ਲਾਜੀਕਲ ਗਲਤੀਆਂ (Logical Errors) :** ਇਹ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਪ੍ਰੋਗਰਾਮ ਦੇ ਲਾਜੀਕ ਵਿੱਚ ਗਲਤੀਆਂ ਹੁੰਦੀਆਂ ਹਨ। ਜੇਕਰ ਸਾਡੇ ਪ੍ਰੋਗਰਾਮ ਵਿੱਚ ਲਾਜੀਕਲ-ਗਲਤੀਆਂ ਹੋਣ ਤਾਂ ਇਹ ਸਫਲਤਾ ਪੂਰਵਕ ਕੰਪਾਈਲ ਤਾਂ ਹੋ ਜਾਵੇਗਾ ਪਰ ਇਹ ਗਲਤ ਨਤੀਜੇ/ਆਉਟਪੁੱਟ ਪੈਦਾ ਕਰ ਸਕਦਾ ਹੈ। ਕੰਪਾਈਲਰ ਦੁਆਰਾ ਅਜਿਹੀਆਂ ਗਲਤੀਆਂ ਲੱਭੀਆਂ ਨਹੀਂ ਜਾ ਸਕਦੀਆਂ। ਇਹ ਗਲਤੀਆਂ ਜਾਂ ਤਾਂ ਪ੍ਰੋਗਰਾਮਰ ਦੁਆਰਾ ਖੁੱਦ ਲੱਭੀਆਂ ਜਾ ਸਕਦੀਆਂ ਹਨ ਜਾਂ ਕੁਝ ਡੀਬੱਗਿੰਗ ਟੂਲਜ਼ (debugging tools) ਅਜਿਹੀਆਂ ਗਲਤੀਆਂ ਨੂੰ ਲੱਭਣ ਲਈ ਵਰਤੇ ਜਾ ਸਕਦੇ ਹਨ। ਪ੍ਰੋਗਰਾਮਰ ਆਉਟਪੁੱਟ ਦੀ ਜਾਂਚ ਕਰਕੇ ਕੋਈ ਵੀ ਗਲਤ-ਲਾਜੀਕ ਲੱਭ ਸਕਦਾ ਹੈ।

#### 6.5.6 ਪ੍ਰੋਗਰਾਮ ਦਾ ਦਸਤਾਵੇਜ਼ੀਕਰਨ ਕਰਨਾ (Documenting the Program) :

ਪ੍ਰੋਗਰਾਮ ਬਨਾਉਣ ਦੀ ਪ੍ਰਕਿਰਿਆ ਦਾ ਆਖਰੀ ਪੜਾਅ ਹੈ ਦਸਤਾਵੇਜ਼ੀਕਰਣ। ਸਬਦ ਦਸਤਾਵੇਜ਼ੀਕਰਣ ਦਾ ਅਰਥ ਹੈ ਪ੍ਰੋਗਰਾਮ ਬਾਰੇ ਮਹੱਤਵਪੂਰਣ ਜਾਣਕਾਰੀ ਨੂੰ ਨਿਰਧਾਰਿਤ (specify) ਕਰਨਾ। ਦਸਤਾਵੇਜ਼ੀਕਰਣ ਦੂਜੇ ਪ੍ਰੋਗਰਾਮਰ ਨੂੰ ਪ੍ਰੋਗਰਾਮ ਦੇ ਲਾਜੀਕ ਅਤੇ ਉਦੇਸ਼ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ। ਇਹ ਪ੍ਰੋਗਰਾਮ ਦੀ ਸੰਭਾਲ (maintenance) ਵਿਚ ਵੀ ਮਦਦਗਾਰ ਸਾਬਤ ਹੁੰਦਾ ਹੈ।



### ਯਾਦ ਰੱਖਣ ਯੋਗ ਗੱਲਾਂ

- ਇੱਕ ਪ੍ਰੋਗਰਾਮ ਹਦਾਇਤਾਂ ਦਾ ਸਮੂਹ ਹੁੰਦਾ ਹੈ ਜਦੋਂ ਕਿ ਇੱਕ ਸਾਫਟਵੇਅਰ ਪ੍ਰੋਗਰਾਮਾਂ ਦਾ ਸਮੂਹ।
- ਪ੍ਰੋਗਰਾਮਰ ਉਹ ਵਿਅਕਤੀ ਹੁੰਦਾ ਹੈ ਜੋ ਪ੍ਰੋਗਰਾਮ ਲਿਖਦਾ ਹੈ।
- ਪ੍ਰੋਗਰਾਮ ਲਿਖਣ ਦੀ ਪ੍ਰਕਿਰਿਆ ਨੂੰ ਪ੍ਰੋਗਰਾਮਿੰਗ ਕਿਹਾ ਜਾਂਦਾ ਹੈ।
- ਮਸ਼ੀਨੀ ਭਾਸ਼ਾ ਕੰਪਿਊਟਰ ਦੁਆਰਾ ਸਿੱਧੇ ਤੌਰ 'ਤੇ ਸਮਝੀ ਜਾਂਦੀ ਹੈ ਜੋ ਕਿ ਬਾਈਨਰੀ ਅੰਕਾਂ 0 ਅਤੇ 1 ਤੋਂ ਮਿਲਕੇ ਬਣਦੀ ਹੈ।
- ਅਸੈਂਬਲੀ ਭਾਸ਼ਾ ਪ੍ਰੋਗਰਾਮ ਵਿਚ ਹਦਾਇਤਾਂ ਲਿਖਣ ਲਈ ਨਮੋਨਿੱਕ ਕੋਡਜ਼ ਦੀ ਵਰਤੋਂ ਕਰਦੀ ਹੈ।
- ਹਾਈ ਲੇਵਲ ਭਾਸ਼ਾ ਪ੍ਰੋਗਰਾਮ ਵਿਚ ਹਦਾਇਤਾਂ ਲਿਖਣ ਲਈ ਐਲਫਾਨੂਮੈਟਿਕ ਕੋਡਜ਼ ਦੀ ਵਰਤੋਂ ਕਰਦੀ ਹੈ।
- ਅਸੈਂਬਲਰ ਇੱਕ ਭਾਸ਼ਾ ਟ੍ਰਾਂਸਲੇਟਰ ਹੈ ਜੋ ਅਸੈਂਬਲੀ ਭਾਸ਼ਾ ਵਿਚ ਲਿਖੇ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣ ਯੋਗ ਪ੍ਰੋਗਰਾਮ ਵਿਚ ਟ੍ਰਾਂਸਲੇਟ ਕਰਦੀ ਹੈ ਜਿਸਨੂੰ ਆਬਜੈਕਟ ਪ੍ਰੋਗਰਾਮ ਕਿਹਾ ਜਾਂਦਾ ਹੈ।
- ਕੰਪਾਈਲਰ ਇੱਕ ਭਾਸ਼ਾ ਟ੍ਰਾਂਸਲੇਟਰ ਹੈ ਜੋ ਹਾਈ ਲੇਵਲ ਭਾਸ਼ਾ ਵਿਚ ਲਿਖੇ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣ ਯੋਗ ਪ੍ਰੋਗਰਾਮ ਵਿਚ ਟ੍ਰਾਂਸਲੇਟ ਕਰਦੀ ਹੈ ਜਿਸਨੂੰ ਆਬਜੈਕਟ ਪ੍ਰੋਗਰਾਮ ਕਿਹਾ ਜਾਂਦਾ ਹੈ।

9. ਐਲਗੋਰਿਧਮ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਸੀਮਤ ਕਦਮਾਂ ਦਾ ਇੱਕ ਸਮੂਹ ਹੈ।
10. ਫਲੋ-ਚਾਰਟ ਐਲਗੋਰਿਧਮ ਦੀ ਇੱਕ ਚਿੱਤਰਾਤਮਕ ਪ੍ਰਸਤੁਤੀ ਹੁੰਦੀ ਹੈ।
11. ਕਿਸੇ ਵੀ ਕੰਪਿਊਟਰ ਭਾਸ਼ਾ ਦੀ ਵਰਤੋਂ ਨਾਲ ਇੱਕ ਪ੍ਰੋਗਰਾਮ ਦੀਆਂ ਹਦਾਇਤਾਂ ਲਿਖਣ ਨੂੰ ਕੋਡਿੰਗ ਕਿਹਾ ਜਾਂਦਾ ਹੈ।
12. ਸੋਰਸ ਕੋਡ ਦੇ ਆਬਜੈਕਟ ਕੋਡ ਵਿਚ ਰੂਪਾਂਤਰਣ ਨੂੰ ਕੰਪਾਈਲੇਸ਼ਨ ਕਿਹਾ ਜਾਂਦਾ ਹੈ।  
ਪ੍ਰੋਗਰਾਮ ਵਿਚ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਰਿਆ ਨੂੰ ਡੀਬੱਗਿੰਗ ਕਿਹਾ ਜਾਂਦਾ ਹੈ।

## ਅਭਿਆਸ

### ਭਾਗ-੩

#### ਪ੍ਰ 1. ਬਹੁਪੰਦੀ ਪ੍ਰਸ਼ਨ

- I. ਹਦਾਇਤਾਂ ਦੇ ਸਮੂਹ ਨੂੰ \_\_\_\_\_ ਕਿਹਾ ਜਾਂਦਾ ਹੈ।
 

ਉ. ਗਰੁੱਪ	ਅ. ਸਾਫਟਵੇਅਰ
ਈ. ਪ੍ਰੋਗਰਾਮ	ਸ. ਇਹਨਾਂ ਵਚੋਂ ਕੋਈ ਨਹੀਂ
- II. ਕਿਹੜੀ ਭਾਸ਼ਾ ਬਿਨ੍ਹਾਂ ਕਿਸੇ ਟ੍ਰਾਂਸਲੇਸ਼ਨ ਦੇ ਕੰਪਿਊਟਰ ਦੁਆਰਾ ਸਿੱਧੀ ਸਮਝੀ ਜਾਂਦੀ ਹੈ।
 

ਉ. ਪ੍ਰੋਸੀਜ਼ਰ ਓਰੀਐਂਟੇਡ ਭਾਸ਼ਾ	ਅ. ਮਸ਼ੀਨ ਭਾਸ਼ਾ
ਈ. ਅਸੈਂਬਲੀ ਭਾਸ਼ਾ	ਸ. ਹਾਈ ਲੇਵਲ ਭਾਸ਼ਾ
- III. ਨਮੋਨਿੱਕ ਕੋਡ ਅਤੇ ਚਿੰਨਾਤਮਕ ਐਡਰੈਸ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਵਿਚ ਵਰਤੇ ਜਾਂਦੇ ਹਨ ?
 

ਉ. ਆਬਜੈਕਟ ਓਰੀਐਂਟੇਡ ਭਾਸ਼ਾ	ਅ. ਨਾਨ-ਪ੍ਰੋਸੀਜ਼ਰਲ ਭਾਸ਼ਾ
ਈ. ਅਸੈਂਬਲੀ ਭਾਸ਼ਾ	ਸ. ਮਸ਼ੀਨ ਭਾਸ਼ਾ
- IV. ਕਿਹੜਾ ਟ੍ਰਾਂਸਲੇਟਰ ਹਾਈ ਲੇਵਲ ਭਾਸ਼ਾ ਵਿਚ ਲਿਖੇ ਸੋਰਸ ਕੋਡ ਨੂੰ ਟ੍ਰਾਂਸਲੇਟ ਕਰਦੇ ਸਮੇਂ ਆਬਜੈਕਟ ਕੋਡ ਵਿਚ ਸਟੋਰ ਨਹੀਂ ਕਰਦਾ ?
 

ਉ. ਟ੍ਰਾਂਸਲੇਟਰ	ਅ. ਕੰਪਾਈਲਰ
ਈ. ਅਸੈਂਬਲਰ	ਸ. ਇੰਟਰਪ੍ਰੈਟਰ
- V. ਪ੍ਰੋਗਰਾਮ ਵਿਚ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਰਿਆ ਨੂੰ \_\_\_\_\_ ਕਿਹਾ ਜਾਂਦਾ ਹੈ।
 

ਉ. ਕੰਪਾਈਲੇਸ਼ਨ	ਅ. ਕੋਡਿੰਗ
ਈ. ਡੀਬੱਗਿੰਗ	ਸ. ਦਸਤਾਵੇਜ਼ੀਕਰਣ

#### ਪ੍ਰ 2. ਖਾਲੀ ਥਾਵਾਂ ਭਰੋ:

- I. ਇੱਕ ਵਿਅਕਤੀ ਜੋ ਪ੍ਰੋਗਰਾਮ ਲਿਖਦਾ ਹੈ ਉਸਨੂੰ \_\_\_\_\_ ਕਿਹਾ ਜਾਂਦਾ ਹੈ।
- II. ਹਾਰਡਵੇਅਰ ਸੰਬੰਧੀ ਲੋਅ ਲੇਵਲ ਅੰਦਰੂਨੀ ਜਾਣਕਾਰੀ \_\_\_\_\_ ਪ੍ਰੋਗਰਾਮਿੰਗ ਭਾਸ਼ਾ ਲਈ ਲੋੜੀਂਦੀ ਹੈ।
- III. ਐਲਗੋਰਿਧਮ ਦੀ ਚਿੱਤਰਾਤਮਕ ਪ੍ਰਸਤੁਤੀ ਨੂੰ \_\_\_\_\_ ਕਿਹਾ ਜਾਂਦਾ ਹੈ।
- IV. ਹਾਈ ਲੇਵਲ ਭਾਸ਼ਾ ਵਿਚ ਲਿਖੇ ਸੋਰਸ ਪ੍ਰੋਗਰਾਮ ਨੂੰ ਆਬਜੈਕਟ ਪ੍ਰੋਗਰਾਮ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ \_\_\_\_\_ ਕਿਹਾ ਜਾਂਦਾ ਹੈ।
- V. ਉਹ ਗਲਤੀਆਂ ਜੋ ਕੰਪਾਈਲਰ ਦੁਆਰਾ ਨਹੀਂ ਲੱਭੀਆਂ ਜਾ ਸਕਦੀਆਂ ਉਹਨਾਂ ਨੂੰ \_\_\_\_\_ ਕਿਹਾ ਜਾਂਦਾ ਹੈ।

### 3. ਹੇਠ ਲਿਖਿਆਂ ਦੇ ਪੂਰੇ ਰੂਪ ਲਿਖੋ :

- I. Opcode
- II. Operand
- III. 4GL
- IV. SQL
- V. OOP

ਭਾਗ-ਅ

### ਪ੍ਰ 4. ਛੋਟੇ ਉੱਤਰਾਂ ਵਾਲੇ ਪ੍ਰਸ਼ਨ (4-5 ਲਾਈਨਾਂ ਵਿੱਚ ਉੱਤਰ ਲਿਖੋ)

- I. ਪ੍ਰੋਗਰਾਮਿੰਗ ਕੀ ਹੈ ?
- II. ਪ੍ਰੋਸੀਜ਼ਰ ਓਰਿਐਂਟਡ ਪ੍ਰੋਗਰਾਮਿੰਗ ਭਾਸ਼ਾਵਾਂ ਕਿਹੜੀਆਂ ਹੁੰਦੀਆਂ ਹਨ ?
- III. ਫਲੋ-ਚਾਰਟ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਚਿੰਨ੍ਹਾਂ ਦੇ ਨਾਂ ਲਿਖੋ।
- IV. ਪ੍ਰੋਗਰਾਮਿੰਗ ਪ੍ਰੋਸੈਸ ਵਿੱਚ ਵਰਤੇ ਜਾਣ ਵਾਲੇ ਸਟੈਪਾਂ ਦੇ ਨਾਂ ਲਿਖੋ।
- V. ਸਿੱਟੈਕਸ-ਗਲਤੀਆਂ (syntax errors) ਕੀ ਹੁੰਦੀਆਂ ਹਨ ?

ਭਾਗ-ਈ

### ਪ੍ਰ 5. ਵੱਡੇ ਉੱਤਰਾਂ ਵਾਲੇ ਪ੍ਰਸ਼ਨ (10-15 ਲਾਈਨਾਂ ਵਿੱਚ ਉੱਤਰ ਲਿਖੋ)

- I. ਲੋਅ-ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ ਕੀ ਹੁੰਦੀਆਂ ਹਨ ? ਇਹਨਾਂ ਦੇ ਲਾਭ ਅਤੇ ਹਾਨੀਆਂ ਦਾ ਵਰਨਣ ਕਰੋ।
- II. ਭਾਸ਼ਾ ਟ੍ਰਾਂਸਲੇਟਰ ਕੀ ਹੁੰਦੇ ਹਨ ? ਕਿਸੇ ਇੱਕ ਟ੍ਰਾਂਸਲੇਟਰ ਦੀ ਵਿਆਖਿਆ ਕਰੋ।
- III. ਐਲਗੋਰਿਧਮ ਕੀ ਹੁੰਦਾ ਹੈ ? ਉਹਨਾਂ ਵੱਖ-ਵੱਖ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ ਜੋ ਇੱਕ ਐਲਗੋਰਿਧਮ ਵਿੱਚ ਹੋਣੀਆਂ ਚਾਹੀਂਦੀਆਂ ਹਨ।
- IV. ਕੰਪਿਊਟਰ ਪ੍ਰੋਗਰਾਮਾਂ ਵਿੱਚ ਵੱਖ-ਵੱਖ ਕਿਸਮਾਂ ਦੀਆਂ ਗਲਤੀਆਂ ਦਾ ਵਰਨਣ ਕਰੋ।

## ਲੈਬ ਐਕਟੀਵਿਟੀ

- ਵੱਖ-ਵੱਖ ਕਿਸਮਾਂ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਦਰਸਾਉਂਦਾ ਹੋਇਆ ਇਕ ਚਾਰਟ ਤਿਆਰ ਕਰੋ।
- ਫਲੋਅ ਚਾਰਟ ਵਿੱਚ ਵਰਤੀਆਂ ਜਾਂਦੀਆਂ ਵੱਖ-ਵੱਖ ਸ਼ੇਪਸ ਨੂੰ ਕਾਰਡਬੋਰਡ ਜਾਂ ਬਰਮੋਕੋਲ ਦੀ ਮਦਦ ਨਾਲ ਬਣਾਓ ਅਤੇ ਉਹਨਾਂ ਦੀ ਲੇਬਲਿੰਗ ਕਰੋ।





## ਸੀ ਭਾਸ਼ਾ ਨਾਲ ਜਾਣ ਪਛਾਣ ਅਤੇ ਇਸ ਦੇ ਪ੍ਰੋਗਰਾਮਾਂ ਦੀ ਮੁਢਲੀ ਬਣਤਰ

ਪਾਠ - 7

### ਇਸ ਪਾਠ ਦੇ ਉਦੇਸ਼

- 7.1 ਸੀ ਭਾਸ਼ਾ ਨਾਲ ਜਾਣ - ਪਛਾਣ ਅਤੇ ਇਤਿਹਾਸ
- 7.2 ਸੀ ਭਾਸ਼ਾ ਨੂੰ ਮਿਡਲ ਲੇਵਲ ਭਾਸ਼ਾ ਕਿਉਂ ਕਿਹਾ ਜਾਂਦਾ ਹੈ ?
- 7.3 ਸੀ ਭਾਸ਼ਾ ਦੇ ਐਡੀਟਰ ਅਤੇ IDE ਨਾਲ ਜਾਣ ਪਛਾਣ
- 7.4 ਸੀ ਭਾਸ਼ਾ ਦਾ ਪ੍ਰੋਗਰਾਮ ਬਨਾਉਣਾ ਅਤੇ ਚਲਾਉਣਾ
- 7.5 ਸੀ ਨਾਲ ਸ਼ੁਰੂਆਤ ਕਰਨਾ
- 7.6 ਕੈਰੈਕਟਰ ਸੈਟ
- 7.7 ਟੋਕਨਜ਼: ਕੀਓਵਰਡ, ਆਈਡੈਟੀਫਾਇਰ, ਲਿਟਰਲਜ਼, ਆਪਰੇਟਰਜ਼, ਖਾਸ ਚਿੰਨ੍ਹ
- 7.8 ਵੇਰੀਏਬਲ ਅਤੇ ਕਾਂਸਟੈਂਟ ਦੀ ਧਾਰਣਾ ਅਤੇ ਇਹਨਾਂ ਦੀ ਡਿਕਲੇਰੇਸ਼ਨ
- 7.9 ਡਾਟਾ ਟਾਈਪਸ (ਕੇਵਲ ਪ੍ਰੀਮੀਟਿਵ ਡਾਟਾ ਟਾਈਪਸ)
- 7.10 ਸੀ ਵਿੱਚ ਹੈਡਰ ਫਾਈਲਾਂ
- 7.11 ਸੀ ਵਿੱਚ ਇਨਪੁੱਟ ਅਤੇ ਆਉਟਪੁੱਟ ਸਟੇਟਮੈਂਟਸ
- 7.12 ਸੀ ਭਾਸ਼ਾ ਦੇ ਪ੍ਰੋਗਰਾਮ ਦੀ ਬਣਤਰ

### 7.1 ਸੀ ਭਾਸ਼ਾ ਨਾਲ ਜਾਣ ਪਛਾਣ ਅਤੇ ਇਤਿਹਾਸ (Introduction and History of C) :

ਸੀ ਇੱਕ ਜਨਰਲ-ਪਰਪਜ਼ ਪ੍ਰੋਗਰਾਮਿੰਗ ਭਾਸ਼ਾ ਹੈ। ਸੀ ਭਾਸ਼ਾ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੇ ਐਪਲੀਕੇਸ਼ਨ ਸਾਫਟਵੇਅਰ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਵਿੱਚ ਅਸੀਂ ਵਿਜਨਸ ਐਪਲੀਕੇਸ਼ਨਾਂ, ਵਿਗਿਆਨਕ ਐਪਲੀਕੇਸ਼ਨਾਂ ਆਦਿ ਤਿਆਰ ਕਰ ਸਕਦੇ ਹਾਂ। ਇਸਦੀ ਵਰਤੋਂ ਸਿਸਟਮ ਪ੍ਰੋਗਰਾਮ ਜਿਵੇਂ ਕਿ ਓਪਰੇਟਿੰਗ ਸਿਸਟਮ, ਭਾਸ਼ਾ ਟ੍ਰਾਂਸਲੇਟਰਾਂ ਆਦਿ ਨੂੰ ਤਿਆਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਵੇਂ ਤਰ੍ਹਾਂ ਦੇ ਸਾਫਟਵੇਅਰ, ਭਾਵ ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ ਤਿਆਰ ਕਰਨ ਲਈ ਲਾਭਦਾਇਕ ਹੈ।

1960 ਵਿੱਚ ਬਹੁਤ ਸਾਰੀਆਂ ਕੰਪਿਊਟਰ ਪ੍ਰੋਗਰਾਮਿੰਗ ਭਾਸਾਵਾਂ FORTRAN, COBOL ਆਦਿ ਉੱਭਰ ਕੇ ਸਾਹਮਣੇ ਆਈਆਂ ਸਨ। ਪਰ ਇਹ ਭਾਸਾਵਾਂ ਸਿਰਫ ਖਾਸ ਕਾਰਜਾਂ ਲਈ ਵਰਤੀਆਂ ਜਾਂਦੀਆਂ ਸਨ। ਉਦਾਹਰਣ ਦੇ ਲਈ: FORTRAN (Formula Translation) ਸਿਰਫ ਵਿਗਿਆਨਕ ਕਾਰਜਾਂ ਦੇ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਸੀ ਜਦੋਂ ਕਿ COBOL (Common Business Oriented Language) ਸਿਰਫ ਵਪਾਰਕ ਕਾਰਜਾਂ ਵਾਲੇ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਸੀ। ਬਾਅਦ ਵਿੱਚ ਆਮ ਉਦੇਸ਼ਾਂ ਦੀ ਪੂਰਤੀ ਕਰਨ ਵਾਲੀ ਪ੍ਰੋਗਰਾਮਿੰਗ ਭਾਸ਼ਾ (General purpose programming language) ਨੂੰ ਵਿਕਸਤ ਕਰਨ ਲਈ ਇੱਕ ਅੰਤਰਰਾਸ਼ਟਰੀ ਕਮੇਟੀ ਬਣਾਈ ਗਈ ਸੀ। ਨਤੀਜੇ ਵਜੋਂ, 1963 ਵਿੱਚ ਕੈਮਿਕ ਯੂਨੀਵਰਸਿਟੀ (Cambridge University) ਵਿੱਚ ਸੰਯੁਕਤ ਪ੍ਰੋਗਰਾਮਿੰਗ ਭਾਸ਼ਾ Combined Programming Language (CPL) ਤਿਆਰ ਕੀਤੀ ਗਈ। ਇਸ ਭਾਸ਼ਾ ਨੂੰ ਸਿੱਖਣਾ ਅਤੇ ਲਾਗੂ ਕਰਨਾ ਬਹੁਤ ਮੁਸਕਿਲ ਸੀ। ਇਸ ਲਈ ਬਾਅਦ ਵਿੱਚ, 1967 ਵਿੱਚ,


BCPL (Basic Combined Programming Language) ਭਾਸ਼ਾ ਮਾਰਟਿਨ ਰਿਚਰਡਜ਼ ਦੁਆਰਾ ਕੈਂਬਰਿਜ਼ ਯੂਨੀਵਰਸਿਟੀ ਵਿੱਚ ਤਿਆਰ ਕੀਤੇ ਗਏ ਸੀ। ਇਸੇ ਤਰ੍ਹਾਂ B ਭਾਸ਼ਾ ਨੂੰ ਕੇਨ ਬੈਮਸਨ ਨੇ 1970 ਵਿੱਚ AT & T ਬੈਲ ਲੈਬਾਰਟਰੀ ਵਿੱਚ ਵਿਕਸਿਤ ਕੀਤਾ ਸੀ। ਪਰ ਇਹ ਦੋਵੇਂ ਭਾਸ਼ਾਵਾਂ, BCPL ਅਤੇ B, ਟਾਈਪ-ਲੈਸ (type-less) ਭਾਸ਼ਾਵਾਂ ਸਨ ਅਤੇ ਬਹੁਤ ਹੀ ਵਿਸ਼ੇਸ਼ ਸਨ। ਅੰਤ ਵਿੱਚ, 1972 ਵਿੱਚ BCPL ਅਤੇ B ਭਾਸ਼ਾਵਾਂ ਦੀਆਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦੇ ਹੋਏ ਡੈਨਿਸ ਰਿਚੀ ਦੁਆਰਾ ਸੰਯੁਕਤ ਰਾਜ ਅਮਰੀਕਾ ਦੀ AT & T ਬੈਲ ਲੈਬਾਰਟਰੀ ਵਿੱਚ C ਭਾਸ਼ਾ ਨੂੰ ਵਿਕਸਿਤ ਕੀਤਾ ਗਿਆ ਅਤੇ ਇਹ ਇੱਕ ਆਮ ਉਦੇਸ਼ ਵਾਲੀ (general-purpose) ਪ੍ਰੋਗਰਾਮਿੰਗ ਭਾਸ਼ਾ ਬਣ ਗਈ।

## 7.2 ਸੀ ਭਾਸ਼ਾ ਨੂੰ ਮਿਡਲ ਲੇਵਲ ਭਾਸ਼ਾ ਕਿਉਂ ਕਿਹਾ ਜਾਂਦਾ ਹੈ ? (Why C Language is called Middle Level Language) ?

ਸਾਰੀਆਂ ਹੀ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ: ਲੋਅ-ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ ਅਤੇ ਹਾਈ ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ।

ਲੋਅ-ਲੇਵਲ ਭਾਸ਼ਾਵਾਂ ਨੂੰ ਮਸੀਨ-ਓਰੀਅਨਟਡ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਪ੍ਰੋਗਰਾਮਰ ਨੂੰ ਹੱਲ ਕੀਤੇ ਜਾਣ ਵਾਲੇ ਪ੍ਰੋਗਰਾਮ ਦੇ ਲਾਜਿਕ ਦੀ ਬਜਾਏ ਹਾਰਡਵੇਅਰ (ਮਸੀਨ) ਦੀ ਅੰਦਰੂਨੀ ਬਣਤਰ ਉੱਪਰ ਵਧੇਰੇ ਧਿਆਨ ਕੇਂਦਰਿਤ ਕਰਨਾ ਪੈਂਦਾ ਹੈ। ਇਹਨਾਂ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਸਿੱਖਣਾ ਅਤੇ ਇਸਤੇਮਾਲ ਕਰਨਾ ਮੁਸ਼ਕਿਲ ਹੈ। ਇਹ ਭਾਸ਼ਾਵਾਂ ਮਸੀਨ ਉੱਪਰ ਨਿਰਭਰ (machine-dependent) ਸਿਸਟਮ-ਪ੍ਰੋਗਰਾਮਾਂ, ਜਿਵੇਂ ਕਿ ਓਪਰੇਟਿੰਗ ਸਿਸਟਮ, ਭਾਸ਼ਾ ਟ੍ਰਾਂਸਲੇਟਰ ਆਦਿ ਨੂੰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਭਾਸ਼ਾਵਾਂ ਦੀਆਂ ਉਦਾਹਰਣਾਂ ਅਸੈਬਲੀ ਭਾਸ਼ਾ ਅਤੇ ਮਸੀਨ ਭਾਸ਼ਾ ਹਨ।

ਹਾਈ ਲੇਵਲ ਭਾਸ਼ਾਵਾਂ ਨੂੰ ਸਮੱਸਿਆ-ਅਧਾਰਿਤ (Problem Oriented) ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਪ੍ਰੋਗਰਾਮਰ ਨੂੰ ਮਸੀਨ ਦੀ ਅੰਦਰੂਨੀ ਬਣਤਰ ਜਾਨਣ ਦੀ ਬਜਾਏ ਸਮੱਸਿਆ ਨੂੰ ਹੱਲ ਕਰਨ ਦੇ ਲਾਜਿਕ ਤੇ ਵਧੇਰੇ ਧਿਆਨ ਕੇਂਦਰਿਤ ਕਰਨਾ ਪੈਂਦਾ ਹੈ। ਇਹਨਾਂ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਸਿੱਖਣਾ ਅਤੇ ਇਸਤੇਮਾਲ ਕਰਨਾ ਆਸਾਨ ਹੁੰਦਾ ਹੈ। ਇਹ ਭਾਸ਼ਾਵਾਂ ਵੱਖ-ਵੱਖ ਕਿਸਮਾਂ ਦੇ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਲਿਖਣ ਲਈ ਵਰਤੀਆਂ ਜਾ ਸਕਦੀਆਂ ਹਨ, ਜਿਵੇਂ ਕਿ ਵਪਾਰਕ ਕਾਰਜਾਂ, ਵਿਗਿਆਨਕ ਕਾਰਜਾਂ ਆਦਿ ਨਾਲ ਸੰਬੰਧਤ ਪ੍ਰੋਗਰਾਮ ਬਣਾਉਣ ਲਈ। ਇਨ੍ਹਾਂ ਭਾਸ਼ਾਵਾਂ ਦੀਆਂ ਉਦਾਹਰਣਾਂ ਹਨ: FORTRAN, COBOL, Pascal, C++, Java ਆਦਿ।



ਚਿੱਤਰ 7.1 ਸੀ-ਭਾਸ਼ਾ - ਮਿਡਲ ਲੇਵਲ ਭਾਸ਼ਾ

ਸੀ ਭਾਸ਼ਾ ਵਿੱਚ ਇਹਨਾਂ ਦੋਵੇਂ ਕਿਸਮਾਂ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ, ਭਾਵ ਲੋਅ-ਲੇਵਲ ਅਤੇ ਹਾਈ-ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਸਮਰੱਥਾ ਹੈ। ਇਸਦਾ ਅਰਥ ਇਹ ਹੈ ਕਿ ਸੀ ਭਾਸ਼ਾ ਦੋਵੇਂ ਤਰ੍ਹਾਂ ਦੇ ਪ੍ਰੋਗਰਾਮਾ- ਸਿਸਟਮ ਪ੍ਰੋਗਰਾਮ ਅਤੇ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਲਿਖਣ ਲਈ ਢੁਕਵੀਂ ਹੈ। ਇਸ ਤਰ੍ਹਾਂ ਸੀ-ਭਾਸ਼ਾ ਇਕ ਅਜਿਹੀ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਉਪਰੋਕਤ ਦੋਵੇਂ ਕਿਸਮਾਂ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ (ਹਾਈ ਲੇਵਲ ਅਤੇ ਲੋਅ ਲੇਵਲ) ਦੇ ਵਿੱਚਕਾਰ ਖੜ੍ਹੀ ਹੈ। ਇਸ ਲਈ ਸੀ ਭਾਸ਼ਾ ਨੂੰ ਮਿਡਲ ਲੇਵਲ ਭਾਸ਼ਾ ਕਿਹਾ ਜਾਂਦਾ ਹੈ।

ਹਾਲਾਂਕਿ, ਮਿਡਲ ਲੇਵਲ ਭਾਸ਼ਾ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਕੋਈ ਵਿਸ਼ੇਸ਼ ਸ਼੍ਰੇਣੀ ਨਹੀਂ ਹੈ, ਇਹ ਸਿਰਫ ਸੀ ਭਾਸ਼ਾ ਦੀਆਂ ਵਿਸ਼ੇਸ਼ ਸਮਰੱਥਾਵਾਂ ਦੇ ਕਾਰਨ ਹੈ ਜੋ ਇਸਨੂੰ ਮਿਡਲ ਲੇਵਲ ਪ੍ਰੋਗਰਾਮਿੰਗ ਭਾਸ਼ਾ ਵੱਜ਼ਾਂ ਜਾਣਿਆ ਜਾਂਦਾ ਹੈ।

### 7.3 ਸੀ ਭਾਸ਼ਾ ਦੇ ਐਡੀਟਰ ਅਤੇ IDEs ਨਾਲ ਜਾਣ ਪਛਾਣ (Intro to C Editors & IDEs)


�ਡੀਟਰ ਉਹ ਪ੍ਰੋਗਰਾਮ ਹੁੰਦੇ ਹਨ ਜੋ ਪ੍ਰੋਗਰਾਮਿੰਗ ਭਾਸ਼ਾਵਾਂ ਦੇ ਸੋਰਸ ਕੋਡ ਲਿਖਣ ਲਈ ਲਾਭਦਾਇਕ ਹੁੰਦੇ ਹਨ। ਬਹੁਤ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਦੇ ਪ੍ਰੋਗਰਾਮ ਲਿਖਣ ਲਈ ਉਹਨਾਂ ਦੇ ਆਪਣੇ ਐਡੀਟਰ ਹੁੰਦੇ ਹਨ, ਜਿਵੇਂ ਕਿ C, Pascal ਆਦਿ। ਪਰ ਕੁਝ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਪ੍ਰੋਗਰਾਮ ਲਿਖਣ ਲਈ ਆਪਣਾ ਐਡੀਟਰ ਨਹੀਂ ਹੁੰਦਾ, ਜਿਵੇਂ ਕਿ Java ਆਦਿ। ਜਾਵਾ ਪ੍ਰੋਗਰਾਮ ਨੂੰ ਕਿਸੇ ਵੀ ਸਧਾਰਨ ਟੈਕਸਟ ਐਡੀਟਰ ਪ੍ਰੋਗਰਾਮ ਵਿੱਚ ਲਿਖਿਆ ਜਾ ਸਕਦਾ ਹੈ। ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਸੋਰਸ-ਪ੍ਰੋਗਰਾਮ ਲਿਖਣ ਤੋਂ ਬਾਅਦ, ਉਹਨਾਂ ਨੂੰ ਕੰਪਿਊਟਰਾਂ ਦੁਆਰਾ ਚਲਾਉਣ ਯੋਗ ਬਨਾਉਣ ਲਈ ਕੰਪਾਇਲ ਕੀਤਾ ਜਾਂਦਾ ਹੈ। ਇਹਨਾਂ ਸੋਰਸ ਪ੍ਰੋਗਰਾਮਾਂ ਨੂੰ ਉਨ੍ਹਾਂ ਦੇ ਸੰਬੰਧਿਤ ਕੰਪਾਇਲਰਾਂ ਦੁਆਰਾ ਹੀ ਕੰਪਾਇਲ ਕੀਤਾ ਜਾ ਸਕਦਾ ਹੈ।

ਬਹੁਤ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ IDEs ਦਾ ਪ੍ਰਯੋਗ ਵੀ ਕਰਦੀਆਂ ਹਨ। IDE ਦਾ ਅਰਥ **Integrated Development Environment (IDE)** ਹੈ। ਇੰਟੋਗਰੇਟਡ ਡਿਵੈਲਪਮੈਂਟ ਇਨਵਾਇਰਮੈਂਟ (IDE) ਨੂੰ ਇੱਕ ਅਜਿਹੇ ਸਾਫਟਵੇਅਰ ਵਜੋਂ ਪਰਿਭਾਸਤ ਕੀਤਾ ਜਾ ਸਕਦਾ ਹੈ ਜੋ ਇਸਦੇ ਯੂਜ਼ਰ ਨੂੰ ਪ੍ਰੋਗਰਾਮਾਂ ਨੂੰ ਲਿਖਣ ਦੇ ਵਾਤਾਵਰਣ (ਐਡੀਟਰ) ਦੇ ਨਾਲ-ਨਾਲ ਪ੍ਰੋਗਰਾਮਾਂ ਨੂੰ ਕੰਪਾਈਲ ਕਰਨ, ਚਲਾਉਣ, ਟੈਸਟ ਕਰਨ ਅਤੇ ਡੀਬੱਗ ਕਰਨ ਦੇ ਟੂਲਜ਼ ਵੀ ਪ੍ਰਦਾਨ ਕਰਦਾ ਹੈ। ਆਮ ਤੌਰ 'ਤੇ ਆਧੁਨਿਕ IDE ਸਾਫਟਵੇਅਰ ਬਹੁਤ ਉਪਭੋਗਤਾ-ਅਨੁਕੂਲ (User-Friendly) ਹੁੰਦੇ ਹਨ। ਇਹ ਵਰਤਣ ਵਿੱਚ ਅਸਾਨ-ਇੰਟਰਫੇਸ ਪ੍ਰਦਾਨ ਕਰਦੇ ਹਨ। ਇਹ IDE ਪ੍ਰੋਗਰਾਮਰ ਨੂੰ ਗ੍ਰਾਫਿਕਲ ਯੂਜ਼ਰ ਇੰਟਰਫੇਸ, ਸਿੰਟੈਕਸ ਸੰਬੰਧੀ ਸੁਝਾਅ, ਐਡੀਟਰ, ਪਲੱਗਾਇਨਸ (Plugins) ਅਤੇ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵੀ ਪ੍ਰਦਾਨ ਕਰਦੇ ਹਨ।

C ਵਿੱਚ ਪ੍ਰੋਗਰਾਮਿੰਗ ਕਰਨ ਲਈ ਬਹੁਤ ਸਾਰੇ IDEs ਉਪਲੱਬਧ ਹਨ, ਜਿਨ੍ਹਾਂ ਵਿਚੋਂ ਕੁੱਝ ਆਮ ਵਰਤੇ ਜਾਣ ਵਾਲੇ IDEs ਹੇਠਾਂ ਦਿੱਤੇ ਗਏ ਹਨ:

- Turbo C
- Code Blocks
- Eclipse
- Code Lite
- Net Beans
- Dev C++ ਆਦਿ


ਸੀ ਭਾਸ਼ਾ ਵਿੱਚ ਪ੍ਰੋਗਰਾਮਿੰਗ ਕਰਨ ਲਈ Turbo C ਇੱਕ ਬਹੁਤ ਪੁਰਾਣਾ IDE ਹੈ। ਇਹ ਬੋਰਲੈਂਡ (Borland) ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਸਭ ਤੋਂ ਪਹਿਲਾਂ 1987 ਵਿੱਚ ਪੇਸ਼ ਕੀਤਾ ਗਿਆ ਸੀ। ਉਸ ਸਮੇਂ Turbo C



ਚਿੱਤਰ 7.2 Turbo C/C++ IDE ਇੰਟਰਫੇਸ

ਆਪਣੇ ਛੋਟੇ (Compact) ਅਕਾਰ, ਵਿਆਪਕ ਦਸਤਾਵੇਜ਼ (Comprehensive manual), ਤੇਜ਼ ਕੰਪਾਈਲਿੰਗ ਸਪੀਡ ਅਤੇ ਘੱਟ ਕੀਮਤ ਲਈ ਜਾਣਿਆ ਜਾਂਦਾ ਸੀ। ਪਰ Turbo C ਅੱਜ-ਕੱਲ ਦੇ ਨਵੇਂ ਓਪਰੇਟਿੰਗ ਸਿਸਟਮਾਂ ਜਿਵੇਂ ਕਿ ਵਿੰਡੋਜ਼ 7, ਵਿੰਡੋਜ਼ 8 ਅਤੇ ਵਿੰਡੋਜ਼ 10 ਲਈ ਕਾਫੀ ਪੁਰਾਣਾ ਹੋ ਚੁਕਿਆ ਹੈ। ਇਹਨਾਂ ਓਪਰੇਟਿੰਗ ਸਿਸਟਮਾਂ ਵਿੱਚ ਅਨੁਕੂਲਤਾ ਦੇ ਮੁੱਦਿਆਂ (compatibility issues) ਕਾਰਨ ਪ੍ਰੋਗਰਾਮਰਾਂ ਨੂੰ Turbo C ਦੀ ਵਰਤੋਂ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀ ਵਿੱਚ ਪ੍ਰੋਗਰਾਮਿੰਗ ਲਈ ਬਹੁਤ ਸਾਰੇ ਆਧੁਨਿਕ IDE ਤਿਆਰ ਕੀਤੇ ਗਏ ਹਨ ਜੋ ਆਧੁਨਿਕ ਓਪਰੇਟਿੰਗ ਸਿਸਟਮਾਂ ਵਿੱਚ ਵਧੀਆ ਢੰਗ ਨਾਲ ਕੰਮ ਕਰਦੇ ਹਨ।

ਪ੍ਰੋਗਰਾਮਿੰਗ ਭਾਸ਼ਾ C/C++ ਵਿੱਚ ਪ੍ਰੋਗਰਾਮਿੰਗ ਲਈ Code :: Blocks ਇੱਕ ਪ੍ਰਸਿੱਧ ਅਤੇ ਆਧੁਨਿਕ IDE ਹੈ। ਇਹ ਇੱਕ ਮੁਫਤ ਉਪਨ ਸੋਰਸ, ਐਕਸਟੈਂਸੀਬਲ (extensible) ਅਤੇ ਕਨਫਿਗਰੇਬਲ (configurable), ਕਰਾਸ ਪਲੇਟਫਾਰਮ (cross platform) IDE ਹੈ। ਇਹ ਪ੍ਰੋਗਰਾਮਰ ਨੂੰ ਆਦਰਸ਼ ਵਿਸ਼ੇਸ਼ਤਾਵਾਂ (ideal features) ਪ੍ਰਦਾਨ ਕਰਦਾ ਹੈ। ਇਹ ਇੱਕਸਾਰ (uniform) ਯੂਜ਼ਰ ਇੰਟਰਫੇਸ ਪ੍ਰਦਾਨ ਕਰਦਾ ਹੈ। ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਹੋਰ ਯੂਜ਼ਰਾਂ ਦੁਆਰਾ ਤਿਆਰ ਕੀਤੇ ਪਲੱਗਿੰਗ (plugins) ਦੀ ਵਰਤੋਂ ਕਰਕੇ ਇਸ IDE ਦੀ ਕਾਰਜਸ਼ੀਲਤਾ (functionality) ਨੂੰ ਵਧਾ ਸਕਦੇ ਹਾਂ।



ਚਿੱਤਰ 7.3 Code::Blocks IDE ਦਾ ਇੰਟਰਫੇਸ

**Code::Blocks** ਪ੍ਰੋਗਰਾਮਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਜੋ ਹੇਠਾਂ ਦਿੱਤੀਆਂ ਗਈਆਂ ਹਨ:

- ਇਹ Windows, Linux ਅਤੇ Mac OS X ਉੱਪਰ ਵੀ ਕੰਮ ਕਰਦਾ ਹੈ।
- ਇਹ ਕੋਡ ਦੀ ਕੰਪਾਈਲੇਸ਼ਨ, ਡਿੱਬਗਿੰਗ, ਕਵਰੇਜ, ਪ੍ਰਫਾਈਲਿੰਗ, ਅਤੇ ਆਟੋ ਕੰਪਲੀਸ਼ਨ ਆਦਿ ਕੰਮਾਂ ਵਿੱਚ ਮਦਦ ਪ੍ਰਦਾਨ ਕਰਦਾ ਹੈ।
- ਇਹ ਕਈ ਕੰਪਾਈਲਰਾਂ ਨੂੰ ਸਪੋਰਟ (support) ਕਰਦਾ ਹੈ ਜਿਸ ਵਿੱਚ GCC, Mingw, clang, Borland C++ 5.5, ਆਦਿ ਸ਼ਾਮਲ ਹਨ।
- ਇਹ ਬਹੁਤ ਤੇਜ਼ ਹੈ, ਇਸ ਵਿੱਚ make files ਬਨਾਉਣ ਦੀ ਜ਼ਰੂਰਤ ਨਹੀਂ ਪੈਂਦੀ।
- ਇਹ ਡਿੱਬਗਿੰਗ ਲਈ ਬ੍ਰੇਕ-ਪੂਆਂਝਿਟਸ (breakpoints) ਨੂੰ ਪੂਰਨ ਰੂਪ ਵਿੱਚ ਸਪੋਰਟ (support) ਕਰਦਾ ਹੈ ਜਿਸ ਵਿੱਚ code breakpoints, data breakpoints, breakpoint conditions ਆਦਿ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਸ਼ਾਮਲ ਹਨ।
- ਇਸਨੂੰ ਇਸਦੇ ਪਲੱਗਿੰਗ (plugins) ਦੀ ਸਹਾਇਤਾ ਨਾਲ ਪੂਰੀ ਤਰ੍ਹਾਂ ਕਨਫਿਗਰ (configure) ਅਤੇ ਐਕਸਟੈਂਡ (extend) ਕਰਨ ਯੋਗ ਬਣਾਇਆ ਗਿਆ ਹੈ।

- ਇਹ ਅਜਿਹਾ ਵਰਕਸਪੇਸ ਪ੍ਰਦਾਨ ਕਰਦਾ ਹੈ ਜਿਸ ਵਿੱਚ ਪ੍ਰੋਜੈਕਟਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ।
- ਇਹ Custom memory dump ਅਤੇ syntax highlighting ਦੀ ਸੁਵਿਧਾ ਪ੍ਰਦਾਨ ਕਰਦਾ ਹੈ।
- ਇਹ ਕੋਡ ਅਨੈਲੋਸਿਸ (code analysis) ਆਦਿ ਦੀ ਸਹਲਤ ਵੀ ਪ੍ਰਦਾਨ ਕਰਦਾ ਹੈ।

Code::Blocks IDE ਨੂੰ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ:

<http://www.codeblocks.org/downloads>

ਬਜ਼ਾਰ ਵਿੱਚ ਉਪਲੱਬਧ ਨਵੇਂ ਜਾਂ ਪੁਰਾਣੇ ਕਿਸੇ ਵੀ C/C++ IDE ਦੀ ਵਰਤੋਂ ਕਰਦੇ ਹੋਏ ਇਸ ਪਾਠ ਵਿੱਚ ਦੱਸੇ ਪ੍ਰੋਗਰਾਮ ਬਣਾਏ ਜਾ ਸਕਦੇ ਹਨ।

## 7.4 ਸੀ ਭਾਸ਼ਾ ਦਾ ਪ੍ਰੋਗਰਾਮ ਬਨਾਉਣਾ ਅਤੇ ਚਲਾਉਣਾ (Creating and Executing C Programs)

ਸੀ ਭਾਸ਼ਾ ਦੇ ਪ੍ਰੋਗਰਾਮ ਨੂੰ ਬਨਾਉਣ ਲਈ ਹੇਠ ਲਿਖੇ ਸਟੈਪ ਵਰਤੋਂ ਜਾ ਸਕਦੇ ਹਨ:

1. ਪ੍ਰੋਗਰਾਮ ਦਾ algorithm ਤਿਆਰ ਕਰੋ।
2. ਕਿਸੇ ਵੀ ਟੈਕਸਟ ਐਡੀਟਰ ਜਾਂ ਸੀ ਭਾਸ਼ਾ ਨੂੰ ਸਪੋਰਟ ਕਰਨ ਵਾਲੇ IDE ਦੀ ਵਰਤੋਂ ਨਾਲ ਸੀ ਭਾਸ਼ਾ ਦਾ ਪ੍ਰੋਗਰਾਮ ਤਿਆਰ ਕਰੋ।
3. ਪ੍ਰੋਗਰਾਮ ਨੂੰ ਫਾਈਲ ਦਾ ਨਾਮ ਦੇਣ ਤੋਂ ਬਾਅਦ C ਐਕਸਟੈਂਸ਼ਨ ਲਿਖਕੇ ਸੇਵ ਕਰੋ।
4. ਪ੍ਰੋਗਰਾਮ ਨੂੰ ਕੰਪਾਈਲ ਕਰੋ।
5. ਜੇਕਰ ਪ੍ਰੋਗਰਾਮ ਵਿੱਚ ਸਿੱਟੈਕਸ ਦੀ ਗਲਤੀ ਹੋਵੇ ਤਾਂ ਉਸਨੂੰ ਠੀਕ ਕਰੋ ਅਤੇ ਸਟੈਪ 4 ਨੂੰ ਦੁਹਰਾਓ।
6. ਪ੍ਰੋਗਰਾਮ ਨੂੰ ਰਨ (Execute) ਕਰੋ।
7. ਆਉਟਪੁੱਟ ਵਿੱਡੋ ਵਿੱਚ ਅਉਟਪੁੱਟ ਨੂੰ ਦੇਖੋ।

## 7.5 ਸੀ ਨਾਲ ਮੁਰੁਆਤ ਕਰਨਾ (Getting Started with C) :

ਮਨੁੱਖਾਂ ਨਾਲ ਸੰਚਾਰ ਕਰਨ ਲਈ ਅਸੀਂ ਕੁਦਰਤੀ ਭਾਸ਼ਾਵਾਂ, ਜਿਵੇਂ ਕਿ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਆਦਿ ਦੀ ਵਰਤੋਂ ਕਰਦੇ ਹਨ। ਪਰ ਕੰਪਿਊਟਰਾਂ ਨਾਲ ਸੰਚਾਰ ਕਰਨ ਲਈ ਅਸੀਂ ਸਿਰਫ ਉਹੀ ਭਾਸ਼ਾਵਾਂ ਦੀ ਵਰਤੋਂ ਕਰ ਸਕਦੇ ਹਾਂ ਜਿਹੜੀਆਂ ਕੰਪਿਊਟਰ ਸਿਸਟਮ ਦੁਆਰਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਮਝੀਆ ਜਾ ਸਕਦੀਆਂ ਹਨ। ਇਹਨਾਂ ਭਾਸ਼ਾਵਾਂ ਨੂੰ ਹੀ ਪ੍ਰੋਗਰਾਮਿੰਗ ਭਾਸ਼ਾਵਾਂ ਕਿਹਾ ਜਾਂਦਾ ਹੈ। ਸੀ ਇੱਕ ਪ੍ਰੋਗਰਾਮਿੰਗ ਭਾਸ਼ਾ ਹੈ। ਜਿਵੇਂ ਕਿ ਸਾਨੂੰ ਕਿਸੇ ਵੀ ਕੁਦਰਤੀ ਭਾਸ਼ਾ ਦੀ ਵਰਤੋਂ ਕਰਨ ਤੋਂ ਪਹਿਲਾਂ ਇਸਨੂੰ ਸਿੱਖਣਾ ਪੈਂਦਾ ਹੈ, ਠੀਕ ਉਸੇ ਤਰ੍ਹਾਂ ਸਾਨੂੰ ਕੰਪਿਊਟਰਾਂ ਨਾਲ ਸੰਚਾਰ (communication) ਕਰਨ ਲਈ ਪ੍ਰੋਗਰਾਮਿੰਗ ਭਾਸ਼ਾਵਾਂ ਵੀ ਸਿੱਖਣੀਆਂ ਪੈਂਦੀਆਂ ਹਨ। ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਸਿੱਖਣਾ ਵੀ ਕਿਸੇ ਵੀ ਕੁਦਰਤੀ ਭਾਸ਼ਾ, ਜਿਵੇਂ ਹਿੰਦੀ, ਪੰਜਾਬੀ ਆਦਿ, ਨੂੰ ਸਿੱਖਣ ਵਾਂਗ ਹੀ ਹੁੰਦਾ ਹੈ।

ਕੁਦਰਤੀ ਭਾਸ਼ਾਵਾਂ, ਜਿਵੇਂ ਕਿ ਅੰਗਰੇਜ਼ੀ, ਹਿੰਦੀ ਅਤੇ ਸਿੱਖਣ ਦੇ ਸਟੈਪ

ਪ੍ਰੋਗਰਾਮਿੰਗ ਭਾਸ਼ਾਵਾਂ, ਜਿਵੇਂ ਕਿ ਸੀ, ਨੂੰ ਸਿੱਖਣ ਦੇ ਸਟੈਪ

ਅੰਗਰੇਜ਼ੀ ਵਿਚ ਵਰਤੋਂ ਜਾਣ ਵਾਲੇ ਕਰੈਕਟਰ ਅਤੇ ਚਿੰਨ੍ਹ

ਕਰੈਕਟਰਾਂ ਦੀ ਵਰਤੋਂ ਨਾਲ ਸ਼ਬਦ ਬਨਾਉਣੇ

ਸ਼ਬਦਾਂ ਅਤੇ ਚਿੰਨ੍ਹਾਂ ਦੀ ਵਰਤੋਂ ਨਾਲ ਵਾਕ ਬਨਾਉਣੇ

ਵਾਕਾਂ ਦੀ ਵਰਤੋਂ ਨਾਲ ਪੈਰਾ ਬਨਾਉਣਾ

ਸੀ ਭਾਸ਼ਾ ਵਿਚ ਵਰਤੋਂ ਜਾਣ ਵਾਲੇ ਕਰੈਕਟਰ, ਅੰਕ ਅਤੇ ਚਿੰਨ੍ਹ

ਉਪਰ ਦਿੱਤੇ ਕਰੈਕਟਰ ਸੈਟ ਦੀ ਵਰਤੋਂ ਨਾਲ ਵੱਖ-ਵੱਖ ਕਿਸਮਾਂ ਦੇ ਟੋਕਨ ਬਨਾਉਣਾ

ਟੋਕਨਾਂ ਦੀ ਵਰਤੋਂ ਨਾਲ ਹਦਾਇਤਾਂ ਬਨਾਉਣਾ

ਹਦਾਇਤਾਂ ਦੀ ਵਰਤੋਂ ਨਾਲ ਪ੍ਰੋਗਰਾਮ ਬਨਾਉਣਾ

ਚਿੱਤਰ 7.4 ਕੁਦਰਤੀ ਅਤੇ ਕੰਪਿਊਟਰ ਭਾਸ਼ਾਵਾਂ ਨੂੰ ਸਿੱਖਣ ਵਿਚ ਸਮਾਨਤਾ

ਕੁਦਰਤੀ ਭਾਸ਼ਾਵਾਂ (ਜਿਵੇਂ ਕਿ ਅੰਗਰੇਜ਼ੀ, ਹਿੰਦੀ, ਪੰਜਾਬੀ, ਆਦਿ) ਅਤੇ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ (ਜਿਵੇਂ ਕਿ C, C++, JAVA, ਆਦਿ) ਦੇ ਵਿੱਚਕਾਰ ਇੱਕ ਬਹੁਤ ਹੀ ਨਜ਼ਦੀਕੀ ਸਮਾਨਤਾ ਹੈ। ਕਿਸੇ ਵੀ ਕੁਦਰਤੀ ਭਾਸ਼ਾ ਨੂੰ ਸਿੱਖਣ ਦਾ ਰਵਾਇਤੀ ਢੰਗ (ਉਦਾਹਰਣ ਵਜੋਂ ਅੰਗਰੇਜ਼ੀ ਭਾਸ਼ਾ) ਇਹ ਹੈ ਕਿ ਸਭ ਤੋਂ ਪਹਿਲਾਂ ਭਾਸ਼ਾ ਵਿੱਚ ਵਰਤੋਂ ਜਾਣ ਵਾਲੇ ਅੱਖਰਾਂ ਨੂੰ ਸਿੱਖਿਆ ਜਾਂਦਾ ਹੈ, ਫਿਰ ਇਨ੍ਹਾਂ ਅੱਖਰਾਂ ਨੂੰ ਸ਼ਬਦ ਬਣਾਉਣ ਲਈ ਜੋੜਨਾ ਸਿੱਖਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਵਾਕਾਂ ਨੂੰ ਜੋੜਿਆ ਜਾਂਦਾ ਹੈ ਅਤੇ ਵਾਕਾਂ ਨੂੰ ਜੋੜ ਕੇ ਪੈਰੇ ਬਣਾਉਣੇ ਸਿੱਖੇ ਜਾਂਦੇ ਹਨ। ਕਿਸੇ ਵੀ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ, ਉਦਾਹਰਣ ਲਈ ਸੀ, ਨੂੰ ਵੀ ਇਸੇ ਤਰ੍ਹਾਂ ਹੀ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ।

ਇਸ ਲਈ ਪ੍ਰੋਗਰਾਮਾਂ ਨੂੰ ਕਿਵੇਂ ਲਿਖਣਾ ਹੈ ਇਹ ਸਿੱਧਾ ਸਿੱਖਣ ਦੀ ਬਜਾਏ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੀ ਭਾਸ਼ਾ ਵਿੱਚ ਕਿਹੜੇ ਅੱਖਰ, ਨੰਬਰ ਅਤੇ ਚਿੰਨ੍ਹ ਵਰਤੇ ਜਾਂਦੇ ਹਨ। ਫਿਰ ਇਨ੍ਹਾਂ ਦੀ ਵਰਤੋਂ ਨਾਲ ਵੱਖ-ਵੱਖ ਟੋਕਨਾਂ ਨੂੰ ਕਿਵੇਂ ਬਣਾਇਆ ਜਾਂਦਾ ਹੈ। ਅੰਤ ਵਿੱਚ, ਇਹਨਾਂ ਟੋਕਨਾਂ ਨੂੰ ਜੋੜ ਕੇ ਹਦਾਇਤਾਂ ਨੂੰ ਕਿਵੇਂ ਬਣਾਇਆ ਜਾਂਦਾ ਹੈ, ਇਹ ਸਿੱਖਿਆ ਜਾਂਦਾ ਹੈ। ਹਦਾਇਤਾਂ ਦਾ ਇੱਕ ਸਮੂਹ, ਆਖਿਰ ਵਿੱਚ, ਇੱਕ ਪ੍ਰੋਗਰਾਮ ਤਿਆਰ ਕਰਨ ਲਈ ਜੋੜਿਆ ਜਾਵੇਗਾ। ਕੁਦਰਤੀ ਅਤੇ ਕੰਪਿਊਟਰ ਪ੍ਰੋਗਰਾਮਿੰਗ ਭਾਸਾਵਾਂ ਸਿੱਖਣ ਦੀ ਇਸ ਸਮਾਨਤਾ ਨੂੰ ਚਿੱਤਰ 7.4 ਦੀ ਵਰਤੋਂ ਕਰਕੇ ਦਰਸਾਇਆ ਜਾ ਸਕਦਾ ਹੈ।

## 7.6 ਕਰੈਕਟਰ ਸੈਟ (Character Set) :


ਇਹ ਕਿਸੇ ਵੀ ਭਾਸ਼ਾ, ਚਾਹੇ ਉਹ ਕੁਦਰਤੀ ਹੋਵੇ ਜਾਂ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ, ਨੂੰ ਸਿੱਖਣ ਦਾ ਪਹਿਲਾ ਸਟੈਪ ਹੈ। ਅਸੀਂ ਕੋਈ ਵੀ ਭਾਸਾ ਤਾਂ ਹੀ ਸਿੱਖ ਸਕਦੇ ਹਾਂ ਜੇ ਅਸੀਂ ਉਸ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਅੱਖਰਾਂ ਅਤੇ ਚਿੰਨ੍ਹਾਂ ਦੀ ਜਾਣਕਾਰੀ ਰੱਖਦੇ ਹਾਂ। ਇਸਲਈ ਸੀ ਭਾਸ਼ਾ ਸਿੱਖਣ ਤੋਂ ਪਹਿਲਾਂ ਸਾਨੂੰ ਇਸ ਵਿੱਚ ਵਰਤੇ ਜਾਣ ਵਾਲੇ ਕਰੈਕਟਰਾਂ ਅਤੇ ਚਿੰਨ੍ਹਾਂ ਤੋਂ ਜਾਣੂੰ ਹੋਣਾ ਚਾਹੀਦਾ ਹੈ। ਸੀ ਭਾਸ਼ਾ ASCII (ਅਮੇਰੀਕਨ ਸਟੈਂਡਰਡ ਕੋਡ ਫਾਰ ਇਨਫਰਮੇਸ਼ਨ ਇੰਟਰਚੇਂਜ਼) ਕਰੈਕਟਰ ਸੈਟ ਦਾ ਸਮਰਥਨ (supports) ਕਰਦੀ ਹੈ। ਸੀ ਭਾਸ਼ਾ ਵਿੱਚ ਹੇਠਾਂ ਦਿੱਤੇ ਅੱਖਰ ਅਤੇ ਚਿੰਨ੍ਹ ਵਰਤੇ ਜਾ ਸਕਦੇ ਹਨ:

- ਅੰਗਰੇਜ਼ੀ ਭਾਸ਼ਾ ਦੇ ਛੋਟੇ ਵੱਡੇ ਅੱਖਰ (A to Z, a to z)
- ਅੰਕ (0 to 9)
- ਖਾਸ ਚਿੰਨ੍ਹ (ਕੀਅ-ਬੋਰਡ ਉੱਪਰ ਮੌਜੂਦ ਸਾਰੇ ਪਿੰਟੇਬਲ ਚਿੰਨ੍ਹ, ਉਦਾਹਰਨ ਲਈ : ! @ # \$ % ^ & \* ( ) - \_ + = { } [ ] ; : ' " < , > . ? / | \ etc.)
- ਕੁੱਝ ਨਾਨ-ਪਿੰਟੇਬਲ ਕਰੈਕਟਰ (ਉਦਾਹਰਣ ਲਈ : \n (new-line character), \t (horizontal-tab character), \a (alert character), ਆਦਿ)

ਉੱਪਰ ਦਿੱਤੇ ਗਏ ਸਾਰੇ ਕਰੈਕਟਰਾਂ ਅਤੇ ਚਿੰਨ੍ਹਾਂ ਦੇ ਸਮੂਹ ਨੂੰ ਸੀ ਭਾਸ਼ਾ ਦਾ ਕਰੈਕਟਰ ਸੈਟ ਕਿਹਾ ਜਾਂਦਾ ਹੈ।

## 7.7 ਟੋਕਨਜ਼ (Tokens) :

ਟੋਕਨ ਅੰਗਰੇਜ਼ੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਅਤੇ ਵਿਰਾਮ ਚਿੰਨ੍ਹਾਂ ਵਰਗੇ ਹੁੰਦੇ ਹਨ। ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਵਿੱਚ, ਜਿਵੇਂ ਕਿ ਸੀ ਭਾਸ਼ਾ ਵਿੱਚ, ਇੱਕ ਪ੍ਰੋਗਰਾਮ ਟੋਕਨਾਂ ਦਾ ਬਣਿਆ ਹੁੰਦਾ ਹੈ। ਟੋਕਨ ਇੱਕ ਪ੍ਰੋਗਰਾਮ ਵਿੱਚ ਸਭ ਤੋਂ ਛੋਟੀਆਂ ਵਿਅਕਤੀਗਤ ਇਕਾਈਆਂ (smallest individual units) ਹੁੰਦੀਆਂ ਹਨ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, ਇੱਕ ਸੀ-ਪ੍ਰੋਗਰਾਮ ਵਿੱਚ ਪੰਜ ਕਿਸਮਾਂ ਦੇ ਟੋਕਨ ਹੋ ਸਕਦੇ ਹਨ:



ਚਿੱਤਰ 7.5 ਉਦਾਹਰਣਾਂ ਸਹਿਤ ਵੱਖ-ਵੱਖ ਕਿਸਮਾਂ ਦੇ ਟੋਕਨ

ਇਹਨਾਂ ਟੋਕਨਜ਼ ਸੰਬੰਧੀ ਢੁੱਕਵੀਆਂ ਉਦਾਹਰਣਾਂ ਸਹਿਤ ਜਾਣਕਾਰੀ ਹੇਠਾਂ ਦਿੱਤੀ ਗਈ ਹੈ :

### 7.7.1 ਕੀਵਰਡਜ਼

ਕੀਵਰਡਜ਼ ਨੂੰ ਰਿਜ਼ਰਵ ਵਰਡਜ਼ (reserve words) ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਸੀ ਭਾਸ਼ਾ ਦੇ ਕੰਪਾਈਲਰ ਵਿੱਚ ਪਹਿਲਾਂ ਤੋਂ ਹੀ ਪਰਿਭਾਸ਼ਿਤ ਹੁੰਦੇ ਹਨ। ਇਨ੍ਹਾਂ ਸ਼ਬਦਾਂ ਦਾ ਅਰਥ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤਾ ਗਿਆ ਹੁੰਦਾ

ਹੈ। ਇਹਨਾਂ ਦੀ ਵਰਤੋਂ ਉਹਨਾਂ ਵਿਸ਼ੇਸ਼ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਜਿਸ ਮੰਤਵ ਲਈ ਉਨ੍ਹਾਂ ਨੂੰ ਪਰਿਭਾਸ਼ਤ ਕੀਤਾ ਗਿਆ ਸੀ। ਅਸੀਂ ਇਹਨਾਂ ਦੇ ਅਰਥ ਨਹੀਂ ਬਦਲ ਸਕਦੇ। Turbo C ਵਿੱਚ ਇਹਨਾਂ ਸ਼ਬਦਾਂ ਨੂੰ ਚਿੱਟੇ ਰੰਗ ਵਿੱਚ ਦਿਖਾਇਆ ਜਾਂਦਾ ਹੈ ਜਦੋਂ ਕਿ code::blocks ਵਿੱਚ ਇਹ ਸ਼ਬਦ ਨੀਲੇ ਰੰਗ ਵਿੱਚ ਦਰਸਾਏ ਜਾਂਦੇ ਹਨ। ਸੀ ਭਾਸਾ ਵਿੱਚ 32 ਕੀਵਰਡ ਹੁੰਦੇ ਹਨ ਪਰ ਨਵੇਂ ਸੀ ਭਾਸਾ ਕੰਪਾਈਲਰਾਂ ਵਿੱਚ ਕੁਝ ਹੋਰ ਕੀਵਰਡਸ ਵੀ ਸ਼ਾਮਲ ਕੀਤੇ ਗਏ ਹਨ। ਹੇਠਾਂ ਦਿੱਤੀ ਸਾਰਣੀ ਉਹਨਾਂ 32 ਕੀਵਰਡਸ ਦੀ ਸੂਚੀ ਹੈ ਜੋ ਸੀ ਭਾਸਾ ਦੇ ਸਾਰੇ ਕੰਪਾਈਲਰਾਂ ਵਿੱਚ ਹੁੰਦੇ ਹਨ:

### ਟੇਬਲ : 7.1- ਕੀਵਰਡਾਂ ਦੀ ਸੂਚੀ

auto	const	double	float	int	short	struct	unsigned
break	continue	else	for	long	signed	switch	void
case	default	enum	goto	register	sizeof	typedef	volatile
char	do	extern	if	return	static	union	while

ਇਹ ਕੀਵਰਡ ਪ੍ਰੋਗਰਾਮ ਵਿੱਚ ਜਿੱਥੇ ਵੀ ਲੋੜੀਂਦੇ ਹੋਣ ਉਥੇ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੀ ਪ੍ਰੋਗਰਾਮਾਂ ਵਿੱਚ ਸਾਰੇ ਕੀਵਰਡ ਅੰਗਰੇਜ਼ੀ ਦੇ ਸਿਰਫ ਛੋਟੇ ਅੱਖਰਾਂ ਵਿੱਚ ਲਿਖੇ ਜਾਂਦੇ ਹਨ। ਕਿਉਂਕਿ ਸੀ-ਭਾਸਾ ਇੱਕ ਕੇਸ-ਸੰਵੇਦਨਸ਼ੀਲ (case-sensitive) ਭਾਸਾ ਹੈ, ਇਸ ਲਈ ਜੇ ਅਸੀਂ ਸੀ ਪ੍ਰੋਗਰਾਮ ਵਿੱਚ ਇਹ ਕੀਵਰਡ ਵੱਡੇ ਅੱਖਰ ਵਿੱਚ ਲਿਖਦੇ ਹਾਂ, ਤਾਂ ਸੀ ਭਾਸਾ ਦਾ ਕੰਪਾਈਲਰ ਗਲਤੀਆਂ ਪ੍ਰਦਰਸ਼ਿਤ ਕਰੇਗਾ। (ਇੱਕ ਕੇਸ-ਸੰਵੇਦਨਸ਼ੀਲ (case sensitive) ਭਾਸਾ ਇੱਕ ਅਜਿਹੀ ਭਾਸਾ ਹੈ ਜੋ ਅੰਗਰੇਜ਼ੀ ਦੇ ਛੋਟੇ ਅੱਖਰਾਂ ਅਤੇ ਵੱਡੇ ਅੱਖਰਾਂ ਨੂੰ ਵੱਖ ਵੱਖ ਐਲੀਮੈਂਟਸ ਵਜੋਂ ਸਮਝਦੀ ਹੈ।)

### 7.7.2 ਆਈਡੈਂਟੀਫਾਇਡ (Identifiers) :

ਆਈਡੈਂਟੀਫਾਇਡ ਪ੍ਰੋਗਰਾਮ ਦੇ ਐਲੀਮੈਂਟਸ, ਜਿਵੇਂ ਕਿ ਵੇਰੀਏਬਲ, ਕਾਂਸਟੈਂਟਸ, ਐਰੇ, ਫੰਕਸ਼ਨ, ਸਟਰਕਚਰ ਆਦਿ, ਨੂੰ ਦਿੱਤੇ ਨਾਮ ਹਨ। ਹਰ ਪ੍ਰੋਗਰਾਮ ਦੇ ਐਲੀਮੈਂਟ ਨੂੰ ਦੂਜੇ ਐਲੀਮੈਂਟਸ ਨਾਲੋਂ ਵੱਖ ਕਰਨ ਲਈ ਇੱਕ ਨਾਮ ਦਿੱਤਾ ਜਾਣਾ ਜ਼ਰੂਰੀ ਹੈ। ਕਿਸੇ ਵੀ ਤੱਤ ਨੂੰ ਦਿੱਤਾ ਗਿਆ ਨਾਮ ਅਰਥਪੂਰਨ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪ੍ਰੋਗਰਾਮ ਦੇ ਐਲੀਮੈਂਟਸ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਪ੍ਰੋਗਰਾਮ ਦੇ ਐਲੀਮੈਂਟਸ ਨੂੰ ਨਾਮ ਦੇਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਨਾਲ ਪਛਾਣਿਆ ਜਾ ਸਕਦਾ ਹੈ। ਪ੍ਰੋਗਰਾਮ ਦੇ ਐਲੀਮੈਂਟਸ ਦੇ ਨਾਵਾਂ ਨੂੰ ਪਰਿਭਾਸ਼ਿਤ ਕਰਨ ਲਈ ਸੀ ਪ੍ਰੋਗਰਾਮਾਂ ਵਿੱਚ ਕੁਝ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਐਲੀਮੈਂਟਸ ਦੇ ਨਾਮਕਰਨ ਦੇ ਨਿਯਮ ਹੇਠ ਦਿੱਤੇ ਗਏ ਹਨ:


- ਆਈਡੈਂਟੀਫਾਇਰ ਅੱਖਰ ਜਾਂ ਅੰਡਰਸਕੋਰ (\_\_\_\_) ਚਿੰਨ੍ਹ ਨਾਲ ਸੁਰੂ ਹੋਣਾ ਚਾਹੀਦਾ ਹੈ। ਇਹ ਕਿਸੇ ਅੱਕ ਦੇ ਨਾਲ ਸੁਰੂ ਨਹੀਂ ਹੋਣਾ ਚਾਹੀਦਾ। ਉਦਾਹਰਣ ਲਈ: ਆਈਡੈਂਟੀਫਾਇਰ ਨਾਮ 5 Star ਗਲਤ ਹੋਵੇਗਾ ਕਿਉਂਕਿ ਇਹ ਅੱਕ 5 ਨਾਲ ਸੁਰੂ ਹੁੰਦਾ ਹੈ ਜਿਸਦੀ ਆਈਡੈਂਟੀਫਾਇਰ ਦੇ ਨਾਮਕਰਣ ਵਿੱਚ ਆਗਿਆ ਨਹੀਂ ਹੈ।
- ਅੰਡਰਸਕੋਰ (\_\_\_\_) ਨੂੰ ਛੱਡ ਕੇ ਕਿਸੇ ਵੀ ਹੋਰ ਵਿਸ਼ੇਸ਼ ਚਿੰਨ੍ਹ ਨੂੰ ਆਈਡੈਂਟੀਫਾਇਰ ਨਾਮ ਵਿੱਚ ਵਰਤਣ ਦੀ ਆਗਿਆ ਨਹੀਂ ਹੈ। ਉਦਾਹਰਣ ਲਈ: ਜੇ ਅਸੀਂ ਇੱਕ ਨਾਮ ਪਰਿਭਾਸ਼ਤ ਕਰਦੇ ਹਾਂ: roll#, ਤਾਂ ਇਹ ਗਲਤ ਮੰਨਿਆ ਜਾਵੇਗਾ ਅਤੇ ਕੰਪਾਈਲਰ ਗਲਤੀ ਦਿਖਾਏਗਾ ਕਿਉਂਕਿ ਅਸੀਂ #, ਜੋ ਇੱਕ ਵਿਸ਼ੇਸ਼ ਚਿੰਨ੍ਹ ਹੈ, ਨੂੰ ਆਈਡੈਂਟੀਫਾਇਰ ਵਿੱਚ ਵਰਤ ਰਹੇ ਹਾਂ।
- ਆਈਡੈਂਟੀਫਾਇਰ ਨਾਮ ਵਿੱਚ ਲਗਾਤਾਰ ਦੋ ਅੰਡਰਸਕੋਰ ਨਹੀਂ ਵਰਤੇ ਜਾ ਸਕਦੇ। ਉਦਾਹਰਣ ਲਈ: ਆਈਡੈਂਟੀਫਾਇਰ roll\_\_no ਗਲਤ ਹੋਵੇਗਾ ਕਿਉਂਕਿ ਅਸੀਂ ਨਾਮ ਵਿੱਚ ਲਗਾਤਾਰ ਦੋ ਅੰਡਰਸਕੋਰਾਂ ਦੀ ਵਰਤੋਂ ਕੀਤੀ ਹੈ ਜਿਸਦੀ ਸੀ ਪ੍ਰੋਗਰਾਮਾਂ ਵਿੱਚ ਆਗਿਆ ਨਹੀਂ ਹੈ।
- ਕੁਝ ਸੀ ਭਾਸਾ ਕੰਪਾਈਲਰਾਂ (Turbo C) ਵਿੱਚ, ਆਈਡੈਂਟੀਫਾਇਰ ਦੀ ਲੰਬਾਈ 31 ਅੱਖਰਾਂ ਤੱਕ ਸੀਮਿਤ ਹੈ। ਇਸਦਾ ਅਰਥ ਹੈ ਕਿ ਆਈਡੈਂਟੀਫਾਇਰ ਨਾਮ ਵਿੱਚ ਵੱਧ ਤੋਂ ਵੱਧ 31 ਅੱਖਰ ਅਤੇ ਘੱਟੋਂ ਘੱਟ 1 ਅੱਖਰ

ਹੋ ਸਕਦੇ ਹਨ। ਜੇ ਅਸੀਂ ਆਈਡੈਟੀਫਾਇਰ ਨਾਮ ਵਿੱਚ 31 ਤੋਂ ਵੱਧ ਅੱਖਰਾਂ ਦੀ ਵਰਤੋਂ ਕਰੀਏ ਤਾਂ ਕੰਪਾਈਲਰ ਕੋਈ ਗਲਤੀ ਨਹੀਂ ਦਿਖਾਏਗਾ, ਬਲਕਿ ਕੰਪਾਈਲਰ ਸਿਰਫ ਪਹਿਲੇ 31 ਅੱਖਰਾਂ ਨੂੰ ਆਈਡੈਟੀਫਾਇਰ ਨਾਮ ਵਜੋਂ ਵਰਤੇਗਾ ਅਤੇ ਬਾਕੀ ਦੇ ਅੱਖਰਾਂ ਨੂੰ ਨਜ਼ਰਅੰਦਾਜ ਕਰ ਦੇਵੇਗਾ।

- ਕੀਵਰਡਸ ਨੂੰ ਆਈਡੈਟੀਫਾਇਰ ਨਾਮ ਵਜੋਂ ਨਹੀਂ ਵਰਤਿਆ ਜਾ ਸਕਦਾ। ਉਦਾਹਰਣ ਲਈ: ਆਈਡੈਟੀਫਾਇਰ ਨਾਮ ਪਰਿਭਾਸ਼ਿਤ ਕਰਨ ਲਈ int ਸਬਦ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਇੱਕ ਕੀਵਰਡ ਹੈ ਅਤੇ ਇਸਦਾ ਇੱਕ ਵਿਸ਼ੇਸ਼ ਅਰਥ ਹੈ।
- ਆਈਡੈਟੀਫਾਇਰ ਨਾਮ ਕੇਸ-ਸੰਵੇਦਨਸ਼ੀਲ (case-sensitive) ਹੁੰਦੇ ਹਨ। ਇਸਦਾ ਅਰਥ ਹੈ ਲੋਅਰ-ਕੇਸ ਅਤੇ ਅਪਰ-ਕੇਸ ਵਿੱਚ ਲਿਖੇ ਆਈਡੈਟੀਫਾਇਰ ਦੇ ਨਾਮ ਵੱਖਰੇ-ਵੱਖਰੇ ਮੰਨੇ ਜਾਂਦੇ ਹਨ। ਇਸ ਲਈ ਸਾਨੂੰ ਆਈਡੈਟੀਫਾਇਰ ਨਾਮ ਰੱਖਦੇ ਸਮੇਂ ਲੋਅਰ ਅਤੇ ਅਪਰ-ਕੇਸਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਦਾਹਰਣ ਲਈ: ਸੀ ਪ੍ਰੋਗਰਾਮਾਂ ਵਿੱਚ roll ਅਤੇ ROLL ਦੋ ਵੱਖ-ਵੱਖ ਆਈਡੈਟੀਫਾਇਰ ਮੰਨੇ ਜਾਣਗੇ।
- ਆਈਡੈਟੀਫਾਇਰ ਨਾਮ ਵਿੱਚ ਖਾਲੀ ਥਾਂ ਛੱਡਣ ਦੀ ਆਗਿਆ ਨਹੀਂ ਹੈ। ਉਦਾਹਰਣ ਲਈ: ਆਈਡੈਟੀਫਾਇਰ ਨਾਮ roll no ਗਲਤ ਹੋਵੇਗਾ ਕਿਉਂਕਿ ਇਸ ਵਿੱਚ ਸਬਦ roll ਅਤੇ no ਦੇ ਵਿੱਚਕਾਰ ਖਾਲੀ ਜਗ੍ਹਾ ਛੱਡੀ ਗਈ ਹੈ।

### 7.7.3 ਲਿਟਰਲਜ਼ (Literals) :

ਲਿਟਰਲਜ਼ ਨੂੰ ਕਾਂਸਟੈਂਟ ਮੁੱਲ ਵੀ ਕਿਹਾ ਜਾਂਦਾ ਹੈ। ਇਹ ਉਹ ਸਥਿਰ ਮੁੱਲ ਹੁੰਦੇ ਹਨ ਜੋ ਆਮ ਤੌਰ ਤੇ ਸੀ-ਪ੍ਰੋਗਰਾਮਾਂ ਵਿੱਚ ਵੇਰੀਏਬਲਾਂ ਵਿੱਚ ਸਟੋਰ ਕੀਤੇ ਜਾਂਦੇ ਹਨ। ਇਹਨਾਂ ਸਥਿਰ ਮੁੱਲਾਂ ਨੂੰ ਦੋ ਸ੍ਰੋਣੀਆਂ ਵਿੱਚ ਸ਼੍ਰੋਣੀਬੱਧ ਕੀਤਾ ਜਾ ਸਕਦਾ ਹੈ: ਨੂਮੈਰਿੱਕ ਅਤੇ ਕਰੈਕਟਰ ਸਥਿਰ ਮੁੱਲ। ਇਹਨਾਂ ਸ਼੍ਰੋਣੀਆਂ ਨੂੰ ਹੇਠਾਂ ਦਿੱਤੇ ਚਿੱਤਰ ਵਿੱਚ ਉਦਾਹਰਣਾਂ ਦੇ ਨਾਲ ਦਰਸਾਇਆ ਗਿਆ ਹੈ:



ਚਿੱਤਰ 7.6 ਵੱਖ-ਵੱਖ ਕਿਸਮਾਂ ਦੇ ਲਿਟਰਲਜ਼ (ਸਥਿਰ ਮੁੱਲ)

**7.7.3.1 ਨੂਮੈਰਿੱਕ ਲਿਟਰਲਜ਼ (Numeric Literals) :** ਇਹ ਸੰਖਿਆਤਮਕ (ਨੂਮੈਰਿੱਕ) ਮੁੱਲ ਹਨ, ਜਿਹਨਾਂ ਨੂੰ ਸੰਖਿਆਤਮਕ ਗਣਨਾ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਦੋ ਕਿਸਮਾਂ ਦੇ ਹੁੰਦੇ ਹਨ:

- **ਪੂਰਨ ਅੰਕ ਲਿਟਰਲਜ਼ (Integer Literals) :** ਇਹ ਬਿਨ੍ਹਾਂ ਦਸ਼ਮਲਵ ਵਾਲੇ ਲਿਟਰਲ ਹੁੰਦੇ ਹਨ। ਇਸ ਵਿੱਚ positive (+) ਜਾਂ negative (-) ਚਿੰਨ੍ਹ ਦੇ ਨਾਲ 0 ਤੋਂ 9 ਦੇ ਅੰਕ ਹੁੰਦੇ ਹਨ। ਜੇ ਸੰਖਿਆ ਨਾਲ ਕੋਈ ਵੀ + ਜਾਂ - ਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ, ਤਾਂ ਇਹ Positive ਪੂਰਨ ਅੰਕ ਮੰਨਿਆ ਜਾਂਦਾ ਹੈ। ਉਦਾਹਰਣ ਲਈ: 56, +26, -96 ਆਦਿ ਪੂਰਨ ਅੰਕ ਹਨ।

- ਰੀਅਲ ਲਿਟਰਲਜ਼ (Real Literals) :** ਇਹ ਦਸਤਾਵੇਜ਼ ਅੰਕਾਂ ਵਾਲੇ ਲਿਟਰਲਜ਼ ਹੁੰਦੇ ਹਨ। ਇਸ ਵਿੱਚ positive (+) ਜਾਂ negative (-) ਚਿੰਨ੍ਹ ਦੇ ਨਾਲ 0 ਤੋਂ 9 ਦੇ ਅੰਕ ਹੁੰਦੇ ਹਨ। ਇਸ ਵਿੱਚ ਇੱਕ ਦਸਤਾਵੇਜ਼ ਪੁਆਇੰਟ (.) ਵੀ ਹੁੰਦਾ ਹੈ ਜੋ ਰੀਅਲ ਸੰਖਿਆ ਦੇ ਪੂਰਨ ਅੰਕ ਅਤੇ ਦਸਤਾਵੇਜ਼ ਭਾਗ ਨੂੰ ਵੱਖ ਕਰਦਾ ਹੈ। ਜੇ ਪੂਰਨ ਅੰਕ ਨਾਲ ਕੋਈ ਚਿੰਨ੍ਹ ਨਹੀਂ ਹੁੰਦਾ, ਤਾਂ ਇਸ ਨੂੰ positive ਰੀਅਲ ਲਿਟਰਲ ਮੰਨਿਆ ਜਾਂਦਾ ਹੈ। ਉਦਾਹਰਣ ਲਈ: 3.14, +256.5896, -96.14, 36.00 ਆਦਿ ਰੀਅਲ ਲਿਟਰਲਜ਼ ਹਨ।

**7.7.3.2 ਕਰੈਕਟਰ ਲਿਟਰਲਜ਼ (Character Literals) :** ਇਹ ਕਰੈਕਟਰ ਮੁੱਲ ਹੁੰਦੇ ਹਨ ਜੋ ਕਿ ਆਮ ਤੌਰ 'ਤੇ ਗਣਨਾਵਾਂ ਵਿੱਚ ਸ਼ਾਮਲ ਨਹੀਂ ਹੁੰਦੇ। ਕਰੈਕਟਰ ਲਿਟਰਲਜ਼ ਦੋ ਕਿਸਮਾਂ ਦੇ ਹੁੰਦੇ ਹਨ:

- ਇੱਕਹਿਰੇ ਕਰੈਕਟਰ ਲਿਟਰਲਜ਼ (Single Character Literals) :** ਇਹ ਉਹ ਲਿਟਰਲਜ਼ ਹੁੰਦੇ ਹਨ ਜਿਨ੍ਹਾਂ ਵਿੱਚ ਇੱਕ ਇੱਕਹਿਰੇ ਅੱਖਰ ਨੂੰ ਸਿੰਗਲ ਕੋਮਿਆ (single quotes) ਵਿੱਚ ਰੱਖਿਆ ਜਾਂਦਾ ਹੈ। ਇਹਨਾਂ ਲਿਟਰਲਜ਼ ਵਿੱਚ ਇੱਕ ਤੋਂ ਵੱਧ ਪਿੰਟੇਬਲ ਕਰੈਕਟਰਾਂ ਨੂੰ ਰੱਖਣ ਦੀ ਆਗਿਆ ਨਹੀਂ ਹੁੰਦੀ। ਨਾਨ-ਪਿੰਟੇਬਲ ਕਰੈਕਟਰ ਵੀ ਇਸ ਸ੍ਰੇਣੀ ਵਿੱਚ ਆਉਂਦੇ ਹਨ ਹਾਲਾਂਕਿ ਇਨ੍ਹਾਂ ਕਰੈਕਟਰਾਂ ਵਿੱਚ ਦੋ ਚਿੰਨ੍ਹ ਵਰਤੇ ਜਾਂਦੇ ਹਨ, ਉਦਾਹਰਣ ਵਜੋਂ: ਨਵਾਂ ਲਾਈਨ ਅੱਖਰ (\n - ਬੈਕਸਲੈਸ਼ ਅਤੇ ਇੱਕ ਅੱਖਰ n), ਪਰ ਫਿਰ ਵੀ ਉਹਨਾਂ ਨੂੰ ਇੱਕ ਕਰੈਕਟਰ ਮੰਨਿਆ ਜਾਂਦਾ ਹੈ। ਇੱਕਹਿਰੇ ਕਰੈਕਟਰ ਲਿਟਰਲਜ਼ ਦੀਆਂ ਕੁੱਝ ਉਦਾਹਰਣ ਇਸ ਪ੍ਰਕਾਰ ਹਨ: 'A', 'g', '7', '+', '\$', '\n', '।' ਆਦਿ। ਮੁੱਲ 'AB', '45' ਆਦਿ ਇੱਕਹਿਰੇ ਕਰੈਕਟਰ ਲਿਟਰਲਜ਼ ਦੀਆਂ ਸਹੀ ਉਦਾਹਰਣਾਂ ਨਹੀਂ ਹਨ ਕਿਉਂਕਿ ਇਹਨਾਂ ਵਿੱਚ ਇੱਕ ਤੋਂ ਵੱਧ ਅੱਖਰਾਂ ਨੂੰ ਸਿੰਗਲ ਕਾਮਿਆਂ ਵਿੱਚ ਰੱਖਿਆ ਗਿਆ ਹੈ ਜਿਸ ਦੀ ਇੱਕਹਿਰੇ ਕਰੈਕਟਰ ਲਿਟਰਲਜ਼ ਵਿੱਚ ਆਗਿਆ ਨਹੀਂ ਹੁੰਦੀ।
- ਸਟਰਿੰਗ ਲਿਟਰਲਜ਼ (String Literals) :** ਇਹਨਾਂ ਲਿਟਰਲਜ਼ ਵਿੱਚ ਇੱਕ ਜਾਂ ਇੱਕ ਤੋਂ ਵੱਧ ਕਰੈਕਟਰਾਂ ਨੂੰ ਦੋਹਰੇ ਕਾਮਿਆਂ (double quotes) ਵਿੱਚ ਰੱਖਿਆ ਜਾ ਸਕਦਾ ਹੈ। ਇਹ ਲਿਟਰਲਜ਼ ਅੰਗਰੇਜ਼ੀ ਦੇ ਅੱਖਰਾਂ, ਅੰਕਾਂ, ਖਾਸ ਚਿੰਨ੍ਹਾਂ ਅਤੇ ਖਾਲੀ ਥਾਵਾਂ ਆਦਿ ਦੇ ਸਮੂਹ ਨਾਲ ਬਣੇ ਹੋ ਸਕਦੇ ਹਨ। ਇਹਨਾਂ ਲਿਟਰਲਜ਼ ਦੀਆਂ ਕੁੱਝ ਉਦਾਹਰਣਾਂ ਇਸ ਪ੍ਰਕਾਰ ਹਨ: "V Kansal", "A", "House#196", "1829" ਆਦਿ।

#### 7.7.4 ਆਪਰੇਟਰਜ਼ (Operators) :

ਆਪਰੇਟਰ ਉਹ ਚਿੰਨ੍ਹ ਹੁੰਦੇ ਹਨ ਜੋ ਕਿ ਕੁੱਝ ਗਣਿਤਕ ਜਾਂ ਲਾਜ਼ੀਕਲ ਓਪਰੇਸ਼ਨ ਕਰਨ ਲਈ ਵਰਤੇ ਜਾਂਦੇ ਹਨ। ਉਦਾਹਰਣ ਲਈ: +, -, \*, %, ++, -- ਆਦਿ। ਆਪਰੇਟਰ ਪ੍ਰੋਗਰਾਮ ਵਿੱਚ ਮੁੱਲਾਂ/ਵੇਰੀਏਬਲਾਂ ਉੱਪਰ ਕੰਮ ਕਰਨ ਲਈ ਵਰਤੇ ਜਾਂਦੇ ਹਨ। ਇਹਨਾਂ ਮੁੱਲਾਂ/ਵੇਰੀਏਬਲਾਂ ਨੂੰ ਓਪਰੈਂਡਜ਼ (operands) ਕਿਹਾ ਜਾਂਦਾ ਹੈ। ਸੀ ਭਾਸ਼ਾ ਵਿੱਚ ਬਹੁਤ ਸਾਰੇ ਆਪਰੇਟਰਜ਼ ਪਹਿਲਾਂ ਤੋਂ ਹੀ ਬਣੇ ਹੋਏ ਹਨ। ਇਹਨਾਂ ਸਾਰੇ ਓਪਰੇਟਰਾਂ ਨੂੰ ਤਿੰਨ ਵਿਆਪਕ ਸ੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਯੂਨਰੀ (unary), ਬਾਈਨਰੀ (binary), ਅਤੇ ਟਰਨਰੀ (Ternary)

#### 7.7.5 ਵਿਸ਼ੇਸ਼ ਚਿੰਨ੍ਹ (Special Symbols) :

ਇਹਨਾਂ ਚਿੰਨ੍ਹਾਂ ਨੂੰ ਵਿਰਾਮ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ। ਪ੍ਰੋਗਰਾਮ ਵਿੱਚ ਹਰੇਕ ਚਿੰਨ੍ਹ ਦੀ ਆਪਣੀ ਵੱਖਰੀ ਵਿਸ਼ੇਸ਼ਤਾ ਹੈ। ਹਰ ਇੱਕ ਚਿੰਨ੍ਹ ਦੀ ਵਰਤੋਂ ਪ੍ਰੋਗਰਾਮ ਵਿੱਚ ਕੁਝ ਖਾਸ ਚੀਜ਼ ਦਰਸਾਉਣ ਲਈ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ: ਸੈਮੀਕਾਲਨ(;), ਚਿੰਨ੍ਹ ਦੀ ਵਰਤੋਂ ਸਟੇਟਮੈਂਟ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ, ਕਾਮੇ (,) ਨੂੰ ਸੈਪਰੇਟਰ ਵਜੋਂ ਵਰਤਿਆ ਜਾਂਦਾ ਹੈ, ਫੰਕਸ਼ਨਾਂ ਨੂੰ ਦਰਸਾਉਣ ਲਈ ਗੋਲ ਬਰੈਕਟ (), ਐਰੇ ਲਈ ਚਕੋਰ ਬਰੈਕਟ [ ], ਸਟੇਟਮੈਂਟਸ ਨੂੰ ਗਰੁੱਪ ਕਰਨ ਲਈ ਘੂੰਡੀਦਾਰ ਬਰੈਕਟ { } ਵਰਤੇ ਜਾਂਦੇ ਹਨ।

### 7.8 ਵੇਰੀਏਬਲਸ ਅਤੇ ਕਾਂਸਟੈਂਟਸ (Variables and Constants) :

ਇਹ ਦੋਵੇਂ ਹੀ ਪ੍ਰੋਗਰਾਮ ਦੇ ਮਹੱਤਵਪੂਰਣ ਤੱਤ ਹਨ ਜੋ ਪ੍ਰੋਗਰਾਮਾਂ ਵਿੱਚ ਮੁੱਲ ਨੂੰ ਸਟੋਰ ਕਰਨ ਲਈ ਵਰਤੇ ਜਾਂਦੇ ਹਨ। ਦੋਵਾਂ ਹੀ ਐਲੀਮੈਂਟਸ ਨੂੰ ਪ੍ਰੋਗਰਾਮ ਵਿੱਚ ਇੱਕ ਨਾਮ ਅਤੇ ਉਨ੍ਹਾਂ ਵਿੱਚ ਸਟੋਰ ਕੀਤੇ ਜਾਣ ਵਾਲੇ ਮੁੱਲ ਦੀ ਕਿਸਮ ਦਿੱਤੀ ਜਾਂਦੀ ਹੈ। ਪਰ ਇਹਨਾਂ ਦੋਵਾਂ ਵਿੱਚ ਬੋੜਾ ਫਰਕ ਹੈ। ਵੇਰੀਏਬਲ ਸਾਨੂੰ ਪ੍ਰੋਗਰਾਮ ਨੂੰ ਰਨ ਕਰਦੇ ਸਮੇਂ ਉਨ੍ਹਾਂ ਦੇ ਮੁੱਲ

ਬਦਲਣ ਦੀ ਆਗਿਆ ਦਿੰਦੇ ਹਨ ਜਦੋਂ ਕਿ ਕਾਂਸਟੈਂਟ ਇਹ ਆਗਿਆ ਨਹੀਂ ਦਿੰਦੇ। ਇਸਦਾ ਅਰਥ ਇਹ ਹੋਇਆ ਕਿ ਕਾਂਸਟੈਂਟ ਸਥਿਰ ਮੁੱਲ ਹੁੰਦੇ ਹਨ ਜਦੋਂ ਕਿ ਵੇਗੀਏਬਲ ਦੇ ਮੁੱਲ ਪਰਿਵਰਤਨਸ਼ੀਲ (ਬਦਲਣਯੋਗ) ਹੁੰਦੇ ਹਨ। ਸੀ ਭਾਸ਼ਾ ਇੱਕ ਸਟ੍ਰੋਂਗਲੀ ਟਾਈਪਡ (Strongly Typed) ਭਾਸ਼ਾ ਹੈ, ਜਿਸਦਾ ਅਰਥ ਹੈ ਕਿ ਸਾਨੂੰ ਪ੍ਰੋਗਰਾਮ ਵਿੱਚ ਵੇਗੀਏਬਲ ਅਤੇ ਕਾਂਸਟੈਂਟ ਵਰਤਣ ਤੋਂ ਪਹਿਲਾਂ ਇਹਨਾਂ ਨੂੰ ਡਿਕਲੇਅਰ ਕਰਨਾ ਜਰੂਰੀ ਹੁੰਦਾ ਹੈ। ਜੇਕਰ ਅਸੀਂ ਵੇਗੀਏਬਲ ਜਾਂ ਕਾਂਸਟੈਂਟ ਨੂੰ ਪ੍ਰੋਗਰਾਮ ਵਿੱਚ ਡਿਕਲੇਅਰ ਕੀਤੇ ਬਿਨੂੰ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਕੰਪਾਈਲਰ ਇੱਕ ਸਿੰਟੈਕਸ-ਗਲਤੀ (Syntax Error) ਦਿਖਾਵੇਗਾ - "Variable not declared" ਇਸ ਲਈ ਪ੍ਰੋਗਰਾਮ ਵਿੱਚ ਹਰ ਇੱਕ ਵੇਗੀਏਬਲ ਅਤੇ ਕਾਂਸਟੈਂਟ ਨੂੰ ਡਿਕਲੇਅਰ ਕਰਨ ਦੇ ਸਿੰਟੈਕਸ ਹੇਠਾਂ ਦਿੱਤੇ ਗਏ ਹਨ:

### ਵੇਗੀਏਬਲ ਡਿਕਲੇਰੇਸ਼ਨ ਦਾ ਸਿੰਟੈਕਸ:

```
data_type variable_name;
```

ਇਥੇ **data\_type** ਕੰਪਾਈਲਰ ਨੂੰ ਇਹ ਦਸਤੀ ਹੈ ਕਿ ਵੇਗੀਏਬਲ ਵਿੱਚ ਕਿਸ ਕਿਸਮ ਦਾ ਡਾਟਾ ਸਟੋਰ ਹੋਵੇਗਾ ਅਤੇ **variable\_name** ਇੱਕ ਆਈਡੈਟੀਫਾਇਰ ਹੁੰਦਾ ਹੈ ਜੋ ਕੰਪਾਈਲਰ ਨੂੰ ਵੇਗੀਏਬਲ ਦੇ ਨਾਮ ਬਾਰੇ ਦੱਸਦਾ ਹੈ। ਇਸ ਨਾਮ ਦੀ ਵਰਤੋਂ ਨਾਲ ਹੀ ਵੇਗੀਏਬਲ ਵਿੱਚ ਸਟੋਰ ਕਿਤੇ ਗਏ ਮੁੱਲ ਨੂੰ ਪ੍ਰੋਗਰਾਮ ਵਿੱਚ ਵਰਤਿਆ ਜਾ ਸਕਦਾ ਹੈ। ਵੇਗੀਏਬਲ ਡਿਕਲੇਰੇਸ਼ਨ ਦੀ ਹੇਠ ਲਿਖੀ ਉਦਾਹਰਣ ਦੇਖੋ:

```
int roll_no;
```

ਇਥੇ **int** ਇੰਟੀਜ਼ਰ ਡਾਟਾ ਟਾਈਪ ਨੂੰ ਦਰਸਾਉਂਦਾ ਹੈ ਜਦੋਂ ਕਿ **roll\_no** ਇੱਕ ਆਈਡੈਟੀਫਾਇਰ ਨਾਮ ਹੈ ਜੋ ਕਿ ਵੇਗੀਏਬਲ ਦੇ ਨਾਂ ਵਜੋਂ ਵਰਤਿਆ ਗਿਆ ਹੈ। ਇਸਦਾ ਮਤਲਬ ਇਹ ਹੋਇਆ ਕਿ ਵੇਗੀਏਬਲ **roll\_no** ਵਿੱਚ ਕੇਵਲ ਇੰਟੀਜ਼ਰ ਮੁੱਲਾਂ (ਪੂਰਣ ਅੰਕਾਂ) ਨੂੰ ਹੀ ਸਟੋਰ ਕੀਤਾ ਜਾ ਸਕਦਾ ਹੈ। ਜੇਕਰ ਵੇਗੀਏਬਲ ਨੂੰ ਕੋਈ ਮੁੱਲ ਨਾਂ ਦਿਤਾ ਜਾਵੇ ਤਾਂ ਇਸ ਵਿੱਚ ਗਾਰਬੇਜ-ਮੁੱਲ (garbage value) ਸਟੋਰ ਹੋ ਜਾਵੇਗਾ। ਜੇਕਰ ਅਸੀਂ ਡਿਕਲੇਰੇਸ਼ਨ ਸਮੇਂ ਹੀ ਇਸ ਵਿੱਚ ਕੋਈ ਮੁੱਲ ਸਟੋਰ ਕਰਵਾ ਦਿੰਦੇ ਹਾਂ ਤਾਂ ਇਸ ਨੂੰ ਵੇਗੀਏਬਲ ਇਨੀਸੀਅਲਾਈਜ਼ੇਸ਼ਨ (variable initialization) ਕਿਹਾ ਜਾਵੇਗਾ।

ਉਦਾਹਰਣ ਲਈ:

```
int roll_no=5;
```

ਇਸ ਵਿੱਚ ਸਟੋਰ ਕੀਤੇ ਗਏ ਮੁੱਲ ਨੂੰ ਬਾਅਦ ਵਿੱਚ ਜਦੋਂ ਮਰਜ਼ੀ ਬਦਲਿਆ ਜਾ ਸਕਦਾ ਹੈ ਕਿਉਂਕਿ ਇੱਕ ਵੇਗੀਏਬਲ ਸਾਨੂੰ ਇਸਦਾ ਮੁੱਲ ਪ੍ਰੋਗਰਾਮ ਚਲਦੇ ਹੋਏ ਕਿਸੇ ਵੀ ਸਮੇਂ ਬਦਲਣ ਦੀ ਆਗਿਆ ਦਿੰਦਾ ਹੈ।

### ਕਾਂਸਟੈਂਟ ਡਿਕਲੇਰੇਸ਼ਨ ਦਾ ਸਿੰਟੈਕਸ :

ਇੱਕ ਵੇਗੀਏਬਲ ਨੂੰ ਕਾਂਸਟੈਂਟ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਵੇਗੀਏਬਲ ਡਿਕਲੇਰੇਸ਼ਨ ਸਮੇਂ ਇਸ ਦੇ ਅੱਗੇ const ਕੀਅਵਰਡ ਦੀ ਵਰਤੋਂ ਕਰਕੇ ਅਤੇ ਇਸਨੂੰ ਇੱਕ ਨਿਸ਼ਚਿਤ ਮੁੱਲ ਪ੍ਰਦਾਨ ਕਰਦੇ ਹੋਏ ਕਾਂਸਟੈਂਟ ਵਿੱਚ ਬਦਲਿਆ ਜਾ ਸਕਦਾ ਹੈ। ਉਦਾਹਰਣ ਲਈ ਹੇਠਾਂ ਦਿਤਾ ਸਿੰਟੈਕਸ ਦੇਖੋ:

```
const data_type constant_name = value;
```

ਇਥੇ **const** ਇੱਕ ਕੀਅਵਰਡ ਹੈ ਜੋ ਕੰਪਾਈਲਰ ਨੂੰ ਇਹ ਦਸਤਾ ਹੈ ਕਿ ਇਸਦਾ ਮੁੱਲ ਪ੍ਰੋਗਰਾਮ ਚੱਲਣ ਸਮੇਂ ਨਹੀਂ ਬਦਲਿਆ ਜਾ ਸਕਦਾ। ਕਾਂਸਟੈਂਟ ਨੂੰ ਪਰਿਭਾਸ਼ਿਤ ਕਰਨ ਦੀ ਹੇਠ ਲਿਖੀ ਉਦਾਹਰਣ ਦੇਖੋ:

```
const float pi=3.14;
```

ਇਸ ਉਦਾਹਰਣ ਵਿੱਚ ਅਸੀਂ ਇੱਕ ਸਥਿਰ ਮੁੱਲ 3.14 ਨੂੰ ਪਰਿਭਾਸ਼ਿਤ ਕੀਤਾ ਹੈ ਜੋ ਇੱਕ ਰੀਅਲ ਟਾਈਪ ਹੈ। ਇਸਨੂੰ ਇੱਕ ਨਾਮ **pi** ਦਿਤਾ ਗਿਆ ਹੈ। ਕੀਅਵਰਡ **float** ਇਹ ਦਸਤਾ ਹੈ ਕਿ ਇਸ ਵਿੱਚ ਰੀਅਲ ਮੁੱਲ ਸਟੋਰ ਹੋਵੇਗਾ ਅਤੇ **const** ਕੀਅਵਰਡ ਇਸਦੇ ਮੁੱਲ ਨੂੰ ਸਥਿਰ ਬਣਾਉਂਦਾ ਹੈ ਤਾਂ ਕਿ ਇਸਦਾ ਮੁੱਲ ਪ੍ਰੋਗਰਾਮ ਚੱਲਣ ਦੌਰਾਨ ਬਦਲਿਆ ਨਾ ਜਾ ਸਕੇ। ਜੇਕਰ ਅਸੀਂ ਪ੍ਰੋਗਰਾਮ ਚੱਲਣ ਸਮੇਂ ਇਸਦਾ ਮੁੱਲ ਬਦਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕੰਪਾਈਲਰ ਇੱਕ Error Message ਦਰਸਾਵੇਗਾ।

## 7.9 ਡਾਟਾ ਟਾਈਪਸ (Data Types) :

ਡਾਟਾ ਟਾਈਪ ਪਰਿਭਾਸ਼ਿਤ ਕਰਦੀ ਹੈ ਕਿ ਪ੍ਰੋਗਰਾਮ ਦੇ ਤੱਤ, ਜਿਵੇਂ ਕਿ ਵੇਗੀਏਬਲ, ਕਾਂਸਟੈਂਟ, ਐਰੇ ਆਦਿ, ਵਿੱਚ ਕਿਸ ਕਿਸਮ ਦਾ ਡਾਟਾ ਸਟੋਰ ਹੁੰਦਾ ਹੈ। ਡਾਟਾ ਟਾਈਪਸ ਵੇਗੀਏਬਲ ਜਾਂ ਹੋਰ ਪ੍ਰੋਗਰਾਮ ਐਲੀਮੈਂਟਾਂ ਲਈ ਮੁੱਲਾਂ (values) ਦੀ ਇੱਕ ਖਾਸ ਸੀਮਾ (range) ਨੂੰ ਪਰਿਭਾਸ਼ਿਤ ਕਰਦੀਆਂ ਹਨ। ਸੀ ਭਾਸ਼ਾ ਇੱਕ ਸਟ੍ਰੋਂਗਲੀ ਟਾਈਪਡ (strongly typed) ਭਾਸ਼ਾ ਹੈ ਜਿਸ ਕਾਰਣ ਵੇਗੀਏਬਲ ਡਿਕਲੇਅਰ ਕਰਨ ਸਮੇਂ ਇਸਦੇ ਡਾਟਾ ਦੀ ਟਾਈਪ ਨੂੰ ਲਿਖਣਾ ਜਰੂਰੀ ਹੁੰਦਾ ਹੈ।

ਸੀ ਭਾਸ਼ਾ ਕਈ ਤਰ੍ਹਾਂ ਦੇ ਵੱਖ-ਵੱਖਰੇ ਡਾਟਾ ਦਾ ਸਮਰਥਨ (support) ਕਰਦੀ ਹੈ। ਇਨ੍ਹਾਂ ਵਿੱਚੋਂ ਹਰ ਇੱਕ ਡਾਟਾ ਨੂੰ ਕੰਪਿਊਟਰ ਦੀ ਮੈਮੋਰੀ ਵਿੱਚ ਵੱਖਰੇ-ਵੱਖਰੇ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ। ਡਾਟਾ ਨੂੰ ਮੈਮੋਰੀ ਵਿੱਚ ਸਟੋਰ ਕਰਨ ਸੰਬੰਧੀ ਕਦਰਾਂ ਕੀਮਤਾਂ ਇੱਕ ਮਸ਼ੀਨ ਤੋਂ ਦੂਜੀ ਮਸ਼ੀਨ ਅਤੇ ਇੱਕ ਕੰਪਾਈਲਰ ਤੋਂ ਦੂਜੇ ਕੰਪਾਈਲਰ ਵਿੱਚ ਵੱਖ-ਵੱਖਰੀਆਂ ਹੋ ਸਕਦੀਆਂ ਹਨ। ਉਦਾਹਰਣ ਲਈ: Turbo C ਵਿੱਚ int ਡਾਟਾ ਟਾਈਪ ਮੈਮੋਰੀ ਵਿੱਚ ਮੁੱਲ ਸਟੋਰ ਕਰਨ ਲਈ 2 ਬਾਈਟ ਲੈਂਦਾ ਹੈ ਜਦੋਂ ਕਿ Code::Blocks ਵਿੱਚ int ਲਈ 4 ਬਾਈਟ ਮੈਮੋਰੀ ਦੀ ਜਰੂਰਤ ਪੈਂਦੀ ਹੈ। ਹੇਠ ਦਿੱਤੀ ਸਾਰਣੀ ਸਟੈਂਡਰਡ ਸੀ ਭਾਸ਼ਾ ਵਿੱਚ ਉਪਲਬਧ ਵੱਖ-ਵੱਖ ਮੁਢਲੀਆਂ ਡਾਟਾ ਟਾਈਪਸ ਨੂੰ ਦਰਸਾ ਰਹੀ ਹੈ:

ਟੇਬਲ 7.2: ਸੀ ਭਾਸ਼ਾ ਵਿੱਚ ਉਪਲਬਧ ਮੁਢਲੀਆਂ ਡਾਟਾ ਟਾਈਪਸ

ਕੀਅਵਰਡ	ਵੇਰਵਾ	ਲੋੜੀਂਦੀ ਮੈਮੋਰੀ	ਮੁੱਲਾਂ ਦੀ ਸੀਮਾ	ਫਾਰਮੇਟ ਕੋਡ
char	ਇੱਕਹਿਰੇ ਕਰੈਕਟਰ ਮੁੱਲਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ।	1 ਬਾਈਟ	-128 ਤੋਂ 127	%c
int	ਪੂਰਣ ਅੰਕ ਮੁੱਲਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ।	2 ਬਾਈਟ	-32768 ਤੋਂ +32767	%d
float	ਸਿੰਗਲ ਪਿਸੀਜਨ ਫਲੋਟ ਮੁੱਲਾਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।	4 ਬਾਈਟ	$3.4 \times 10^{-38}$ ਤੋਂ $3.4 \times 10^{+38}$	%f
double	ਡਬਲ ਪਿਸੀਜਨ ਫਲੋਟ ਮੁੱਲਾਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।	8 ਬਾਈਟ	$1.7 \times 10^{-308}$ ਤੋਂ $1.7 \times 10^{+308}$	%lf
void	ਉਹਨਾਂ ਫੰਕਸ਼ਨਾਂ ਨਾਲ ਵਰਤੀ ਜਾਂਦੀ ਹੈ ਜੋ ਕੋਈ ਮੁੱਲ ਵਾਪਿਸ ਨਹੀਂ ਕਰਦੇ।	-	-	-

## 7.10 ਸੀ ਭਾਸ਼ਾ ਵਿੱਚ ਹੈਡਰ ਫਾਈਲਾਂ (Header Files in C) :

ਸੀ ਭਾਸ਼ਾ ਪ੍ਰੋਗਰਾਮਾਂ ਵਿੱਚ ਕਈ ਕਿਸਮਾਂ ਦੇ ਕੰਮ ਕਰਨ ਲਈ ਪਹਿਲਾਂ ਤੋਂ ਹੀ ਪਰਿਭਾਸ਼ਿਤ ਫੰਕਸ਼ਨਾਂ ਦੀ ਇੱਕ ਵਿਸ਼ਾਲ ਲਾਇਬ੍ਰੇਰੀ ਪ੍ਰਦਾਨ ਕਰਦਾ ਹੈ। ਇਹ ਸਾਰੇ ਫੰਕਸ਼ਨ ਲਾਇਬ੍ਰੇਰੀ ਫੰਕਸ਼ਨ ਅਖਵਾਉਂਦੇ ਹਨ। ਇਹਨਾਂ ਫੰਕਸ਼ਨਾਂ ਨੂੰ ਪ੍ਰਬੰਧਿਤ ਕਰਨ ਲਈ ਤਰਕ ਅਨੁਸਾਰ ਗਰੁੱਪਾਂ ਵਿੱਚ ਵੰਡ ਕੇ ਵੱਖ-ਵੱਖ ਫਾਈਲਾਂ ਵਿੱਚ ਸਟੋਰ ਕੀਤਾ ਜਾਂਦਾ ਹੈ। ਇਨ੍ਹਾਂ ਫਾਈਲਾਂ ਨੂੰ ਹੈਡਰ ਫਾਈਲਾਂ ਕਿਹਾ ਜਾਂਦਾ ਹੈ। ਸਾਰੀਆਂ ਹੈਡਰ ਫਾਈਲਾਂ ਦੀ ਐਕਸਟੈਂਸ਼ਨ .h ਹੁੰਦੀ ਹੈ। ਸਾਨੂੰ ਆਪਣੇ ਪ੍ਰੋਗਰਾਮ ਵਿੱਚ ਇਹਨਾਂ ਫੰਕਸ਼ਨਾਂ ਦੀ ਵਰਤੋਂ ਕਰਨ ਲਈ ਇਹਨਾਂ ਹੈਡਰ ਫਾਈਲਾਂ ਨੂੰ ਸ਼ਾਮਲ ਕਰਨਾ ਪੈਂਦਾ ਹੈ। ਇਸ ਕੰਮ ਲਈ #include ਪ੍ਰੀ-ਪ੍ਰੈਸੈਰ ਨਿਰਦੇਸ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੀ ਭਾਸ਼ਾ ਵਿੱਚ ਸਾਰੇ ਪ੍ਰੀ-ਪ੍ਰੈਸੈਰ ਨਿਰਦੇਸ਼ # ਚਿੰਨ੍ਹ ਨਾਲ ਸ਼ਰੂ ਹੁੰਦੇ ਹਨ। ਉਦਾਹਰਣ ਲਈ ਹੇਠਾਂ ਦਿੱਤੀ ਉਦਾਹਰਣ ਦੇਖੋ:

```
#include<stdio.h>
```

ਇਸ ਉਦਾਹਰਣ ਵਿੱਚ stdio.h ਇੱਕ ਹੈਡਰ ਫਾਈਲ ਹੈ ਅਤੇ #include ਇੱਕ ਪ੍ਰੀ-ਪ੍ਰੈਸੈਰ ਨਿਰਦੇਸ਼ ਹੈ। ਦਿਤੀ ਗਈ ਉਦਾਹਰਣ ਦੀ ਵਰਤੋਂ ਨਾਲ ਅਸੀਂ stdio.h ਹੈਡਰ ਫਾਈਲ ਵਿੱਚ ਮੌਜੂਦ ਕਿਸੇ ਵੀ ਫੰਕਸ਼ਨ ਨੂੰ ਅਪਣੇ ਪ੍ਰੋਗਰਾਮ ਵਿੱਚ ਵਰਤ ਸਕਦੇ ਹਾਂ।

ਸੀ ਭਾਸ਼ਾ ਵਿੱਚ ਬਹੁਤ ਸਾਰੀਆਂ ਹੈਡਰ ਫਾਈਲਾਂ ਮੌਜੂਦ ਹਨ। ਅਸੀਂ ਆਪਣੇ ਪ੍ਰੋਗਰਾਮ ਵਿੱਚ ਕਿਹੜੀਆਂ ਹੈਡਰ ਫਾਈਲਾਂ ਵਰਤਣੀਆਂ ਹਨ, ਇਹ ਪ੍ਰੋਗਰਾਮ ਵਿੱਚ ਸਾਡੀ ਜੁੜਰਤ ਤੇ ਨਿਰਭਰ ਕਰਦਾ ਹੈ। ਹੇਠਾਂ ਕੁਝ ਆਮ ਵਰਤੀਆਂ ਜਾਣ ਵਾਲੀਆਂ ਹੈਡਰ ਫਾਈਲਾਂ ਦਿਤੀਆਂ ਗਈਆਂ ਹਨ:


- ਹੈਡਰ ਫਾਈਲ stdio.h :** ਇਸ ਫਾਈਲ ਦਾ ਪੂਰਾ ਨਾਂ ਸਟੈਂਡਰਡ ਇਨਪੁੱਟ ਆਊਟਪੁੱਟ ਹੈਡਰ ਫਾਈਲ ਹੈ। ਇਸ ਫਾਈਲ ਵਿੱਚ ਉਹ ਫੰਕਸ਼ਨ ਮੌਜੂਦ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸਟੈਂਡਰਡ ਇਨਪੁੱਟ ਆਊਟਪੁੱਟ ਯੰਤਰਾਂ ਤੋਂ ਇਨਪੁੱਟ ਲੈਣ ਅਤੇ ਆਊਟਪੁੱਟ ਦੇਣ ਲਈ ਕੀਤੀ ਜਾਂਦੀ ਹੈ। ਉਦਾਹਰਣ ਲਈ: `scanf()` ਅਤੇ `printf()` ਫੰਕਸ਼ਨਾਂ।
- ਹੈਡਰ ਫਾਈਲ conio.h :** ਇਸ ਫਾਈਲ ਦਾ ਪੂਰਾ ਨਾਂ ਕਨਸੋਲ (Console) ਇਨਪੁੱਟ ਆਊਟਪੁੱਟ ਹੈਡਰ ਫਾਈਲ ਹੈ। ਕਨਸੋਲ ਉਹ ਸਕ੍ਰੀਨ ਹੁੰਦੀ ਹੈ ਜਿਥੇ ਸਾਡਾ ਪ੍ਰੋਗਰਾਮ ਰਨ ਹੁੰਦਾ ਹੈ। ਇਸ ਫਾਈਲ ਵਿੱਚ ਉਹ ਫੰਕਸ਼ਨ ਹੁੰਦੇ ਹਨ ਜੋ ਇਨਪੁੱਟ ਆਊਟਪੁੱਟ ਦੌਰਾਨ ਕਨਸੋਲ ਉੱਪਰ ਕੰਮ ਕਰਨ ਲਈ ਵਰਤੇ ਜਾਂਦੇ ਹਨ। ਉਦਾਹਰਣ ਲਈ: `clrscr()` ਅਤੇ `getch()` ਫੰਕਸ਼ਨਾਂ।
- ਹੈਡਰ ਫਾਈਲ math.h :** ਇਸ ਫਾਈਲ ਵਿੱਚ ਗਣਿਤਕ ਅਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਪ੍ਰੋਗਰਾਮਾਂ ਵਿੱਚ ਵਖ-ਵਖ ਗਣਿਤਕ ਕੰਮਾਂ ਨੂੰ ਕਰਨ ਲਈ ਕੀਤੀ ਜਾਂਦੀ ਹੈ। ਉਦਾਹਰਣ ਲਈ: `sqr()`, `pow()`, `sin()`, `cos()` ਆਦਿ।
- ਹੈਡਰ ਫਾਈਲ string.h :** ਇਸ ਫਾਈਲ ਵਿੱਚ ਉਹ ਫੰਕਸ਼ਨ ਮੌਜੂਦ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸਟੰਗ ਡਾਟਾ ਉੱਪਰ ਕੰਮ ਕਰਨ ਲਈ ਕੀਤੀ ਜਾਂਦੀ ਹੈ। ਉਦਾਹਰਣ ਲਈ: `strlen()`, `strcpy()`, `strupr()`, `strlwr()`, `strcmp()` ਆਦਿ।

ਕਿਸੇ ਵੀ ਲਾਇਬ੍ਰੇਰੀ ਫੰਕਸ਼ਨ ਦੀ ਵਰਤੋਂ ਕਰਨ ਲਈ ਸਾਨੂੰ ਸਾਡੇ ਪ੍ਰੋਗਰਾਮ ਵਿੱਚ ਪ੍ਰੀ-ਪ੍ਰੈਸ਼ਰ ਨਿਰਦੇਸ਼ # ਦੀ ਵਰਤੋਂ ਕਰਦੇ ਹੋਏ ਛੁੱਕਵੀਂ ਹੈਡਰ ਫਾਈਲ ਸ਼ਾਮਿਲ ਕਰਨੀ ਪੈਂਦੀ ਹੈ।

## 7.11 ਸੀ ਵਿੱਚ ਇਨਪੁੱਟ ਅਤੇ ਆਊਟਪੁੱਟ ਸਟੇਟਮੈਂਟਾਂ (Input and Output Statements in C) :

ਇਨਪੁੱਟ ਅਤੇ ਆਊਟਪੁੱਟ ਸਟੇਟਮੈਂਟਾਂ, ਪ੍ਰੋਗਰਾਮ ਅਤੇ ਯੂਜ਼ਰ ਵਿੱਚਕਾਰ ਆਪਸੀ ਤਾਲਮੇਲ ਪ੍ਰਦਾਨ ਕਰਦੀਆਂ ਹਨ। ਇਨਪੁੱਟ ਸਟੇਟਮੈਂਟ ਦੀ ਵਰਤੋਂ ਕਰਦਿਆਂ ਯੂਜ਼ਰ ਪ੍ਰੋਗਰਾਮ ਨੂੰ ਇਨਪੁੱਟ ਪ੍ਰਦਾਨ ਕਰਦਾ ਹੈ ਅਤੇ ਆਊਟਪੁੱਟ ਸਟੇਟਮੈਂਟ ਦੀ ਵਰਤੋਂ ਕਰਕੇ ਪ੍ਰੋਗਰਾਮ ਯੂਜ਼ਰ ਨੂੰ ਆਊਟਪੁੱਟ ਦਿੰਦਾ ਹੈ।

ਸੀ ਪ੍ਰੋਗਰਾਮਾਂ ਵਿੱਚ ਸਾਰੇ ਇਨਪੁੱਟ ਅਤੇ ਆਊਟਪੁੱਟ ਓਪਰੇਸ਼ਨ ਪਹਿਲਾਂ ਤੋਂ ਪਰਿਭਾਸ਼ਿਤ ਫੰਕਸ਼ਨਾਂ ਦੀ ਵਰਤੋਂ ਕਰਦੇ ਹੋਏ ਕੀਤੇ ਜਾਂਦੇ ਹਨ। ਹਾਲਾਂਕਿ, ਸੀ ਭਾਸ਼ਾ ਦੀ ਲਾਇਬ੍ਰੇਰੀ ਬਹੁਤ ਸਾਰੇ ਫਾਰਮੈਟਡ ਅਤੇ ਅਨ-ਫਾਰਮੈਟਡ ਇਨਪੁੱਟ/ਆਊਟਪੁੱਟ ਫੰਕਸ਼ਨ ਪ੍ਰਦਾਨ ਕਰਦੀ ਹੈ, ਪਰ ਆਮ ਤੌਰ ਤੇ ਸੀ ਪ੍ਰੋਗਰਾਮਾਂ ਵਿੱਚ ਇਨਪੁੱਟ/ਆਊਟਪੁੱਟ ਓਪਰੇਸ਼ਨਾਂ ਲਈ `scanf()` ਅਤੇ `printf()` ਫਾਰਮੈਟਡ ਫੰਕਸ਼ਨਾਂ ਦੀ ਵਰਤੋਂ ਕੀਤਾ ਜਾਂਦੀ ਹੈ। ਹੇਠਾਂ ਦਿੱਤਾ ਚਿੱਤਰ ਪ੍ਰੋਗਰਾਮਾਂ ਵਿੱਚ ਇਨਪੁੱਟ ਅਤੇ ਆਊਟਪੁੱਟ ਸਟੇਟਮੈਂਟਾਂ ਦੇ ਉਦੇਸ਼ ਨੂੰ ਦਰਸਾਉਂਦਾ ਹੈ:



ਚਿੱਤਰ 7.7 ਪ੍ਰੋਗਰਾਮ ਵਿੱਚ ਇਨਪੁੱਟ ਅਤੇ ਆਊਟਪੁੱਟ ਸਟੇਟਮੈਂਟ ਦਾ ਮੰਤਵ

ਹੁਣ ਅਸੀਂ ਸੀ ਭਾਸ਼ਾ ਦੇ ਪ੍ਰੋਗਰਾਮਾਂ ਵਿੱਚ ਅਕਸਰ ਵਰਤੇ ਜਾਂਦੇ ਇਹਨਾਂ ਇਨਪੁੱਟ/ਆਊਟਪੁੱਟ ਲਾਈਬ੍ਰੇਗੀ ਫੰਕਸ਼ਨਾਂ : `scanf()` ਅਤੇ `printf()` ਸੰਬੰਧੀ ਚਰਚਾ ਕਰਾਂਗੇ:

### ਇਨਪੁੱਟ ਫੰਕਸ਼ਨ `scanf()` (Input Function `scanf()`) :

ਸੀ ਭਾਸ਼ਾ ਦੇ ਲਾਈਬ੍ਰੇਗੀ ਫੰਕਸ਼ਨ `scanf()` ਦੀ ਵਰਤੋਂ ਕਰਕੇ ਇੱਕ ਸਟੈਂਡਰਡ ਇਨਪੁੱਟ ਡਿਵਾਈਸ ਤੋਂ ਇਨਪੁੱਟ ਡਾਟਾ ਨੂੰ ਪ੍ਰੋਗਰਾਮ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਇਹ ਫੰਕਸ਼ਨ ਨੂੰ ਮੈਮੋਰੀ ਕਲ, ਇੱਕ ਹਿੱਤ ਕਰੈਕਟਰ ਅਤੇ ਸਟ੍ਰਿੰਗ ਕਿਸੇ ਵੀ ਤਰ੍ਹਾਂ ਦੇ ਮੁੱਲ ਨੂੰ ਪ੍ਰੋਗਰਾਮ ਵਿੱਚ ਦਾਖਲ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਫੰਕਸ਼ਨਾ ਦੀ ਵਰਤੋਂ ਲਈ ਆਮ ਸਿੱਟੈਕਸ ਇਸ ਪ੍ਰਕਾਰ ਹੈ:

```
scanf("format string", &arg1, &arg2, ......., &argn);
```

ਇਸ ਵਿੱਚ `format string` ਇੱਕ ਸਟ੍ਰਿੰਗ ਨੂੰ ਦਰਸਾਉਂਦਾ ਹੈ ਜਿਸ ਵਿੱਚ ਆਰਗੂਮੈਂਟਾਂ ਦੀਆਂ ਡਾਟਾ ਟਾਈਪਸ ਅਨੁਸਾਰ ਫਾਰਮੇਟ ਕੋਡਸ (format codes) ਲਿਖੇ ਜਾਂਦੇ ਹਨ ਅਤੇ `arg1, arg2, ......., argn` ਆਰਗੂਮੈਂਟਸ ਹੁੰਦੇ ਹਨ ਜੋ ਇਨਪੁੱਟ ਕੀਤੀਆਂ ਜਾਣ ਵਾਲੀਆਂ ਅਲੱਗ-ਅਲੱਗ ਡਾਟਾ ਆਈਟਮਾਂ ਨੂੰ ਦਰਸਾਉਂਦੇ ਹਨ। ਆਮ ਤੌਰ 'ਤੇ, ਆਰਗੂਮੈਂਟਸ ਵੇਗੀਏਬਲਜ਼ ਹੁੰਦੇ ਹਨ ਜੋ ਐਡਰੈਸ ਆਪਰੇਟਰ & ਨਾਲ ਲਿਖੇ ਜਾਂਦੇ ਹਨ। ਇਹ ਐਡਰੈਸ ਆਪਰੇਟਰ & ਮੈਮਰੀ ਵਿੱਚ ਵੇਗੀਏਬਲ ਦੇ ਐਡਰੈਸ ਨੂੰ ਦਰਸਾਉਂਦੇ ਹਨ ਜਿੱਥੇ ਅਸਲ ਵਿੱਚ ਡਾਟਾ ਨੂੰ ਸਟੋਰ ਕੀਤਾ ਜਾਵੇਗਾ। ਫਾਰਮੇਟ ਸਟ੍ਰਿੰਗ ਅਤੇ ਆਰਗੂਮੈਂਟਸ ਨੂੰ ਕੋਮਾ (,) ਆਪਰੇਟਰ ਦੁਆਰਾ ਵੱਖ ਕੀਤਾ ਜਾਂਦਾ ਹੈ। ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝਣ ਲਈ ਹੇਠਾਂ ਦਿੱਤੀ ਉਦਾਹਰਣ 'ਤੇ ਗੌਰ ਕਰੋ:

```
int a;  
float b;  
scanf("%d%f",&a,&b);
```

ਇਸ ਵਿੱਚ `"%d%f"` ਇੱਕ ਫਾਰਮੇਟ ਸਟ੍ਰਿੰਗ ਹੈ ਜੋ ਕਿ ਇਹ ਦਰਸਾਉਂਦਾ ਹੈ ਕਿ ਕੀਅਬੋਰਡ ਤੋਂ ਕਿਸ ਕਿਸਮ ਦਾ ਡਾਟਾ ਪ੍ਰਾਪਤ ਕੀਤਾ ਜਾਵੇਗਾ। ਫਾਰਮੇਟ ਕੋਡ `%d` ਵੇਗੀਏਬਲ `a` ਲਈ ਇੰਟੀਜ਼ਰ ਮੁੱਲ (ਪੂਰਣ ਅੰਕ) ਇਨਪੁੱਟ ਕਰਵਾਉਣ ਲਈ ਵਰਤਿਆ ਗਿਆ ਹੈ ਅਤੇ `%f` ਵੇਗੀਏਬਲ `b` ਲਈ ਫਲੋਟ ਮੁੱਲ (float value) ਇਨਪੁੱਟ ਕਰਵਾਉਣ ਲਈ ਵਰਤਿਆ ਗਿਆ ਹੈ। ਇਸ ਵਿੱਚ `a` ਅਤੇ `b` ਦੋ ਆਰਗੂਮੈਂਟ ਹਨ ਜੋ ਯੂਜ਼ਰ ਵੱਲੋਂ ਮੁੱਲ ਪ੍ਰਾਪਤ ਕਰਨ ਵਾਲੇ ਵੇਗੀਏਬਲਾਂ ਨੂੰ ਦਰਸਾਉਂਦੇ ਹਨ। ਵੇਗੀਏਬਲ `a` ਅਤੇ `b` ਤੋਂ ਪਹਿਲਾਂ ਵਰਤਿਆ ਗਿਆ ਚਿੰਨ੍ਹ & ਇਹ ਦਸਦਾ ਹੈ ਕਿ ਇੰਟੀਜ਼ਰ ਅਤੇ ਫਲੋਟ ਮੁੱਲ `a` ਅਤੇ `b` ਵੇਗੀਏਬਲਾਂ ਨੂੰ ਦਿੱਤੇ ਗਏ ਮੈਮਰੀ ਐਡਰੈਸਾਂ ਉੱਪਰ ਸਟੋਰ ਕੀਤਾ ਜਾਵੇ।

### ਆਊਟਪੁੱਟ ਫੰਕਸ਼ਨ `printf()` (Output function `printf()`) :

ਸੀ ਪ੍ਰੋਗਰਾਮ ਵਿੱਚ `printf()` ਫੰਕਸ਼ਨ ਦੀ ਵਰਤੋਂ ਕਿਸੇ ਵੀ ਜਾਣਕਾਰੀ ਜਾਂ ਮੁੱਲ ਨੂੰ ਮੋਨੀਟਰ (ਆਊਟਪੁੱਟ) ਸਕ੍ਰੀਨ ਉੱਪਰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਸ ਫੰਕਸ਼ਨ ਦੀ ਵਰਤੋਂ ਆਮ ਤੌਰ 'ਤੇ ਸਾਧਾਰਣ ਟੈਕਸਟ ਮੈਸੇਜ (text message) ਨੂੰ ਮਾਨੀਟਰ (ਆਊਟਪੁੱਟ) ਸਕ੍ਰੀਨ ਉੱਪਰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਸ ਫੰਕਸ਼ਨ ਦੀ ਵਰਤੋਂ ਕਰਨ ਲਈ ਆਮ ਸਿੱਟੈਕਸ ਹੇਠਾਂ ਦਿੱਤਾ ਗਿਆ ਹੈ:

```
printf("simple text message");
```

#### ਉਦਾਹਰਣ ਲਈ:

```
printf("Hello from C Language");
```

ਇਹ ਫੰਕਸ਼ਨ ਸਕ੍ਰੀਨ ਤੇ ਵੇਗੀਏਬਲ ਵਿੱਚ ਸਟੋਰ ਕੀਤੇ ਕਿਸੇ ਵੀ ਨੂੰ ਮੈਮਰੀ ਕਲ, ਸਿੰਗਲ ਕਰੈਕਟਰ ਅਤੇ ਸਟਰਿੰਗ ਮੁੱਲਾਂ ਨੂੰ ਦਰਸਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਮੈਮਰੀ ਵਿੱਚ ਸਟੋਰ ਕੀਤੇ ਮੁੱਲ ਪ੍ਰਦਰਸ਼ਿਤ ਕਰਨ ਲਈ ਇਸ ਫੰਕਸ਼ਨ ਦਾ ਆਮ ਸਿੱਟੈਕਸ ਇਸ ਪ੍ਰਕਾਰ ਹੈ:

```
printf("format string", arg1, arg2, ......., argn);
```

ਇਸ ਵਿੱਚ format string ਇੱਕ ਸਟ੍ਰਿੰਗ ਨੂੰ ਦਰਸਾਉਂਦਾ ਹੈ ਜਿਸ ਵਿੱਚ ਆਰਗੂਮੈਂਟਾਂ ਦੀਆਂ ਡਾਟਾ ਟਾਈਪਸ ਅਨੁਸਾਰ ਫਾਰਮੇਟ ਕੋਡਸ (format codes) ਲਿਖੇ ਜਾਂਦੇ ਹਨ ਅਤੇ arg1, arg2, ......., argn ਆਰਗੂਮੈਂਟਸ ਹੁੰਦੇ ਹਨ ਜੋ ਆਉਟਪੁੱਟ ਕੀਤੀਆਂ ਜਾਣ ਵਾਲੀਆਂ ਅਲੱਗ-ਅਲੱਗ ਡਾਟਾ ਆਈਟਮਾਂ ਨੂੰ ਦਰਸਾਉਂਦੇ ਹਨ। ਇਸ ਵਿੱਚ printf( ) ਫੰਕਸ਼ਨ ਮੈਮਰੀ ਵਿੱਚੋਂ ਆਰਗੂਮੈਂਟਸ ਦੇ ਮੁੱਲਾਂ (values) ਨੂੰ ਪੜ੍ਹਦਾ (read) ਹੈ ਅਤੇ ਮੋਨੀਟਰ (ਆਉਟਪੁੱਟ) ਸਕੀਨ ਉੱਪਰ ਦਰਸਾਉਂਦਾ ਹੈ। ਫਾਰਮੇਟ ਸਟ੍ਰਿੰਗ ਅਤੇ ਆਰਗੂਮੈਂਟਸ ਨੂੰ ਕੌਮਾ (,) ਆਪਰੇਟਰ ਦੁਆਰਾ ਵੱਖ ਕੀਤਾ ਜਾਂਦਾ ਹੈ। ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝਣ ਲਈ ਹੇਠਾਂ ਦਿੱਤੀ ਉਦਾਹਰਣ ‘ਤੇ ਗੌਰ ਕਰੋ:

```
int a=56;
float b=3.14;
printf("%d%f",a,b);
```

ਇਸ ਵਿੱਚ "%d%f" ਇੱਕ ਫਾਰਮੇਟ ਸਟ੍ਰਿੰਗ ਹੈ ਜੋ ਕਿ ਇਹ ਦਰਸਾਉਂਦਾ ਹੈ ਕਿ ਕਿਸ ਕਿਸਮ ਦਾ ਡਾਟਾ ਮੋਨੀਟਰ ਸਕੀਨ ਉੱਪਰ ਦਰਸਾਇਆ ਜਾਵੇਗਾ। ਫਾਰਮੇਟ ਕੋਡ %d ਦੀ ਵਰਤੋਂ ਵੇਗੀਏਬਲ a ਵਿੱਚ ਸਟੋਰ ਇੰਟੀਜ਼ਰ ਮੁੱਲ (ਪੂਰਣ ਅੰਕ) ਨੂੰ ਦਰਸਾਉਣ ਲਈ ਕੀਤੀ ਗਈ ਹੈ ਅਤੇ %f ਦੀ ਵਰਤੋਂ ਵੇਗੀਏਬਲ b ਵਿੱਚ ਸਟੋਰ ਫਲੋਟ ਮੁੱਲ (float value) ਨੂੰ ਦਰਸਾਉਣ ਲਈ ਕੀਤੀ ਗਈ ਹੈ। ਇਸ ਵਿੱਚ a ਅਤੇ b ਦੋ ਆਰਗੂਮੈਂਟ ਹਨ ਜੋ ਯੂਜ਼ਰ ਨੂੰ ਮੋਨੀਟਰ ਸਕੀਨ ਉੱਪਰ ਮੁੱਲ ਦਰਸਾਉਣ ਵਾਲੇ ਵੇਗੀਏਬਲਾਂ ਨੂੰ ਦਰਸਾਉਂਦੇ ਹਨ।

ਚਿੱਤਰ 7.8 ਸੀ ਪ੍ਰੋਗਰਾਮਾਂ ਵਿੱਚ scanf() ਅਤੇ printf() ਫੰਕਸ਼ਨਾਂ ਨਾਲ ਕੰਮ ਕਰਨ ਦੀ ਧਾਰਣਾ ਨੂੰ ਦਰਸਾ ਰਿਹਾ ਹੈ:





Fig. 7.8 Concept of working with scanf( ) and printf( ) function

ਫੰਕਸ਼ਨ scanf( ) ਅਤੇ printf( ) ਸੀ ਭਾਸ਼ਾ ਦੇ ਪ੍ਰੋਗਰਾਮਾਂ ਵਿੱਚ ਵਰਤੋਂ ਜਾਣ ਵਾਲੇ ਸਭ ਤੋਂ ਵੱਧ ਮਹੱਤਵਪੂਰਨ ਅਤੇ ਲਾਭਦਾਇਕ ਫੰਕਸ਼ਨ ਹਨ। ਇਹ ਫੰਕਸ਼ਨ stdio.h ਹੈਡਰ ਫਾਈਲ ਦਾ ਹਿੱਸਾ ਹਨ। ਇਸ ਲਈ ਹਰ ਸੀ ਪ੍ਰੋਗਰਾਮ ਵਿੱਚ ਹੈਡਰ ਫਾਈਲ stdio.h ਦੀ ਵਰਤੋਂ ਕੀਤੀ ਜਾਂਦੀ ਹੈ।

## 7.12 ਸੀ ਭਾਸ਼ਾ ਦੇ ਪ੍ਰੋਗਰਾਮ ਦੀ ਬਣਤਰ (Structure of C Language Program) :

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਪ੍ਰੋਗਰਾਮ ਕਿਸੇ ਖਾਸ ਕੰਮ ਨੂੰ ਕਰਨ ਲਈ ਲਿਖੀਆਂ ਗਈਆਂ ਹਦਾਇਤਾਂ ਦਾ ਸਮੂਹ ਹੁੰਦਾ ਹੈ। ਪ੍ਰੋਗਰਾਮ ਵਿੱਚ ਹਦਾਇਤਾਂ ਦੇ ਲਾਜਿਕਲ ਗਰੁੱਪ ਨੂੰ ਫੰਕਸ਼ਨ ਜਾਂ ਬਲਾਕ ਕਿਹਾ ਜਾਂਦਾ ਹੈ। ਹਰੇਕ ਸੀ ਪ੍ਰੋਗਰਾਮ ਇੱਕ ਜਾਂ ਇੱਕ ਤੋਂ ਵੱਧ ਫੰਕਸ਼ਨਾਂ ਦਾ ਸੰਗ੍ਰਹਿ ਹੁੰਦਾ ਹੈ ਅਤੇ ਜਿਨ੍ਹਾਂ ਵਿੱਚੋਂ ਕਿਸੇ ਇੱਕ ਫੰਕਸ਼ਨ ਨੂੰ main ਨਾਮ ਦਿਤਾ ਜਾਣਾ ਚਾਹੀਂਦਾ ਹੈ। ਅਜਿਹਾ ਇਸ ਲਈ ਹੋਣਾ ਚਾਹੀਂਦਾ ਹੈ ਕਿਉਂਕਿ main ਫੰਕਸ਼ਨ ਸੀ ਪ੍ਰੋਗਰਾਮ ਨੂੰ ਚਲਾਉਣ (execution) ਲਈ ਐਂਟਰੀ ਪੁਆਈਟ ਹੁੰਦਾ ਹੈ। ਇਸਦਾ ਅਰਥ ਇਹ ਹੈ ਕਿ ਕੰਪਿਊਟਰ ਸਿਸਟਮ main ਫੰਕਸ਼ਨ ਤੋਂ ਸੀ-ਪ੍ਰੋਗਰਾਮ ਨੂੰ ਲਾਗੂ ਕਰਨਾ ਸ਼ੁਰੂ ਕਰਦਾ ਹੈ।

ਹੁਣ ਤੱਕ ਅਸੀਂ ਕਿਸੇ ਵੀ ਪ੍ਰੋਗਰਾਮਿੰਗ ਭਾਸਾ ਨੂੰ ਸਿੱਖਣ ਦੀਆਂ ਬਹੁਤ ਸਾਰੀਆਂ ਧਾਰਨਾਵਾਂ (Concepts) ਤੇ ਚਰਚਾ ਕੀਤੀ ਹੈ। ਕਰੈਕਟਰ-ਸੈਟ, ਟੋਕਨਾਂ ਦੀਆਂ ਵੱਖ ਵੱਖ ਕਿਸਮਾਂ, ਵੱਖ-ਵੱਖ ਤਰ੍ਹਾਂ ਦੇ ਡਾਟਾ, ਇਨਪੁਟ/ਆਉਟਪੁਟ ਸਟੇਟਮੈਂਟਸ ਅਤੇ ਹੈਡਰ ਫਾਈਲਾਂ ਕੀ ਹਨ ਇਹਨਾਂ ਬਾਰੇ ਸਾਨੂੰ ਸਪੱਸ਼ਟ ਹੋ ਚੁੱਕਿਆ ਹੈ। ਇਹ ਸਾਰੀਆਂ ਧਾਰਨਾਵਾਂ ਸੀ ਭਾਸਾ ਦੀ ਵਰਤੋਂ ਕਰਦੇ ਹੋਏ ਪ੍ਰੋਗਰਾਮਿੰਗ ਸ਼ੁਰੂ ਕਰਨ ਲਈ ਜਰੂਰੀ ਹਨ। ਹੁਣ ਸਾਨੂੰ ਸੀ-ਪ੍ਰੋਗਰਾਮ ਦੇ ਮੁੱਢਲੇ ਢਾਂਚੇ ਨੂੰ ਜਾਣਨ ਦੀ ਜਰੂਰਤ ਹੈ ਜਿਸ ਵਿੱਚ ਅਸੀਂ ਇੱਕ ਸਧਾਰਣ ਪ੍ਰੋਗਰਾਮ ਬਣਾਉਣ ਲਈ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ। ਆਮ ਤੌਰ ਤੇ ਇੱਕ ਸਧਾਰਣ ਚੱਲਣਯੋਗ (executable) ਸੀ-ਪ੍ਰੋਗਰਾਮ ਦੀ ਬਣਤਰ ਚਿੱਤਰ 7.9 ਵਿੱਚ ਦਿਖਾਏ ਅਨੁਸਾਰ ਹੋ ਸਕਦੀ ਹੈ:



ਚਿੱਤਰ 7.9 ਇੱਕ ਸਧਾਰਣ ਚੱਲਣਯੋਗ ਸੀ-ਪ੍ਰੋਗਰਾਮ ਦੀ

ਹਾਲਾਂਕਿ ਅਸੀਂ ਉਪਰੋਕਤ ਸੀ ਭਾਸ਼ਾ ਦੇ ਪ੍ਰੋਗਰਾਮ-ਢਾਂਚੇ ਵਿੱਚ ਵਰਤੀਆਂ ਗਈਆਂ ਕਈ ਧਾਰਨਾਵਾਂ (Concepts) ਬਾਰੇ ਵਿਚਾਰ ਵਟਾਂਦਰਾ ਕਰ ਚੁੱਕੇ ਹਾਂ, ਫਿਰ ਵੀ ਅਸੀਂ ਉਪਰੋਕਤ ਪ੍ਰੋਗਰਾਮ-ਢਾਂਚੇ ਦੇ ਸਾਰੇ ਐਲੀਮੈਂਟਸ ਦੀ ਇੱਕ ਸੰਖੇਪ ਵਿਆਖਿਆ ਕਰਨ ਜਾ ਰਹੇ ਹਾਂ:

- ਪ੍ਰੀ-ਪ੍ਰੈਸੈਰ ਨਿਰਦੇਸ਼ ਸਟੇਟਮੈਂਟਸ (Pre-processor Directive Statements) :** ਪ੍ਰੀ-ਪ੍ਰੈਸੈਰ ਸਟੇਟਮੈਂਟਾਂ # ਚਿੰਨ੍ਹ ਨਾਲ ਸ਼ੁਰੂ ਹੁੰਦੀਆਂ ਹਨ। ਇਹ ਸਟੇਟਮੈਂਟਾਂ ਕੰਪਾਈਲਰ ਨੂੰ ਕੰਪਾਈਲੇਸ਼ਨ ਤੋਂ ਪਹਿਲਾਂ ਕੁੱਝ ਓਪਰੇਸ਼ਨ ਕਰਨ ਲਈ ਹਦਾਇਤਾਂ (instructions) ਦਿੰਦੀਆਂ ਹਨ। ਇਨ੍ਹਾਂ ਨਿਰਦੇਸ਼ਕ ਸਟੇਟਮੈਂਟਾਂ ਦੀ ਆਮ ਵਰਤੋਂ ਹੈਡਰ ਫਾਈਲਾਂ ਨੂੰ ਸ਼ਾਮਿਲ (inclusion of header files) ਕਰਨਾ ਜਾਂ ਸਿੰਬੋਲਿਕ ਕਾਂਸਟੈਂਟਾਂ (Symbolic Constants) ਆਦਿ ਨੂੰ ਪਰਿਭਾਸ਼ਿਤ ਕਰਨਾ ਹੈ। ਕੁਝ ਆਮ ਵਰਤੇ ਜਾਣ ਵਾਲੇ ਪ੍ਰੀ-ਪ੍ਰੈਸੈਰਾਂ ਦੀਆਂ ਉਦਾਹਰਣਾਂ ਇਸ ਪ੍ਰਕਾਰ ਹਨ:

```
#include<stdio.h>
```


```
#define PI 3.14
```

- ਗਲੋਬਲ ਡਿਕਲੇਰੇਸ਼ਨਾਂ (Global Declarations) :** ਇਹਨਾਂ ਡਿਕਲੇਰੇਸ਼ਨਾਂ ਵਿੱਚ ਦਿੱਤੇ ਗਏ ਪ੍ਰੋਗਰਾਮ ਦੇ ਤੱਤ (elements) ਪੂਰੇ ਪ੍ਰੋਗਰਾਮ ਵਿੱਚ ਕਿਤੇ ਵੀ ਵਰਤੇ ਜਾ ਸਕਦੇ ਹਨ। ਇਹ ਡਿਕਲੇਰੇਸ਼ਨਾਂ ਵੇਗੀਏਬਲ, ਫੰਕਸ਼ਨ ਜਾਂ ਕੋਈ ਵੀ ਹੋਰ ਪ੍ਰੋਗਰਾਮ ਦੇ ਤੱਤ (elements) ਹੋ ਸਕਦੇ ਹਨ। ਇਹ ਡਿਕਲੇਰੇਸ਼ਨਾਂ ਫੰਕਸ਼ਨਾਂ ਦੀ ਬਾਡੀ ਤੋਂ ਬਾਹਰ ਲਿਖੀਆਂ ਜਾਂਦੀਆਂ ਹਨ।
- ਫੰਕਸ਼ਨ main ( ) :** ਸੀ-ਪ੍ਰੋਗਰਾਮ ਦਾ ਲਾਗੂਕਰਣ ਇਸ ਫੰਕਸ਼ਨ ਤੋਂ ਹੀ ਸ਼ੁਰੂ ਹੁੰਦਾ ਹੈ। ਕੋਈ ਵੀ ਸੀ-ਪ੍ਰੋਗਰਾਮ main ਫੰਕਸ਼ਨ ਤੋਂ ਬਿਨ੍ਹਾਂ ਨਹੀਂ ਚਲਾਇਆ ਜਾ ਸਕਦਾ। ਹਰੇਕ ਚੱਲਣਯੋਗ ਸੀ ਪ੍ਰੋਗਰਾਮ ਵਿੱਚ ਇੱਕ main ( ) ਫੰਕਸ਼ਨ ਦਾ ਹੋਣਾ ਲਾਜ਼ਮੀ ਹੁੰਦਾ ਹੈ।
- ਘੁੰਡੀਦਾਰ ਬਰੈਕਟਾਂ (Braces { }) :** ਘੁੰਡੀਦਾਰ ਬਰੈਕਟਾਂ ਨੂੰ ਸਟੇਟਮੈਂਟਾਂ ਦਾ ਬਲਾਕ ਬਨਾਉਣ ਲਈ ਵਰਤਿਆ ਜਾਂਦਾ ਹੈ। main ( ) ਫੰਕਸ਼ਨ ਤੋਂ ਬਾਅਦ ਖੱਬਾ { ਬਰੈਕਟ ਫੰਕਸ਼ਨ ਦੀ ਸ਼ੁਰੂਆਤ ਅਤੇ ਅੰਤ ਵਿੱਚ ਸੱਜਾ } ਬਰੈਕਟ ਫੰਕਸ਼ਨ ਦੇ ਅੰਤ ਨੂੰ ਦਰਸਾਉਂਦਾ ਹੈ।
- ਲੋਕਲ ਡਿਕਲੇਰੇਸ਼ਨਾਂ (Local Declarations) :** ਇੱਕ ਫੰਕਸ਼ਨ ਦੇ ਅੰਦਰ ਕਿਤੀਆਂ ਗਈਆਂ ਡਿਕਲੇਰੇਸ਼ਨਾਂ ਨੂੰ ਲੋਕਲ ਡਿਕਲੇਰੇਸ਼ਨਾਂ ਕਿਹਾ ਜਾਂਦਾ ਹੈ। ਇਹਨਾਂ ਡਿਕਲੇਰੇਸ਼ਨਾਂ ਨੂੰ ਕੋਵਲ ਉਹਨਾਂ ਫੰਕਸ਼ਨਾਂ ਦੇ ਅੰਦਰ ਹੀ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਇਹਨਾਂ ਨੂੰ ਡਿਕਲੇਅਰ ਕੀਤਾ ਗਿਆ ਹੁੰਦਾ ਹੈ।
- ਪ੍ਰੋਗਰਾਮ ਸਟੇਟਮੈਂਟਾਂ (Program statements) :** ਇਹ ਸਟੇਟਮੈਂਟਾਂ ਪ੍ਰੋਗਰਾਮ ਦੀਆਂ ਹਦਾਇਤਾਂ ਹੁੰਦੀਆਂ ਹਨ। ਇਹ ਪ੍ਰੋਗਰਾਮ ਵਿੱਚ ਕਿਸੇ ਕੰਮ ਨੂੰ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ। ਪ੍ਰੋਗਰਾਮ ਵਿੱਚ ਹਰ ਇੱਕ ਚੱਲਣਯੋਗ ਸਟੇਟਮੈਂਟ ਦਾ ਅੰਤ ਸੈਮੀਕਾਲਨ (;) ਨਾਲ ਕੀਤਾ ਜਾਣਾ ਚਾਹੀਂਦਾ ਹੈ।

- **ਯੂਜ਼ਰ ਡਿਫਾਈਡ ਫੰਕਸ਼ਨ (User defined functions) :** ਫੰਕਸ਼ਨ ਸਟੇਟਮੈਂਟਾਂ ਦਾ ਲਾਜਿਕਲ ਗਰੁੱਪ ਹੁੰਦਾ ਹੈ ਜੋ ਇੱਕ ਖਾਸ ਕੰਮ ਕਰਨ ਲਈ ਬਣਾਇਆ ਜਾਂਦਾ ਹੈ। main() ਫੰਕਸ਼ਨ ਦੀ ਤਰ੍ਹਾਂ ਅਸੀਂ ਆਪਣੀ ਜ਼ਰੂਰਤ ਅਨੁਸਾਰ ਪ੍ਰੋਗਰਾਮ ਵਿਚ ਹੋਰ ਵੀ ਫੰਕਸ਼ਨ ਬਣਾ ਸਕਦੇ ਹੁੰਦੇ ਹਾਂ। ਕਿਉਂਕਿ ਇਹ ਫੰਕਸ਼ਨ ਯੂਜ਼ਰ ਦੁਆਰਾ ਲਿਖੇ ਜਾਂਦੇ ਹਨ ਇਸਲਦੀ ਇਹਨਾਂ ਫੰਕਸ਼ਨਾਂ ਨੂੰ ਯੂਜ਼ਰ ਡਿਫਾਈਡ ਫੰਕਸ਼ਨ ਕਿਹਾ ਜਾਂਦਾ ਹੈ।

ਆਉ ਹੁਣ ਅਸੀਂ ਇਸ ਪਾਠ ਵਿੱਚ ਜੋ ਵੀ ਸਿੱਖਿਆ ਹੈ ਉਸ ਦੀ ਵਰਤੋਂ ਕਰਦਿਆਂ ਛੋਟੇ-ਛੋਟੇ ਪ੍ਰੋਗਰਾਮ ਬਣਾ ਕੇ ਸੀ ਭਾਸ਼ਾ ਵਿੱਚ ਪ੍ਰੋਗਰਾਮਿੰਗ ਦੀ ਸ਼ੁਰੂਆਤ ਕਰੀਏ। ਅੱਗੇ ਵਧਣ ਤੋਂ ਪਹਿਲਾਂ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਤੁਸੀਂ ਸੀ ਪ੍ਰੋਗਰਾਮਾਂ ਨੂੰ ਬਨਾਉਣ ਲਈ Turbo C ਜਾਂ Code::Blocks ਸਾਫਟਵੇਅਰਾਂ ਨੂੰ ਡਾਊਨਲੋਡ ਕਰਕੇ ਇਨਸਟਾਲ ਕਰ ਚੁੱਕੇ ਹੋ। ਹੁਣ ਅਸੀਂ Code::Blocks ਦੀ ਵਰਤੋਂ ਕਰਦੇ ਹੋਏ ਸੀ-ਭਾਸ਼ਾ ਵਿੱਚ ਪ੍ਰੋਗਰਾਮ ਬਨਾਉਣ ਸੰਬੰਧੀ ਜਾਣਕਾਰੀ ਹਾਸਲ ਕਰਾਂਗੇ:

1. Code::Blocks ਖੋਲਣ ਲਈ ਡੈਸਕਟਾਪ  
ਉੱਪਰ ਮੌਜੂਦ ਇਸਦੇ ਆਈਕਾਨ ਉੱਪਰ  
ਡਬਲ ਕਲਿੱਕ ਕਰੋ।
  2. File → New → Empty File ਜਾਂ  
ਸ਼ਾਰਟਕੱਟ ਕੀਅ Ctrl+Shift+N ਦੀ  
ਵਰਤੋਂ ਕਰਦੇ ਹੋਏ ਨਵੀਂ ਫਾਈਲ ਬਣਾਓ।
  3. ਹੁਣ ਹੇਠਾਂ ਦਿੱਤੇ ਚਿੱਤਰ ਵਿਚ ਦਿਖਾਏ  
ਅਨੁਸਾਰ ਨਵੀਂ ਫਾਈਲ ਵਿਚ ਸੀ ਭਾਸ਼ਾ ਦਾ  
ਪ੍ਰੋਗਰਾਮ ਟਾਈਪ ਕਰੋ।
  4. ਪ੍ਰੋਗਰਾਮ ਦਾ ਸੋਰਸ ਕੋਡ ਟਾਈਪ ਕਰਨ ਤੋਂ  
ਬਾਅਦ File → Save File ਜਾਂ ਸ਼ਾਰਟਕੱਟ



ਪੋਰਾਮ : 7.1

5. ਹੁਣ Build → Build and Run ਜਾਂ ਸ਼ਾਰਟਕੱਟ ਕੀਅ F9 ਦੀ ਵਰਤੋਂ ਕਰਦੇ ਹੋਏ ਫਾਈਲ ਨੂੰ ਸੇਵ ਕਰੋ। ਫਾਈਲ ਸੇਵ ਕਰਦੇ ਸਮੇਂ ਫਾਈਲ ਦੇ ਨਾਮ ਨਾਲ ਇਸਦੀ ਐਕਸਟੈਂਸ਼ਨ .c ਟਾਈਪ ਕਰਨਾ ਨਾਂ ਭੁਲੋ, ਉਦਾਹਰਣ ਲਈ : test1.c, ਇਸ ਵਿਚ test1 ਫਾਈਲ ਦਾ ਨਾਮ ਆਉਂਦਾ ਹੈ।

- ਜੇਕਰ ਪ੍ਰੋਗਰਾਮ ਵਿਚ ਗਲਤੀਆਂ ਹੋਣ ਤਾਂ ਇਹ ਗਲਤੀਆਂ ਪ੍ਰੋਗਰਾਮ ਵਿੰਡੋ ਦੇ ਹੇਠਲੇ ਪਾਸੇ ਮੌਜੂਦ Logs and Others ਵਿੰਡੋ ਦੇ Build Messages ਟੈਬ ਵਿਚ ਨਜ਼ਰ ਆਉਣਗੀਆਂ। ਜੇਕਰ Logs and Others ਵਿੰਡੋ ਦਿਖਾਈ ਨਾਂ ਦੇ ਰਹੀ ਹੋਵੇ ਤਾਂ View → Logs ਜਾਂ ਸ਼ਾਰਟਕੱਟ ਕੀਅ F2 ਦੀ ਵਰਤੋਂ ਨਾਲ ਇਸ ਵਿੰਡੋ ਨੂੰ ਖੋਲਿਆ ਜਾ ਸਕਦਾ ਹੈ। ਇਸ ਵਿੰਡੋ ਵਿਚ ਦਿਖਾਈ ਦੇ ਰਹੀਆਂ ਗਲਤੀਆਂ ਨੂੰ ਠੀਕ

ਕਰਨ ਉਪਰੰਤ ਹੀ ਸ੍ਰੀ ਭਾਸ਼ਾ ਦੇ ਪ੍ਰੋਗਰਾਮ ਨੂੰ ਕੰਪਾਈਲ ਅਤੇ ਰਨ ਕੀਤਾ ਜਾ ਸਕਦਾ ਹੈ। ਉਦਾਹਰਣ ਲਈ ਹੇਠਾਂ ਦਿਤੇ ਚਿੱਤਰ ਵਿਚ ਲਾਈਨ ਨੰ. 5 ਉੱਪਰ ਗਲਤੀਆਂ ਦਰਸ਼ਾਈਆਂ ਗਈਆਂ ਹਨ:

ਉੱਪਰ ਦਿਤੀ ਤਸਵੀਰ ਵਿਚ ਲਾਈਨ ਨੰ. 5 ਉੱਪਰ ਇਕ ਲਾਲ ਰੰਗ ਦਾ ਬਾਕਸ ਦਿਖਾਈ ਦੇ ਰਿਹਾ ਹੈ ਜੋ ਉਸ ਲਾਈਨ ਵਿਚ ਗਲਤੀ ਨੂੰ ਦਰਸ਼ਾ ਰਿਹਾ ਹੈ। ਗਲਤੀਆਂ ਸੰਬੰਧੀ ਜਾਣਕਾਰੀ ਹੇਠਾਂ Logs and Others ਵਿੱਡੋ ਦੇ Build Messages ਟੈਬ ਵਿਚ ਦੇਖੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਕੰਪਾਈਲ ਅਤੇ ਰਨ ਕਰਨ ਤੋਂ ਪਹਿਲਾਂ ਇਹਨਾਂ ਗਲਤੀਆਂ ਨੂੰ ਠੀਕ ਕਰਨਾ ਜ਼ਰੂਰੀ ਹੁੰਦਾ ਹੈ।

7. ਜਦੋਂ ਪ੍ਰੋਗਰਾਮ ਵਿਚ ਗਲਤੀਆਂ ਖਤਮ ਹੋਣ ਤੋਂ ਬਾਅਦ ਇਸਨੂੰ ਕੰਪਾਈਲ ਅਤੇ ਰਨ ਕੀਤਾ ਜਾਵੇਗਾ ਤਾਂ ਪ੍ਰੋਗਰਾਮ ਦੀ ਆਉਟਪੁੱਟ ਸਾਨੂੰ ਹੇਠ ਦਿੱਤੇ ਚਿੱਤਰ ਅਨੁਸਾਰ ਦਿਖਾਈ ਦੇਵੇਗੀ :

```
C:\Users\Kansal\Documents\s1.exe
Hello from C
Process returned 12 (0xC)   execution time : 0.073 s
Press any key to continue.
```

### ਪ੍ਰੋਗਰਾਮ 7.1 ਦੀ ਆਉਟਪੁੱਟ

ਇਹ ਆਉਟਪੁੱਟ ਵਿੱਡੋ ਸਾਨੂੰ ਪ੍ਰੋਗਰਾਮ ਨੂੰ ਰਨ ਕਰਨ ਵਿਚ ਲੱਗਣ ਵਾਲਾ ਸਮਾਂ ਵੀ ਦਰਸਾਉਂਦੀ ਹੈ। ਸੋਰਸ ਕੋਡ ਵਿੱਡੋ ਤੇ ਵਾਪਿਸ ਜਾਣ ਲਈ ਕੀਅਬੋਰਡ ਤੋਂ ਕੋਈ ਵੀ ਕੀਅ ਦਬਾਈ ਜਾ ਸਕਦੀ ਹੈ।

ਉਪਰ ਦਿੱਤੇ ਸਟੈਪਾਂ ਦੀ ਵਰਤੋਂ ਕਰਦੇ ਹੋਏ ਅਸੀਂ Code::Blocks ਦੀ ਵਰਤੋਂ ਨਾਲ ਸੀ ਭਾਸ਼ਾ ਵਿਚ ਪ੍ਰੋਗਰਾਮ ਬਣਾ ਕੇ ਉਹਨਾਂ ਨੂੰ ਕੰਪਾਈਲ ਅਤੇ ਰਨ ਕਰ ਸਕਦੇ ਹਾਂ। ਇਸ ਪਾਠ ਵਿਚ ਬਣਾਏ ਗਏ ਪ੍ਰੋਗਰਾਮਾਂ ਦਾ ਮਕਸਦ ਇਸ ਪਾਠ ਵਿਚ ਪੜ੍ਹੋ ਗਏ ਵੱਖ-ਵੱਖ ਸੰਕਲਪਾਂ ਦੀ ਵਰਤੋਂ ਨੂੰ ਦਰਸਾਉਣਾ ਹੈ।

### ਪ੍ਰੋਗਰਾਮ 7.2: ਕਈ ਲਾਈਨਾਂ ਵਿੱਚ ਮੈਸੇਜ ਦਰਸਾਉਣ ਲਈ ਸੀ-ਪ੍ਰੋਗਰਾਮ

```
s1.c - Code::Blocks 17.12
File Edit View Search Project Build Debug Fortran wxSmith Tools Tools+ Plugins Doxygen Settings Help
Start here × s1.c ×
1 #include<stdio.h>
2 void main( )
3 {
4     printf("Hello from C");
5     printf("\nC is Middle Level Language");
6 }
7

C:\Users\Kansal\Documents\s1.exe
Hello from C
C is Middle Level Language
Process returned 27 (0x1B)
Press any key to continue.
```

Program 7.2

### ਪ੍ਰੋਗਰਾਮ 7.3: ਵੇਰੀਏਬਲ initialization ਅਤੇ ਇਸਦਾ ਮੁੱਲ ਦਰਸਾਉਣ ਲਈ ਸੀ-ਪ੍ਰੋਗਰਾਮ

```
s1.c - Code::Blocks 17.12
File Edit View Search Project Build Debug Fortran wxSmith Tools Tools+ Plugins Doxygen Settings Help
Start here × s1.c ×
1 #include<stdio.h>
2 void main( )
3 {
4     int a=47; //integer variable initialization
5     float pi=3.14; //float variable initialization
6     printf("\n%d",a);
7     printf("\n%f",pi);
8 }
9

Select C:\Users\Kansal\Documents\s1.exe
47
3.140000
Process returned 9 (0x9)   ex
Press any key to continue.
```

Program: 7.3

ਇਸ ਪ੍ਰੋਗਰਾਮ ਵਿੱਚ ਅਸੀਂ ਕਈ ਕਿਸਮਾਂ ਦੇ ਟੋਕਨ ਵਰਤੋਂ ਗਏ ਹਨ। ਆਓ ਹੁਣ ਅਸੀਂ ਇਸ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਉਹਨਾਂ ਟੋਕਨਾਂ ਬਾਰੇ ਵਿਚਾਰ ਕਰੀਏ ਜੋ ਅਸੀਂ ਇਸ ਪਾਠ ਵਿੱਚ ਪੜ੍ਹੇ ਹਨ:

ਪ੍ਰੋਗਰਾਮ ਦੇ ਸਾਰੇ ਟੋਕਨ	:	# include <> stdio.h void main ( ) { int a = 47 ; float pi 3.14
ਕੀਅਵਰਡਸ	:	printf " " %d %f pi }
ਆਈਡੈਟੀਫਾਇਰਸ	:	void, int, float (representing data types)
ਲਿਟਰਲਜ਼	:	stdio (ਹੈਡਰ ਫਾਈਲ ਦਾ ਨਾਂ), main, printf (ਫੰਕਸ਼ਨਾਂ ਦੇ ਨਾਂ), a, pi (ਵੇਰੀਏਬਲਾਂ ਦੇ ਨਾਂ)
ਆਪਰੇਟਰਜ਼	:	47, 3.14 (ਸਥਿਰ ਮੁੱਲ)
ਵਿਸ਼ੇਸ਼ ਚਿੰਨ੍ਹ	:	= (ਅਸਾਈਨਮੈਂਟ ਆਪਰੇਟਰ - ਮੁੱਲ ਸਟੋਰ ਕਰਵਾਉਣ ਲਈ)
ਹੁਣ ਅਸੀਂ ਪੂਰੇ ਪ੍ਰੋਗਰਾਮ (ਪ੍ਰੋਗਰਾਮ 3) ਨੂੰ ਲਾਈਨ ਦਰ ਲਾਈਨ ਸਮਝਣ ਜਾ ਰਹੇ ਹਾਂ ਤਾਂ ਜੋ ਸਾਨੂੰ ਪ੍ਰੋਗਰਾਮਿੰਗ ਦੀ ਬਿਹਤਰ ਸਮਝ ਆ ਸਕੇ:	:	# <> .( ) { ; " " % }

ਹੁਣ ਅਸੀਂ ਪੂਰੇ ਪ੍ਰੋਗਰਾਮ (ਪ੍ਰੋਗਰਾਮ 3) ਨੂੰ ਲਾਈਨ ਦਰ ਲਾਈਨ ਸਮਝਣ ਜਾ ਰਹੇ ਹਾਂ ਤਾਂ ਜੋ ਸਾਨੂੰ ਪ੍ਰੋਗਰਾਮਿੰਗ ਦੀ ਬਿਹਤਰ ਸਮਝ ਆ ਸਕੇ।

- ਪ੍ਰੋਗਰਾਮ ਦੀ ਲਾਈਨ ਨੰ 1 ਵਿੱਚ, ਅਸੀਂ ਹੈਡਰ ਫਾਈਲ stdio.h ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲਈ ਪ੍ਰੀ-ਪ੍ਰੈਸਰ ਦੀ ਵਰਤੋਂ ਕੀਤੀ ਹੈ ਤਾਂ ਜੋ ਅਸੀਂ ਪ੍ਰੋਗਰਾਮ ਵਿੱਚ printf() ਫੰਕਸ਼ਨ ਦੀ ਵਰਤੋਂ ਕਰ ਸਕੀਏ।

- ਲਾਈਨ ਨੰ 2 ਵਿੱਚ, ਅਸੀਂ main() ਫੰਕਸ਼ਨ ਦੀ ਸ਼ੁਰੂਆਤ ਕੀਤੀ ਹੈ। ਸਾਡਾ ਪ੍ਰੋਗਰਾਮ ਇਸ main() ਫੰਕਸ਼ਨ ਤੋਂ ਚੱਲਣਾ ਸ਼ੁਰੂ ਕਰਦਾ ਹੈ। ਹਰੇਕ ਚਲਣਯੋਗ ਸੀ ਪ੍ਰੋਗਰਾਮ ਵਿੱਚ main() ਫੰਕਸ਼ਨ ਦਾ ਹੋਣਾ ਲਾਜ਼ਮੀ ਹੁੰਦਾ ਹੈ। ਅਸੀਂ ਇੱਕ ਸੀ ਪ੍ਰੋਗਰਾਮ ਵਿੱਚ ਇੱਕ ਤੋਂ ਵੱਧ main() ਫੰਕਸ਼ਨ ਨਹੀਂ ਬਣਾ ਸਕਦੇ।

- ਲਾਈਨ ਨੰ 3 ਵਿੱਚ, ਅਸੀਂ ਘੁੰਡੀਦਾਰ ਬਰੈਕਟ { ਦੀ ਵਰਤੋਂ ਕੀਤੀ ਹੈ ਜੋ ਕਿ main() ਫੰਕਸ਼ਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।

- ਲਾਈਨ ਨੰ 4 ਅਤੇ 5 ਵਿੱਚ, ਅਸੀਂ ਇੰਟੀਜ਼ਰ ਅਤੇ ਫਲੋਂਟ ਟਾਈਪ ਦੇ ਵੇਰੀਏਬਲਾਂ int a; ਅਤੇ float pi; ਨੂੰ initialize ਕੀਤਾ ਹੈ ਅਤੇ ਉਹਨਾਂ ਵਿੱਚ ਲਿਟਰਲ (ਸਥਿਰ ਮੁੱਲ) ਸਟੋਰ ਕਰਵਾਏ ਹਨ। ਇਹਨਾਂ ਡਿਕਲੋਸ਼ਨ ਸਟੋਰਮੈਂਟਾਂ ਨੂੰ ਖਾਸ ਚਿੰਨ ਸੈਮੀਕਾਲਨ (;) ਨਾਲ ਖਤਮ (terminate) ਕੀਤਾ ਗਿਆ ਹੈ।

- ਲਾਈਨ ਨੰ 6 ਅਤੇ 7 ਵਿੱਚ, ਅਸੀਂ ਆਉਟਪੁੱਟ ਸਟੋਰਮੈਂਟ printf() ਫੰਕਸ਼ਨ ਦੀ ਵਰਤੋਂ ਇੰਟੀਜ਼ਰ ਅਤੇ ਫਲੋਂਟ ਵੇਰੀਏਬਲਾਂ a ਅਤੇ pi ਦੇ ਮੁੱਲਾਂ ਨੂੰ ਦਰਸਾਉਂਣ ਲਈ ਕੀਤੀ ਹੈ। ਵੇਰੀਏਬਲਾਂ ਦੇ ਮੁੱਲਾਂ ਨੂੰ ਦਰਸਾਉਂਣ ਲਈ ਫਾਰਮੇਟ ਸਟਰਿੰਗ %d ਅਤੇ %f ਦੀ ਵਰਤੋਂ ਕੀਤੀ ਗਈ ਹੈ।

- ਲਾਈਨ ਨੰ 8 ਵਿੱਚ, ਅਸੀਂ ਘੁੰਡੀਦਾਰ ਬਰੈਕਟ } ਦੀ ਵਰਤੋਂ ਕੀਤੀ ਹੈ ਜੋ main ਫੰਕਸ਼ਨ ਦੇ ਅੰਤ ਨੂੰ ਦਰਸਾਉਂਦਾ ਹੈ।

ਉਪਰੋਕਤ ਪ੍ਰੋਗਰਾਮ ਦੀ ਲਾਈਨ 4 ਅਤੇ 5 ਵਿੱਚ, ਅਸੀਂ ਪ੍ਰੋਗਰਾਮ ਵਿੱਚ ਕੋਡ ਦੀ ਵਿਆਖਿਆ ਕਰਨ ਲਈ ਇੱਕ ਵਿਸੇਸ਼ ਚਿੰਨ੍ਹ // ਦੀ ਵਰਤੋਂ ਕੀਤੀ ਹੈ। ਚਿੰਨ੍ਹ // ਨਾਲ ਸ਼ੁਰੂ ਹੋਈਆਂ ਲਾਈਨਾਂ ਨੂੰ ਕਮੈਂਟਸ (Comments) ਕਿਹਾ ਜਾਂਦਾ ਹੈ। ਕਮੈਂਟਸ ਪ੍ਰੋਗਰਾਮਿੰਗ ਵਿੱਚ ਸਾਡੇ ਕੋਡ ਦਾ ਵਰਣਨ ਕਰਨ ਲਈ ਵਰਤੋਂ ਜਾਂਦੇ ਹਨ। ਇਹਨਾਂ ਨੂੰ ਕੰਪਾਈਲੇਸ਼ਨ ਪ੍ਰਕਿਰਿਆ ਦੇ ਦੌਰਾਨ ਕੰਪਾਈਲਰ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ। ਚਿੰਨ੍ਹ // ਸਿੱਗਲ ਲਾਈਨ ਕਮੈਂਟ ਲਈ ਵਰਤਿਆ ਜਾਂਦਾ ਹੈ। ਬਹੁਤੀਆਂ-ਲਾਈਨ ਵਾਲੇ ਕਮੈਂਟ ਲਈ, ਅਸੀਂ ਆਪਣੇ ਪ੍ਰੋਗਰਾਮ ਵਿੱਚ /\* ਅਤੇ \*/ ਚਿੰਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ।

**ਪ੍ਰੋਗਰਾਮ 7.4: ਇੰਟੀਜ਼ਰ ਵੇਰੀਏਬਲਾਂ ਨਾਲ ਇਨਪੁੱਟ/ਆਉਟਪੁੱਟ ਸਟੋਰਮੈਂਟਾਂ ਦੀ ਵਰਤੋਂ ਨੂੰ ਦਰਸਾਉਂਦਾ ਸੀ ਭਾਸ਼ਾ ਵਿੱਚ ਪ੍ਰੋਗਰਾਮ।**

```

1 #include<stdio.h>
2 void main()
3 {
4     int a; //integer variable declaration
5     printf("Input Value of a ");
6     scanf("%d",&a);
7     printf("Value of a is %d",a);
8 }

```

Output of Program 7.4

```

Input Value of a 56
Value of a is 56
Process returned 16 (0x10)
Press any key to continue.
-
```

Program 7.4

## ਪ੍ਰੋਗਰਾਮ 7.5: ਡਲੋਟ ਵੇਰੀਏਬਲਾਂ ਨਾਲ ਇਨਪੁੱਟ/ਆਉਟਪੁੱਟ ਸਟੇਟਮੈਂਟਾ ਦੀ ਵਰਤੋਂ ਨੂੰ ਦਰਸਾਉਂਦਾ ਸੀ-ਪ੍ਰੋਗਰਾਮ

```
#include<stdio.h>
void main( )
{
    float radius; //float variable declaration
    printf("Input Value of radius ");
    scanf("%f",&radius);
    printf("Value of radius is %f",radius);
}
```

Output of Program: 7.5

Program: 7.5

## ਪ੍ਰੋਗਰਾਮ 7.6: ਕਾਂਸਟੈਟ ਮੁੱਲਾਂ ਦੀ ਵਰਤੋਂ ਨੂੰ ਦਰਸਾਉਂਦਾ ਸੀ-ਪ੍ਰੋਗਰਾਮ

```
#include<stdio.h>
void main( )
{
    const float pi=3.14; //float constant
    printf("Value of pi is %f", pi);
}
```

Output of Program: 7.6

Program: 7.6

ਜੇ ਅਸੀਂ ਸੀ ਪ੍ਰੋਗਰਾਮਿੰਗ ਲਈ Turbo C ਦੀ ਵਰਤੋਂ ਕਰਦੇ ਹਾਂ, ਤਾਂ ਪ੍ਰੋਗਰਾਮ ਨੂੰ ਕੰਪਾਈਲ ਕਰਨ ਅਤੇ ਚਲਾਉਣ ਤੋਂ ਬਾਅਦ ਆਉਟਪੁੱਟ-ਵਿੰਡੋ ਸਿੱਧੇ ਤੌਰ 'ਤੇ ਪ੍ਰਦਰਸ਼ਿਤ ਨਹੀਂ ਹੋਵੇਗੀ। ਆਉਟਪੁੱਟ ਵਿੰਡੋ ਨੂੰ ਵੇਖਣ ਲਈ Alt+F5 ਦਬਾਓ ਜਾਂ Windows ਮੀਨੂ ਨੂੰ ਖੋਲੋ ਅਤੇ ਫਿਰ ਆਉਟਪੁੱਟ ਵਿੰਡੋ ਨੂੰ ਵੇਖਣ ਲਈ User Screen ਤੇ ਕਲਿੱਕ ਕਰੋ। ਪਰ ਜੇ ਅਸੀਂ ਪ੍ਰੋਗਰਾਮਿੰਗ ਲਈ code::blocks ਦੀ ਵਰਤੋਂ ਕਰਦੇ ਹਾਂ, ਤਾਂ ਪ੍ਰੋਗਰਾਮ ਦੇ ਸਫਲਤਾਪੂਰਵਕ ਚੱਲਣ ਤੋਂ ਬਾਅਦ ਆਉਟਪੁੱਟ ਵਿੰਡੋ ਆਪਣੇ ਆਪ ਹੀ ਸਾਡੀ ਸਕ੍ਰੀਨ ਤੇ ਨਜ਼ਰ ਆ ਜਾਵੇਗੀ।



## ਯਾਦ ਰੱਖਣ ਯੋਗ ਗੱਲਾਂ

- ਸੀ ਇੱਕ ਜਨਰਲ-ਪਰਪਜ਼ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਡੈਨਿਸ ਰਿਚੀ ਦੁਆਰਾ ਤਿਆਰ ਕੀਤੀ ਗਈ ਸੀ।
- ਸੀ ਭਾਸ਼ਾ ਨੂੰ ਵਿਸ਼ੇਸ਼ ਤੌਰ 'ਤੇ ਸਿਡਲ ਲੇਵਲ ਭਾਸ਼ਾ ਦਾ ਦਰਜਾ ਦਿਤਾ ਗਿਆ ਹੈ ਕਿਉਂਕਿ ਇਸ ਵਿੱਚ ਦੋਵੇਂ - ਲੋਅ ਲੇਵਲ ਅਤੇ ਹਾਈ ਲੇਵਲ ਭਾਸ਼ਾਵਾਂ ਦੀਆਂ ਯੋਗਤਾਵਾਂ ਹਨ।
- IDE ਇੱਕ ਇੰਟੋਗ੍ਰੇਟਿਡ ਡਿਵੈਲਪਮੈਂਟ ਇਨਵਾਇਰਮੈਂਟ ਹੈ ਜੋ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਦਾ ਹੈ ਜਿਸ ਵਿੱਚ ਪ੍ਰੋਗਰਾਮ ਲਿਖਣ ਤੋਂ ਇਲਾਵਾ ਪ੍ਰੋਗਰਾਮ ਨੂੰ ਕੰਪਾਈਲ ਕਰਨ, ਚਲਾਉਣ, ਟੈਸਟ ਅਤੇ ਡੀਬੱਗ ਆਦਿ ਕਰਨ ਦੀ ਸੁਵਿਧਾ ਵੀ ਹੁੰਦੀ ਹੈ।
- ਕਰੈਕਟਰ ਸੈਟ ਪ੍ਰੋਗਰਾਮ ਬਨਾਉਣ ਵਿੱਚ ਸਾਰੇ ਵਰਤਣਯੋਗ ਕਰੈਕਟਰਾਂ ਦਾ ਸਮੂਹ ਹੁੰਦਾ ਹੈ।
- ਟੋਕਨ ਇੱਕ ਪ੍ਰੋਗਰਾਮ ਵਿੱਚ ਸਭ ਤੋਂ ਛੋਟੀਆਂ ਵਿਅਕਤੀਗਤ ਇਕਾਈਆਂ ਹੁੰਦੀਆਂ ਹਨ। ਇਹ ਅੰਗਰੇਜ਼ੀ ਭਾਸ਼ਾ ਵਿੱਚ ਸਬਦਾਂ ਅਤੇ ਵਿਰਾਮ ਚਿੰਨ੍ਹਾਂ ਵਰਗੇ ਹੁੰਦੇ ਹਨ।
- ਕੀਵਰਡਸ ਨੂੰ ਰਿਜ਼ਰਵ ਵਰਡਸ (reserve words) ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਅਰਥ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤਾ ਗਿਆ ਹੁੰਦਾ ਹੈ।
- ਆਈਡੈਟੀਵਾਇਜ਼ ਪ੍ਰੋਗਰਾਮ ਦੇ ਐਲੀਮੈਂਟਸ, ਜਿਵੇਂ ਕਿ ਵੇਰੀਏਬਲ, ਕਾਂਸਟੈਂਟਸ, ਐਰੋ, ਫੰਕਸ਼ਨ, ਸਟਰਕਚਰ ਆਦਿ, ਨੂੰ ਦਿੱਤੇ ਨਾਮ ਹਨ।

8. ਆਪਰੇਟਰ ਉਹ ਚਿੰਨ੍ਹ ਹੁੰਦੇ ਹਨ ਜੋ ਕਿ ਕੁਝ ਗਣਿਤਕ ਜਾਂ ਲਾਜ਼ੀਕਲ ਓਪਰੇਸ਼ਨ ਕਰਨ ਲਈ ਵਰਤੇ ਜਾਂਦੇ ਹਨ।
9. ਕਾਂਸਟੈਂਟ ਆਪਣਾ ਮੁੱਲ ਪ੍ਰੋਗਰਾਮ ਚੱਲਣ ਦੌਰਾਨ (during execution) ਬਦਲਣ ਦੀ ਆਗਿਆ ਨਹੀਂ ਦਿੰਦੇ ਜਦੋਂ ਕਿ ਵੇਰੀਏਬਲ ਦਾ ਮੁੱਲ ਬਦਲਿਆ ਜਾ ਸਕਦਾ ਹੈ।
10. ਡਾਟਾ ਟਾਈਪਸ ਵੇਰੀਏਬਲ ਜਾਂ ਹੋਰ ਪ੍ਰੋਗਰਾਮ ਐਲੀਮੈਂਟਾਂ ਲਈ ਮੁੱਲਾਂ ਦੀ ਇੱਕ ਖਾਸ ਸੀਮਾ (range) ਨੂੰ ਪਰਿਭਾਸ਼ਿਤ ਕਰਦੀਆਂ ਹਨ।
11. `scanf()` ਅਤੇ `printf()` ਫਾਰਮੇਟਿੰਗ ਇਨਪੁੱਟ/ਆਉਟਪੁੱਟ ਫੰਕਸ਼ਨ ਹਨ ਜਿਨ੍ਹਾਂ ਦੀ ਵਰਤੋਂ ਕਿਸੇ ਵੀ ਕਿਸਮ ਦੇ ਨੂਮੈਰੀਕਲ, ਸਿੰਗਲ ਕਰੈਕਟਰ, ਅਤੇ ਸਟ੍ਰਿੰਗ ਮੁੱਲਾਂ ਦੀ ਇਨਪੁੱਟ/ਆਉਟਪੁੱਟ ਕਰਨ ਲਈ ਕੀਤੀ ਜਾਂਦੀ ਹੈ।
12. ਕਮੈਂਟਸ (Comments) ਪ੍ਰੋਗਰਾਮਿੰਗ ਵਿੱਚ ਸਾਡੇ ਕੋਡ ਦਾ ਵਰਣਨ ਕਰਨ ਲਈ ਵਰਤੇ ਜਾਂਦੇ ਹਨ।

## ਅਭਿਆਸ

### ਭਾਗ-੩

#### ਪ੍ਰ 1. ਬਹੁਪੰਦੀ ਪ੍ਰਸ਼ਨ:

- I. ਸੀ ਇੱਕ \_\_\_\_\_ ਪਰਪੜ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ।
    - a. special
    - b. general
    - c. objective
    - d. ਇਹਨਾਂ ਵਿਚੋਂ ਕੋਈ ਨਹੀਂ
  - II. ਹੇਠ ਲਿਖਿਆਂ ਵਿਚੋਂ ਕਿਹੜੀ ਆਈਡੈਟੀਫਾਇਰ ਦੀ ਸਹੀ ਉਦਾਹਰਣ ਨਹੀਂ ਹੈ ?
    - a. roll\_no
    - b. %age\_marks
    - c. rollno
    - d. main
  - III. ਹੇਠਾਂ ਲਿਖਿਆਂ ਵਿਚੋਂ ਕਿਹੜਾ ਟੋਕਨ ਹੁੰਦਾ ਹੈ ?
    - a. ਕੀਅਵਰਡ
    - b. ਵਿਸ਼ੇਸ਼ ਚਿੰਨ੍ਹ
    - c. ਲਿਟਰਲਜ਼
    - d. ਇਹ ਸਾਰੇ
  - IV. ਹੇਠ ਲਿਖਿਆਂ ਵਿਚੋਂ ਕਿਹੜਾ ਕੀਵਰਡ ਡਾਟਾ-ਟਾਈਪ ਨੂੰ ਨਹੀਂ ਦਰਸਾਉਂਦਾ ?
    - a. int
    - b. float
    - c. const
    - d. char
  - V. \_\_\_\_\_ ਦੀ ਵਰਤੋਂ ਪ੍ਰੋਗਰਾਮ ਵਿੱਚ ਕੋਡ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ।
    - a. ਕੰਪਾਈਲਰ
    - b. ਕਮੈਂਟਸ
    - c. ਲਿਟਰਲਜ਼
    - d. ਆਈਡੈਟੀਫਾਇਰ
- 2. ਖਾਲੀ ਥਾਵਾਂ ਭਰੋ:**
- I. \_\_\_\_\_ ਇੱਕ ਪ੍ਰੋਗਰਾਮ ਵਿੱਚ ਸਭ ਤੋਂ ਛੋਟੀਆਂ ਵਿਅਕਤੀਗਤ ਇਕਾਈਆਂ ਹੁੰਦੀਆਂ ਹਨ।
  - II. ਪ੍ਰੋਗਰਾਮ ਦੇ ਐਲੀਮੈਂਟਸ, ਜਿਵੇਂ ਕਿ ਵੇਰੀਏਬਲ, ਕਾਂਸਟੈਂਟਸ, ਐਰੇ, ਫੰਕਸ਼ਨ, ਸਟਰਕਚਰ ਆਦਿ, ਨੂੰ ਦਿੱਤੇ ਨਾਮ ਨੂੰ \_\_\_\_\_ ਕਿਹਾ ਜਾਂਦਾ ਹੈ।
  - III. ਉਹ ਪ੍ਰੋਗਰਾਮ ਦੇ ਤੱਤ ਜੋ ਆਪਣਾ ਮੁੱਲ ਪ੍ਰੋਗਰਾਮ ਚੱਲਣ ਦੌਰਾਨ ਬਦਲਣ ਦੀ ਆਗਿਆ ਨਹੀਂ ਦਿੰਦੇ, ਨੂੰ \_\_\_\_\_ ਕਿਹਾ ਜਾਂਦਾ ਹੈ।
  - IV. ਸਿੰਗਲ ਪ੍ਰੈਸ਼ਨ (Single Precision) ਮੁੱਲਾਂ ਨਾਲ ਕੰਮ ਕਰਨ ਲਈ ਅਸੀਂ \_\_\_\_\_ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ।
  - V. ਹੈਡਰ ਫਾਈਲ ਦੀ ਐਕਸਟੈਂਸ਼ਨ \_\_\_\_\_ ਹੁੰਦੀ ਹੈ।

### 3. ਹੇਠ ਲਿਖਿਆਂ ਦੇ ਪੂਰੇ ਰੂਪ ਲਿਖੋ:

- I. FORTRAN
- II. BCPL
- III. IDE
- IV. stdio.h
- V. conio.h
- VI. ASCII

#### ਭਾਗ-ਅ

### ਪ੍ਰ 4. ਛੋਟੇ ਉੱਤਰਾਂ ਵਾਲੇ ਪ੍ਰਸ਼ਨ (4-5 ਲਾਈਨਾਂ ਵਿੱਚ ਉਤਰ ਲਿਖੋ)

- I. ਸੀ ਭਾਸ਼ਾ ਨੂੰ ਮਿਡਲ ਲੇਵਲ ਭਾਸ਼ਾ ਕਿਉਂ ਕਿਹਾ ਜਾਂਦਾ ਹੈ ?
- II. ਕਰੈਕਟਰ ਸੈਟ (character set) ਕੀ ਹੁੰਦਾ ਹੈ ?
- III. ਕੀਅਵਰਡਸ (keywords) ਕੀ ਹੁੰਦੇ ਹਨ ?
- IV. ਸੀ ਪ੍ਰੋਗਰਾਮ ਨੂੰ ਬਨਾਉਣ ਅਤੇ ਚਲਾਉਣ ਦੇ ਕੀ ਸਟੈਪ ਹੋਣੇ ਚਾਹੀਂਦੇ ਹਨ ?
- V. ਵੇਰੀਏਬਲ ਅਤੇ ਕਾਂਸਟੈਂਟ ਵਿੱਚ ਅੰਤਰ ਲਿਖੋ।
- VI. ਪ੍ਰੀ-ਪ੍ਰੈਸਰ ਨਿਰਦੇਸ਼ (Pre-processor directives) ਕੀ ਹੁੰਦੇ ਹਨ ?

#### ਭਾਗ-ਈ

### ਪ੍ਰ 5. ਵੱਡੇ ਉੱਤਰਾਂ ਵਾਲੇ ਪ੍ਰਸ਼ਨ (10-15 ਲਾਈਨਾਂ ਵਿੱਚ ਉੱਤਰ ਲਿਖੋ)

- I. ਆਈਡੈਟੀਫਾਇਰ ਕੀ ਹੁੰਦੇ ਹਨ ? ਆਈਡੈਟੀਫਾਇਰ ਦੇ ਨਾਮਕਰਣ ਦੇ ਨਿਯਮ ਲਿਖੋ।
- II. ਟੋਕਨਜ਼ ਕੀ ਹੁੰਦੇ ਹਨ ? ਪ੍ਰੋਗਰਾਮ ਵਿੱਚ ਵਰਤੇ ਜਾਣ ਵਾਲੇ ਟੋਕਨਾਂ ਦੀਆਂ ਵੱਖ-ਵੱਖ ਸ੍ਰੇਣੀਆ ਬਾਰੇ ਲਿਖੋ।
- III. ਡਾਟਾ ਟਾਈਪਸ (data types) ਕੀ ਹੁੰਦੀਆਂ ਹਨ ? ਸੀ ਭਾਸ਼ਾ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਢਲੀਆਂ ਡਾਟਾ ਟਾਈਪਸ (primitive data types) ਕਿਹੜੀਆਂ ਹਨ ?
- IV. ਸੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਫਾਰਮੇਟਿਡ ਇਨਪੁੱਟ ਅਤੇ ਆਊਪੁੱਟ ਸਟੇਟਮੈਂਟਾਂ ਦਾ ਵਰਨਣ ਕਰੋ।

## ਲੈਬ ਐਕਟੀਵਿਟੀ

- ਸੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਟੋਕਨਜ਼ ਨੂੰ ਛੁੱਕਵੀਆਂ ਉਦਾਹਰਣਾਂ ਸਹਿਤ ਇਕ ਚਾਰਟ ਬਣਾ ਕੇ ਦਰਸਾਓ।
- ਸੀ ਭਾਸ਼ਾ ਵਿੱਚ ਇਕ ਪ੍ਰੋਗਰਾਮ ਬਣਾ ਕੇ ਆਪਣੇ ਸਕੂਲ ਦਾ ਨਾਂ ਪੂਰੇ ਐਡਰੈਸ ਸਮੇਤ ਦਰਸਾਓ, ਐਡਰੈਸ ਦੀ ਹਰੇਕ ਲਾਈਨ ਇਕ ਵੱਖਰੀ ਲਾਈਨ ਵਿੱਚ ਦਿਖਾਈ ਦੇਣੀ ਚਾਹੀਂਦੀ ਹੈ।





## ਸੀ ਭਾਸ਼ਾ ਵਿਚ ਆਪਰੇਟਰਜ਼ ਅਤੇ ਐਕਸਪ੍ਰੈਸ਼ਨਜ਼

### ਪਾਠ - 8

#### ਇਸ ਪਾਠ ਦੇ ਉਦੇਸ਼

- 8.1 ਜਾਣ-ਪਛਾਣ
- 8.2 ਆਪਰੇਟਰ ਅਤੇ ਆਪਰੈਂਡਜ਼ ਦੀ ਧਾਰਣਾ
- 8.3 ਐਕਸਪ੍ਰੈਸ਼ਨਜ਼
- 8.4 ਆਪਰੈਂਡਜ਼ ਦੀ ਗਿਣਤੀ ਅਨੁਸਾਰ ਆਪਰੇਟਰਾਂ ਦੀਆਂ ਕਿਸਮਾਂ
- 8.5 ਆਪਰੇਟਰਾਂ ਦਾ ਆਮ ਵਰਗੀਕਰਣ
- 8.6 ਟਾਈਪ ਕਨਵਰਜ਼ਨ
- 8.7 ਆਪਰੇਟਰਾਂ ਦੀ ਪ੍ਰੈਸ਼ੈਡੋਸ਼

#### 8.1 ਜਾਣ-ਪਛਾਣ (Introduction)

ਪਿਛਲੇ ਅਧਿਆਇ ਵਿਚ ਅਸੀਂ ਪੜਿਆ ਹੈ ਕਿ ਕਿਸ ਤਰ੍ਹਾਂ ਵੇਰੀਏਬਲਾਂ ਅਤੇ ਕਾਂਸਟੈਂਟਾਂ ਦੀ ਵਰਤੋਂ ਕਰਦੇ ਹੋਏ ਪ੍ਰੋਗਰਾਮ ਵਿਚ ਮੁੱਲਾਂ ਨੂੰ ਸਟੋਰ ਕਰਵਾਇਆ ਜਾਂਦਾ ਹੈ। ਇਹਨਾਂ ਪ੍ਰੋਗਰਾਮ ਐਲੀਮੇਂਟਸ ਵਿਚ ਸਟੋਰ ਕੀਤੇ ਗਏ ਡਾਟਾ ਉੱਪਰ ਕੰਮ ਕਰਨ ਲਈ ਸਾਨੂੰ ਆਪਰੇਟਰਾਂ ਦੀ ਵਰਤੋਂ ਕਰਨੀ ਪੈਂਦੀ ਹੈ। ਡਾਟਾ ਉੱਪਰ ਵੱਖ-ਵੱਖ ਕਿਸਮਾਂ ਦੇ ਕੰਮਾਂ ਨੂੰ ਕਰਵਾਉਣ ਲਈ ਸੀ ਭਾਸ਼ਾ ਸਾਨੂੰ ਕਈ ਤਰ੍ਹਾਂ ਦੇ ਆਪਰੇਟਰ ਪ੍ਰਦਾਨ ਕਰਦੀ ਹੈ। ਆਪਰੇਟਰ ਇਹ ਦਰਸ਼ਾਉਂਦਾ ਹੈ ਕਿ ਡਾਟਾ ਉੱਪਰ ਕਿਸ ਕਿਸਮ ਦਾ ਕੰਮ ਕਰਵਾਇਆ ਜਾਵੇਗਾ। ਸੀ ਭਾਸ਼ਾ ਵਿਚ ਬਹੁਤ ਸਾਰੇ ਬਿਲਟ-ਇਨ ਆਪਰੇਟਰਜ਼ ਮੌਜੂਦ ਹਨ। ਪਿਛਲੇ ਪਾਠ ਵਿਚ ਅਸੀਂ ਪਹਿਲਾਂ ਹੀ ਕੁਝ ਆਪਰੇਟਰਜ਼, ਜਿਵੇਂ ਕਿ- =, +, -, ਆਦਿ ਬਾਰੇ ਪੜ੍ਹ ਚੁੱਕੇ ਹਾਂ। ਇਸ ਪਾਠ ਵਿਚ ਅਸੀਂ ਸੀ ਭਾਸ਼ਾ ਵਿਚ ਮੌਜੂਦ ਵੱਖ-ਵੱਖ ਕਿਸਮਾਂ ਦੇ ਆਪਰੇਟਰਾਂ ਸੰਬੰਧੀ ਵਿਸਥਾਰ ਵਿਚ ਚਰਚਾ ਕਰਾਂਗੇ। ਇਸ ਤੋਂ ਇਲਾਵਾ ਆਪਰੇਟਰਾਂ ਦੀ ਵਰਤੋਂ ਦੇ ਵੱਖ-ਵੱਖ ਤਰੀਕੇ, ਐਕਸਪ੍ਰੈਸ਼ਨ ਵਿਚ ਉਹਨਾਂ ਦੀ ਵਰਤੋਂ ਦੀ ਤਰਤੀਬ ਆਦਿ ਸੰਬੰਧੀ ਵੀ ਇਸ ਪਾਠ ਵਿਚ ਚਰਚਾ ਕੀਤੀ ਜਾਵੇਗੀ।

#### 8.2 ਆਪਰੇਟਰ ਅਤੇ ਆਪਰੈਂਡ ਦੀ ਧਾਰਣਾ (Concept of Operators and Operends)

ਆਪਰੇਟਰਜ਼ ਉਹ ਚਿੰਨ੍ਹ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਡਾਟਾ ਉੱਪਰ ਕਿਸੇ ਖਾਸ ਆਪਰੇਸ਼ਨ ਨੂੰ ਕਰਵਾਉਣ ਲਈ ਕੀਤੀ ਜਾਂਦੀ ਹੈ। ਉਦਾਹਰਣ ਲਈ- + ਚਿੰਨ੍ਹ ਦੀ ਵਰਤੋਂ ਜੋੜ ਕਰਨ ਲਈ, \* ਚਿੰਨ੍ਹ ਦੀ ਵਰਤੋਂ ਗੁਣਾ ਕਰਨ ਲਈ, >= ਦੀ ਵਰਤੋਂ ਤੁਲਨਾ ਕਰਨ ਲਈ। ਇਹਨਾਂ ਉਦਾਹਰਣਾਂ ਵਿਚ +, \*, >= ਆਪਰੇਟਰਜ਼ ਹਨ ਜੋ ਕਿ ਵੱਖ-ਵੱਖ ਆਪਰੇਸ਼ਨਾਂ (ਕੰਮਾਂ) ਨੂੰ ਕਰਵਾਉਣ ਲਈ ਵਰਤੇ ਜਾਂਦੇ ਹਨ। ਸਾਰੇ ਆਪਰੇਟਰਜ਼ ਆਪਣਾ ਕੰਮ ਕਰਨ ਤੋਂ ਬਾਅਦ ਇੱਕ ਮੁੱਲ ਵਾਪਿਸ ਕਰਦੇ ਹਨ।

ਕਿਸੇ ਵੀ ਤਰ੍ਹਾਂ ਦੇ ਕੰਮ ਨੂੰ ਕਰਵਾਉਣ ਲਈ ਸਾਨੂੰ ਆਪਰੈਂਡਜ਼ ਦੀ ਜ਼ਰੂਰਤ ਪੈਂਦੀ ਹੈ। ਆਪਰੈਂਡਜ਼ ਉਹ ਡਾਟਾ ਆਈਟਮਾਂ ਹੁੰਦੀਆਂ ਹਨ ਜਿਨ੍ਹਾਂ ਉੱਪਰ ਆਪਰੇਟਰਜ਼ ਆਪਣਾ ਕੰਮ ਕਰ ਸਕਦੇ ਹਨ। ਇਹ ਆਪਰੈਂਡ ਵੇਰੀਏਬਲਜ਼ ਜਾਂ ਕਾਂਸਟੈਂਟ ਮੁੱਲ ਕੁਝ ਵੀ ਹੋ ਸਕਦੇ ਹਨ। ਉਦਾਹਰਣ ਲਈ:

$$a + 5 * 10$$

ਇਸ ਉਦਾਹਰਣ ਵਿਚ + ਅਤੇ \* ਆਪਰੇਟਰਜ਼ ਹਨ ਜੋ ਆਪਣਾ ਕੰਮ ਵੇਰੀਏਬਲ 'a', ਕਾਂਸਟੈਂਟ ਮੁੱਲ 5 ਅਤੇ 10 ਉੱਪਰ ਕਰ ਰਹੇ ਹਨ। ਇਸ ਵਿਚ 'a', 5 ਅਤੇ 10 ਨੂੰ ਆਪਰੈਂਡ ਕਿਹਾ ਜਾਵੇਗਾ।

## 8.3 ਐਕਸਪ੍ਰੈਸ਼ਨਜ਼ (Expressions)

ਐਕਸਪ੍ਰੈਸ਼ਨ ਗਣਿਤ ਵਿਚ ਇੱਕ ਫਾਰਮੂਲੇ ਦੀ ਤਰ੍ਹਾਂ ਹੁੰਦੇ ਹਨ। ਇੱਕ ਐਕਸਪ੍ਰੈਸ਼ਨ ਆਪਰੇਟਰਜ਼ ਅਤੇ ਆਪਰੈਂਡਜ਼ ਦਾ ਕੋਈ ਵੀ ਯੋਗ ਸੁਮੇਲ (valid combination) ਹੋ ਸਕਦਾ ਹੈ। ਇੱਕ ਯੋਗ ਸੁਮੇਲ ਅਜਿਹਾ ਸੁਮੇਲ ਹੁੰਦਾ ਹੈ ਜੋ ਸੀ ਭਾਸ਼ਾ ਦੇ ਸਿੱਟੈਕਸ ਨਿਯਮਾਂ ਦੀ ਪੁਸ਼ਟੀ ਕਰਦਾ ਹੈ। ਇੱਕ ਯੋਗ ਐਕਸਪ੍ਰੈਸ਼ਨ ਨੂੰ well-formed-expression ਵਜੋਂ ਵੀ ਜਾਣਿਆ ਜਾਂਦਾ ਹੈ। ਮੁਲਾਂਕਣ ਤੋਂ ਬਾਅਦ ਐਕਸਪ੍ਰੈਸ਼ਨ ਹਮੇਸ਼ਾ ਇਕੋ ਮੁੱਲ ਵਾਪਸ ਕਰਦਾ ਹੈ, ਇਸ ਨਤੀਜੇ ਨੂੰ ਸੀ ਭਾਸ਼ਾ ਦੇ ਪ੍ਰੋਗਰਾਮ ਵਿਚ ਵਰਤਿਆ ਜਾ ਸਕਦਾ ਹੈ। ਐਕਸਪ੍ਰੈਸ਼ਨ ਇੱਕ ਸਿੱਗਲ ਮੁੱਲ ਜਿਨ੍ਹੀ ਸਾਧਾਰਣ ਵੀ ਹੋ ਸਕਦੀ ਹੈ ਅਤੇ ਇੱਕ ਵੱਡੀ ਕੈਲਕੁਲੇਸ਼ਨ ਜਿੰਨ੍ਹੀ ਗੁੰਝਲਦਾਰ ਵੀ। ਉਦਾਹਰਣ ਲਈ:

$$x = 2.9;$$

ਇਹ ਇੱਕ ਸਾਧਾਰਣ ਐਕਸਪ੍ਰੈਸ਼ਨ ਹੈ ਜਿਸ ਵਿਚ = ਆਪਰੇਟਰ ਨੂੰ ਆਪਰੈਂਡਜ਼ x ਅਤੇ 2.9 ਨਾਲ ਵਰਤਿਆ ਗਿਆ ਹੈ।

$$x = 2.9 * y + 3.6 > z - ( 3.4 / z );$$

ਇਹ ਕੁੱਝ ਗੁੰਝਲਦਾਰ ਐਕਸਪ੍ਰੈਸ਼ਨ ਹੈ ਜੋ ਕਿ ਕਈ ਆਪਰੇਟਰਜ਼ ਅਤੇ ਆਪਰੈਂਡਜ਼ ਤੋਂ ਮਿਲ ਕੇ ਬਣੀ ਹੋਈ ਹੈ। ਇਸ ਵਿਚ =, \*, +, >, -, / ਆਪਰੇਟਰਜ਼ ਹਨ ਅਤੇ x, 2.9, y, 3.6, 3.4, z ਆਪਰੈਂਡਜ਼ ਹਨ।

ਹੇਠਾਂ ਦਿੱਤੀ ਉਦਾਹਰਣ ਵਿਚ ਆਪਰੇਟਰਜ਼ ਅਤੇ ਆਪਰੈਂਡਜ਼ ਦਾ ਸੁਮੇਲ ਇੱਕ ਯੋਗ ਐਕਸਪ੍ਰੈਸ਼ਨ ਨਹੀਂ ਬਣਾ ਰਹੇ:

$$x + y = z;$$

ਇਸ ਉਦਾਹਰਣ ਵਿਚ ਭਾਵੇਂ ਅਸੀਂ ਯੋਗ ਆਪਰੇਟਰਜ਼ ਅਤੇ ਆਪਰੈਂਡਜ਼ ਦੀ ਵਰਤੋਂ ਕਰ ਰਹੇ ਹਾਂ, ਫਿਰ ਵੀ ਉਹਨਾਂ ਦਾ ਸੁਮੇਲ ਇੱਕ ਯੋਗ ਐਕਸਪ੍ਰੈਸ਼ਨ ਨਹੀਂ ਬਣਾ ਰਿਹਾ ਕਿਉਂਕਿ ਇਹਨਾਂ ਆਪਰੇਟਰਜ਼ ਅਤੇ ਆਪਰੈਂਡਜ਼ ਨੂੰ ਸੀ ਭਾਸ਼ਾ ਦੇ ਸਿੱਟੈਕਸ-ਨਿਯਮਾਂ ਅਨੁਸਾਰ ਨਹੀਂ ਵਰਤਿਆ ਗਿਆ। ਇਸ ਐਕਸਪ੍ਰੈਸ਼ਨ ਵਿਚ z ਦਾ ਮੁੱਲ ਸਟੋਰ ਕਰਵਾਉਣ ਲਈ = ਆਪਰੇਟਰ ਦੇ ਖੱਬੇ ਪਾਸੇ ਇੱਕ ਯੋਗ ਮੈਮਰੀ ਲੋਕੇਸ਼ਨ (ਆਈਡੈਂਟੀਫਾਇਰ) ਦਾ ਹੋਣਾ ਜ਼ਰੂਰੀ ਹੈ, ਜਦੋਂ ਕਿ ਉਪਰੋਕਤ ਉਦਾਹਰਣ ਵਿਚ ਖੱਬੇ ਪਾਸੇ x+y ਦੀ ਵਰਤੋਂ ਕੀਤੀ ਗਈ ਹੈ ਜੋ ਕਿ ਇੱਕ ਯੋਗ ਆਈਡੈਂਟੀਫਾਇਰ ਨਹੀਂ ਹੋ ਸਕਦਾ ਕਿਉਂਕਿ ਇੱਕ ਯੋਗ ਆਈਡੈਂਟੀਫਾਇਰ ਵਿਚ ਅੰਡਰਸਕੋਰ ਤੋਂ ਇਲਾਵਾ ਹੋਰ ਕੋਈ ਵੀ ਵਿਸ਼ੇਸ਼ ਚਿੰਨ੍ਹ ਨਹੀਂ ਵਰਤਿਆ ਜਾ ਸਕਦਾ (ਜਿਵੇਂ ਕਿ ਅਸੀਂ ਪਿਛਲੇ ਪਾਠ ਵਿਚ ਪੜਿਆ ਹੈ)।

ਸੀ ਭਾਸ਼ਾ ਦੀਆਂ ਐਕਪ੍ਰੈਸ਼ਨਜ਼ ਨੂੰ ਹੇਠ ਲਿਖੀਆਂ ਦੋ ਸ਼੍ਰੋਣੀਆਂ ਵਿਚ ਵੰਡਿਆ ਜਾ ਸਕਦਾ ਹੈ:

### 8.3.1 ਨੁਮੈਰੀਕਲ ਐਕਸਪ੍ਰੈਸ਼ਨਜ਼ (Numerical Expressions)

ਇਹਨਾਂ ਐਕਸਪ੍ਰੈਸ਼ਨਜ਼ ਦੀ ਵਰਤੋਂ ਨੁਮੈਰੀਕਲ ਕੈਲਕੁਲੇਸ਼ਨਜ਼ ਕਰਨ ਲਈ ਕੀਤੀ ਜਾਂਦੀ ਹੈ। ਇਹ ਐਕਸਪ੍ਰੈਸ਼ਨਜ਼ ਮੁਲਾਂਕਣ ਤੋਂ ਬਾਅਦ ਹਮੇਸ਼ਾ ਇੱਕ ਨੁਮੈਰੀਕਲ ਮੁੱਲ ਵਾਪਿਸ ਕਰਦੀਆਂ ਹਨ। ਉਦਾਹਰਣ ਲਈ:

$$4 + 3$$

$$3.2 - 7.8$$

ਉਪਰੋਕਤ ਨੁਮੈਰੀਕਲ ਐਕਸਪ੍ਰੈਸ਼ਨਜ਼ ਮੁਲਾਂਕਣ ਤੋਂ ਬਾਅਦ ਨੁਮੈਰੀਕਲ ਮੁੱਲ 7 ਅਤੇ -4.6 ਪ੍ਰਦਾਨ ਕਰਣਗੀਆਂ।

### 8.3.2 ਲਾਜੀਕਲ ਅਤੇ ਕੰਡੀਸ਼ਨਲ ਐਕਸਪ੍ਰੈਸ਼ਨਜ਼ (Logical or Conditional Expressions)

ਇਹਨਾਂ ਐਸਪ੍ਰੈਸ਼ਨਜ਼ ਦੀ ਵਰਤੋਂ ਲਾਜੀਕਲ ਅਤੇ ਕੰਡੀਸ਼ਨਲ ਕੰਮਾਂ ਨੂੰ ਕਰਵਾਉਣ ਲਈ ਕੀਤੀ ਜਾਂਦੀ ਹੈ। ਇਹ ਐਕਸਪ੍ਰੈਸ਼ਨਜ਼ ਹਮੇਸ਼ਾ ਦੋ ਸੰਭਵ ਮੁੱਲਾਂ ਵਿਚੋਂ ਇੱਕ ਮੁੱਲ ਵਾਪਿਸ ਕਰਦੀਆਂ ਹਨ: true (1) ਜਾਂ false (0) ਉਦਾਹਰਣ ਲਈ:


$$14 > 6$$

$$15 <= 6$$

ਉਪਰੋਕਤ ਪਹਿਲੀ ਕੰਡੀਸ਼ਨਲ ਐਕਸਪ੍ਰੈਸ਼ਨਜ਼ ਮੁਲਾਂਕਣ ਤੋਂ ਬਾਅਦ ਨੂੰ true (1) ਨਤੀਜਾ ਦੇਵੇਗੀ ਜਦੋਂ ਕਿ ਦੂਜੀ ਐਕਸਪ੍ਰੈਸ਼ਨ false (0) ਨਤੀਜਾ ਪ੍ਰਦਾਨ ਕਰੇਗੀ।

## 8.4 ਆਪਰੈਂਡਜ਼ ਦੀ ਗਿਣਤੀ ਅਨੁਸਾਰ ਆਪਰੇਟਰਾਂ ਦੀਆਂ ਕਿਸਮਾਂ (Types of operators according to number of operands)

ਸੀ ਭਾਸ਼ਾ ਸਾਨੂੰ ਬਹੁਤ ਸਾਰੇ ਬਿਲਟ-ਇਨ ਆਪਰੇਟਰਜ਼ ਪ੍ਰਦਾਨ ਕਰਦੀ ਹੈ। ਇਹਨਾਂ ਆਪਰੇਟਰਜ਼ ਨੂੰ ਉਹਨਾਂ ਦੁਆਰਾ ਵਰਤੇ ਜਾਣ ਵਾਲੇ ਆਪਰੈਂਡਾਂ ਦੀ ਗਿਣਤੀ ਅਨੁਸਾਰ ਹੇਠ ਲਿਖੀਆਂ ਤਿੰਨ ਸ਼੍ਰੋਣੀਆਂ ਵਿਚ ਵੰਡਿਆ ਜਾ ਸਕਦਾ ਹੈ।



ਚਿਤਰ 8.1 ਆਪਰੈਂਡਜ਼ ਦੀ ਗਿਣਤੀ ਅਨੁਸਾਰ ਆਪਰੇਟਰਾਂ ਦੀਆਂ ਕਿਸਮਾਂ

### 8.4.1 ਯੂਨਰੀ ਆਪਰੇਟਰਜ਼ (Unary Operators)

ਉਹ ਆਪਰੇਟਰਜ਼ ਜਿਹਨਾਂ ਨੂੰ ਆਪਣਾ ਕੰਮ ਕਰਨ ਲਈ ਕੇਵਲ ਇੱਕ ਆਪਰੈਂਡ ਦੀ ਹੀ ਜ਼ਰੂਰਤ ਪੈਂਦੀ ਹੈ, ਉਹਨਾਂ ਨੂੰ ਯੂਨਰੀ ਆਪਰੇਟਰਜ਼ ਕਿਹਾ ਜਾਂਦਾ ਹੈ। ਯੂਨਰੀ ਆਪਰੇਟਰ ਦੀ ਆਮ ਵਰਤੀ ਜਾਣ ਵਾਲੀ ਉਦਾਹਰਣ ਯੂਨਰੀ ਮਾਈਨਸ (minus) ਆਪਰੇਟਰ ਹੈ। ਕੋਈ ਵੀ positive ਆਪਰੈਂਡ ਜਦੋਂ ਯੂਨਰੀ ਮਾਈਨਸ ਆਪਰੇਟਰ ਨਾਲ ਵਰਤਿਆ ਜਾਂਦਾ ਹੈ ਤਾਂ ਇਹ ਉਸਦਾ ਮੁੱਲ ਬਦਲ ਦਿੰਦਾ ਹੈ। ਉਦਾਹਰਣ ਲਈ:

$x = 10;$

$y = 15;$

$z = x + (-y);$

ਇਸ ਉਦਾਹਰਣ ਵਿਚ  $z = 10 + (-15)$  ਹੋਵੇਗਾ ਜਿਸ ਵਿਚ  $-5$  ਨਤੀਜੇ ਵਜੋਂ ਸਟੋਰ ਹੋਵੇਗਾ।

ਉਦਾਹਰਣ ਲਈ  $y$  ਸ਼੍ਰੂ ਵਿਚ positive ਇੰਟੀਜ਼ਰ ਵੇਰੀਏਬਲ ਹੈ, ਜਦੋਂ ਇਸਨੂੰ ਯੂਨਰੀ ਮਾਈਨਸ ਆਪਰੇਟਰ ਨਾਲ ਵਰਤਿਆ ਗਿਆ ਤਾਂ ਇਸਦਾ ਮੁੱਲ ਬਦਲ ਗਿਆ। ਹੁਣ ਇਸਦਾ ਮੁੱਲ negative ਬਣ ਜਾਵੇਗਾ। ਯੂਨਰੀ ਆਪਰੇਟਰਾਂ ਦੀਆਂ ਕੁੱਝ ਹੋਰ ਮੁਹੱਤਵਪੂਰਣ ਉਦਾਹਰਣਾਂ ਹਨ:  $++, --, !$  ਅਤੇ  $\sim$  ਆਪਰੇਟਰਜ਼।

### 8.4.2 ਬਾਈਨਰੀ ਆਪਰੇਟਰਜ਼ (Binary Operators)

ਉਹ ਆਪਰੇਟਰਜ਼ ਜਿਹਨਾਂ ਨੂੰ ਆਪਣਾ ਕੰਮ ਕਰਨ ਲਈ ਦੋ ਆਪਰੈਂਡਜ਼ ਦੀ ਜ਼ਰੂਰਤ ਪੈਂਦੀ ਹੈ, ਉਹਨਾਂ ਨੂੰ ਬਾਈਨਰੀ ਆਪਰੇਟਰਜ਼ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿਚ ਮੌਜੂਦ ਜਿਆਦਾਤਰ ਆਪਰੇਟਰਜ਼ ਬਾਈਨਰੀ ਕਿਸਮਾਂ ਦੇ ਹੀ ਹਨ। ਬਾਈਨਰੀ ਆਪਰੇਟਰਜ਼ ਨੂੰ ਵਰਤਣ ਦਾ ਸਿੱਟੈਕਸ ਹੇਠਾਂ ਦਿੱਤਾ ਗਿਆ ਹੈ:

*Operand1 Operator Operand2*

ਕਿਸੇ ਵੀ ਬਾਈਨਰੀ ਆਪਰੇਟਰ ਨੂੰ ਵਰਤਣ ਲਈ ਉਸਨੂੰ ਆਪਰੈਂਡਜ਼ ਵਿਚਕਾਰ ਰੱਖਿਆ ਜਾਂਦਾ ਹੈ। ਉਦਾਹਰਣ ਲਈ:

$a + b$

$a > b$

$a = b$

ਉਪਰੋਕਤ ਵਿੱਚ  $+, >$  ਅਤੇ = ਬਾਈਨਰੀ ਆਪਰੇਟਰਾਂ ਦੀਆਂ ਉਦਾਹਰਣਾਂ ਹਨ ਜਿਹਨਾਂ ਦੋ ਆਪਰੈਂਡਜ਼  $a$  ਅਤੇ  $b$  ਵਿਚਕਾਰ ਰੱਖਿਆ ਗਿਆ ਹੈ।

### 8.4.3 ਟਰਨਰੀ ਆਪਰੇਟਰ (Ternary Operator)

ਇਸ ਆਪਰੇਟਰ ਨੂੰ ਕੰਡੀਸ਼ਨਲ ਆਪਰੇਟਰ ਵੀ ਕਿਹਾ ਜਾਂਦਾ ਹੈ। ਉਹ ਆਪਰੇਟਰਜ਼ ਜਿੰਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਤਿੰਨ ਆਪਰੈਂਡਜ਼ ਦੀ ਜ਼ਰੂਰਤ ਪੈਂਦੀ ਹੈ, ਉਹਨਾਂ ਨੂੰ ਟਰਨਰੀ ਆਪਰੇਟਰਜ਼ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿਚ ਕੇਵਲ ਇੱਕ ਹੀ ਟਰਨਰੀ ਆਪਰੇਟਰ ਮੌਜੂਦ ਹੈ। ਟਰਨਰੀ ਆਪਰੇਟਰ ਨੂੰ ? : ਚਿੰਨ੍ਹਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਆਪਰੇਟਰ ਨੂੰ ਵਰਤਣ ਦਾ ਸਿੱਟੈਕਸ ਹੇਠਾਂ ਦਿੱਤਾ ਗਿਆ ਹੈ:

`exp1 ? exp2 : exp3;`

ਇਸ ਵਿਚ Operand 1 ਇੱਕ ਕੰਡੀਸ਼ਨਲ ਐਕਸਪ੍ਰੈਸ਼ਨ ਹੋਣੀ ਚਾਹੀਦੀ ਹੈ ਜੋ ਹਮੇਸ਼ਾ true (1) ਜਾਂ false (0) ਨਤੀਜਾ ਪ੍ਰਦਾਨ ਕਰਦੀ ਹੋਵੇ। ਜੇਕਰ exp1 ਦਾ ਨਤੀਜਾ true ਪ੍ਰਾਪਤ ਹੁੰਦਾ ਹੈ ਤਾਂ exp2 ਆਪਣਾ ਕੰਮ ਕਰੇਗਾ ਨਹੀਂ ਤਾਂ exp3 ਆਪਣਾ ਕੰਮ ਕਰੇਗਾ। ਉਦਾਹਰਣ ਲਈ:

`a=5;`

`b=10;`


`c = a > b ? a : b;`

ਇਸ ਉਦਾਹਰਣ ਲਈ ਕੰਡੀਸ਼ਨਲ ਐਕਸਪ੍ਰੈਸ਼ਨ (exp1) `a > b` ਸਾਨੂੰ false (0) ਨਤੀਜਾ ਪ੍ਰਦਾਨ ਕਰ ਰਹੀ ਹੈ ਇਸਲਈ `b` ਵੇਰੀਏਬਲ ਦਾ ਮੁੱਲ (exp3) ਵੇਰੀਏਬਲ `c` ਵਿਚ ਸਟੋਰ ਹੋ ਜਾਵੇਗਾ। ਵੇਰੀਏਬਲ `a` (exp2) ਕੋਈ ਵੀ ਕੰਮ ਨਹੀਂ ਕਰੇਗਾ ਕਿਉਂਕਿ ਇਹ ਕੇਵਲ ਉਸ ਸਮੇਂ ਕੰਮ ਕਰੇਗਾ ਜੇਕਰ exp1 ਦਾ ਨਤੀਜਾ true (1) ਪ੍ਰਾਪਤ ਹੋਵੇਗਾ।

## 8.5 ਆਪਰੇਟਰਾਂ ਦਾ ਆਮ ਵਰਗੀਕਰਣ (General Classifications of Operators)

ਸੀ ਭਾਸ਼ਾ ਦੇ ਸਾਰੇ ਆਪਰੇਟਰਾਂ ਦਾ ਆਮ ਵਰਗੀਕਰਣ ਹੇਠਾਂ ਦਿਤੀਆਂ ਸ਼੍ਰੋਣੀਆਂ ਅਨੁਸਾਰ ਕੀਤਾ ਜਾ ਸਕਦਾ ਹੈ:

1. ਅਰਥਮੈਟਿਕ ਆਪਰੇਟਰਜ਼ (Arithmetic Operators)
2. ਰਿਲੇਸ਼ਨਲ ਆਪਰੇਟਰਜ਼ (Relational Operators)
3. ਲਾਜ਼ੀਕਲ ਆਪਰੇਟਰਜ਼ (Logical Operators)
4. ਅਸਾਈਨਮੈਂਟ ਆਪਰੇਟਰਜ਼ (Assignment Operators)
5. ਬਿੱਟਵਾਈਜ਼ ਆਪਰੇਟਰਜ਼ (Bitwise Operators)
6. ਇੰਕਰੀਮੈਂਟ ਅਤੇ ਡਿਕਰੀਮੈਂਟ ਆਪਰੇਟਰਜ਼ (Increment & Decrement Operators)
7. ਕੰਡੀਸ਼ਨਲ ਆਪਰੇਟਰਜ਼ (Conditional Operators)
8. ਵਾਧੂ ਆਪਰੇਟਰਜ਼ (Additional Operators)



ਚਿੱਤਰ 8.2 C ਵਿਚ ਆਪਰੇਟਰਾਂ ਦਾ ਆਮ ਵਰਗੀਕਰਣ

ਬਿੱਟਵਾਈਜ਼ ਆਪਰੇਟਰਜ਼ ਲੋਕ ਲੇਵਲ ਕੰਮਾਂ, ਜਿਵੇਂ ਕਿ- ਮਸੀਨ ਲੇਵਲ ਪ੍ਰੋਗਰਾਮਿੰਗ ਜਾਂ ਬਿੱਟ ਲੇਵਲ ਕੰਮ, ਲਈ ਵਰਤੇ ਜਾਂਦੇ ਹਨ।

### 8.5.1 ਅਰਥਮੈਟਿਕ ਆਪਰੇਟਰਜ਼ (Airthmetic Operators)

ਅਰਥਮੈਟਿਕ ਆਪਰੇਟਰਜ਼ ਦੀ ਵਰਤੋਂ ਅਰਥਮੈਟਿਕ ਕੰਮਾਂ ਨੂੰ ਕਰਵਾਉਣ ਲਈ ਕੀਤੀ ਜਾਂਦੀ ਹੈ, ਜਿਵੇਂ ਕਿ: ਜੋੜ, ਘਟਾਓ, ਗੁਣਾ, ਭਾਗ ਆਦਿ। ਸੀ ਭਾਸ਼ਾ ਵਿਚ 5 ਅਰਥਮੈਟਿਕ ਆਪਰੇਟਰ ਹਨ। ਇਹ ਸਾਰੇ ਆਪਰੇਟਰਜ਼ ਬਾਈਨਰੀ ਕਿਸਮ ਦੇ ਆਪਰੇਟਰ ਹਨ ਕਿਉਂਕਿ ਇਹਨਾਂ ਸਾਰੇ ਆਪਰੇਟਰਾਂ ਨੂੰ ਆਪਣਾ ਕੰਮ ਕਰਨ ਲਈ ਦੋ ਆਪਰੈਂਡਜ਼ ਦੀ ਜਰੂਰਤ ਪੈਂਦੀ ਹੈ। ਹੇਠਾਂ ਦਿਤਾ ਟੇਬਲ ਇਹਨਾਂ ਆਪਰੇਟਰਜ਼ ਦੇ ਕੰਮ ਨੂੰ ਦਰਸਾ ਰਿਹਾ ਹੈ:

ਨੰ	ਆਪਰੇਟਰ	ਵਿਆਖਿਆ	ਉਦਾਹਰਣ ਅਤੇ ਨਤੀਜਾ	
Add	+	ਜੋੜ ਕਰਨ ਲਈ ਵਰਤਿਆ ਜਾਂਦਾ ਹੈ।	2+4 → 6	2.0+4.0 → 6.0
Subtract	-	ਘਟਾਓ ਕਰਨ ਲਈ ਜਾਂ ਯੂਨਰੀ ਮਾਈਨਸ ਵਜੋਂ ਵਰਤਿਆ ਜਾਂਦਾ ਹੈ।	6-2 → 4	6.0-4.0 → 2.0
Multiply	*	ਗੁਣਾ ਕਰਨ ਲਈ ਵਰਤਿਆ ਜਾਂਦਾ ਹੈ।	7*2 → 14	7.0*2.0 → 14.0
Divide	/	ਭਾਗ ਕਰਨ ਲਈ ਵਰਤਿਆ ਜਾਂਦਾ ਹੈ।	5/2 → 2 Integer division	5.0/2.0 → 2.5 Real Division
Modulus	%	ਭਾਗ ਕਰਨ ਤੋਂ ਬਾਅਦ ਬਾਕੀ ਬਚੇ ਮੁੱਲ (ਸੋਸ਼ਫਲ) ਨੂੰ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ।	7%4 → 3	5.0%2.0 Not allowed

#### ਟੇਬਲ: 8.1 ਅਰਥਮੈਟਿਕ ਆਪਰੇਟਰਜ਼

ਅਰਥਮੈਟਿਕ ਆਪਰੇਟਰਜ਼ ਲਈ ਆਪਰੈਂਡਜ਼ ਇੰਟੀਜ਼ਰ ਮੁੱਲ, ਫਲੋਟਿੰਗ ਪੁਆਇੰਟ ਮੁੱਲ ਜਾਂ ਕਰੈਕਟਰ ਮੁੱਲ ਕੁੱਝ ਵੀ ਹੋ ਸਕਦੇ ਹਨ। ਮਾਡੁਲਸ (modulus) ਆਪਰੇਟਰ ਲਈ ਦੋਵੇਂ ਆਪਰੈਂਡਜ਼ ਇੰਟੀਜ਼ਰ ਅਤੇ ਦੂਸਰਾ ਆਪਰੈਂਡ ਨਾਨ-ਜੀਰੇ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਭਾਗ (division) ਆਪਰੇਟਰ ਲਈ ਦੂਸਰਾ ਆਪਰੈਂਡ ਨਾਨ-ਜੀਰੇ ਹੋਣਾ ਚਾਹੀਦਾ ਹੈ ਜਦੋਂ ਕਿ ਦੋਵੇਂ ਆਪਰੈਂਡਜ਼ ਇੰਟੀਜ਼ਰ ਮੁੱਲ ਹੋਣ ਇਹ ਕੋਈ ਜਰੂਰੀ ਨਹੀਂ ਹੈ। ਇੱਕ ਇੰਟੀਜ਼ਰ ਮੁੱਲ ਦੀ ਦੂਜੇ ਇੰਟੀਜ਼ਰ ਮੁੱਲ ਨਾਲ ਭਾਗ ਨੂੰ ਇੰਟੀਜ਼ਰ ਡਿਵੀਡਜ਼ਨ (integer division) ਕਿਹਾ ਜਾਂਦਾ ਹੈ। ਇਸ ਡਿਵੀਡਜ਼ਨ ਵਿਚ ਉੱਤਰ ਦੇ ਦਸ਼ਮਲਵ ਭਾਗ ਨੂੰ ਛੱਡ ਦਿੱਤਾ ਜਾਂਦਾ ਹੈ। ਜੇਕਰ ਭਾਗ ਕਰਨ ਦਾ ਕੰਮ ਹੋ ਫਲੋਟਿੰਗ ਪੁਆਇੰਟ ਨੰਬਰਾਂ ਉੱਪਰ ਜਾਂ ਇੱਕ ਫਲੋਟਿੰਗ ਪੁਆਇੰਟ ਮੁੱਲ ਅਤੇ ਇੱਕ ਇੰਟੀਜ਼ਰ ਮੁੱਲ ਉੱਪਰ ਕੀਤਾ ਜਾਂਦਾ ਹੈ ਤਾਂ ਇਸਦਾ ਨਤੀਜਾ ਵੀ ਫਲੋਟਿੰਗ ਪੁਆਇੰਟ ਮੁੱਲ ਅਤੇ ਇੱਕ ਇੰਟੀਜ਼ਰ ਮੁੱਲ ਉੱਪਰ ਕੀਤਾ ਜਾਂਦਾ ਹੈ ਤਾਂ ਇਸਦਾ ਨਤੀਜਾ ਵੀ ਫਲੋਟਿੰਗ ਪੁਆਇੰਟ ਮੁੱਲ ਵਿਚ ਹੀ ਆਵੇਗਾ।

ਜੇਕਰ ਇਹਨਾਂ ਆਪਰੇਟਰਾਂ ਨਾਲ ਇੱਕ ਜਾਂ ਦੋਵੇਂ negative ਮੁੱਲਾਂ ਨੂੰ ਵਰਤਿਆ ਜਾਂਦਾ ਹੈ ਤਾਂ ਜੋੜ, ਘਟਾਓ, ਗੁਣਾ ਅਤੇ ਭਾਗ ਆਪਰੇਸ਼ਨਾਂ ਦੇ ਨਕੀਦੇ ਉਹ ਮੁੱਲ ਹੋਣਦੇ ਜਿੰਨ੍ਹਾਂ ਦੇ ਚਿੰਨ੍ਹ ਨੂੰ ਅਜੈਬਰਾ ਦੇ ਆਮ ਨਿਯਮਾਂ ਅਨੁਸਾਰ ਪ੍ਰਾਪਤ ਕੀਤਾ ਜਾਵੇਗਾ। ਮਾਡੁਲਸ ਆਪਰੇਟਰ ਦਾ ਨਤੀਜਾ ਇੱਕ negative ਮੁੱਲ ਦੀ ਵਰਤੋਂ ਸਮੇਂ ਅਸਪਸ਼ਟ ਹੁੰਦਾ ਹੈ। ਅੱਗੇ ਦਿਤੇ ਗਏ ਪ੍ਰੋਗਰਾਮ ਸੀ ਭਾਸ਼ਾ ਵਿਚ ਅਰਥਮੈਟਿਕ ਆਪਰੇਟਰਜ਼ ਦੀ ਵਰਤੋਂ ਨੂੰ ਦਰਸਾਉਂਦੇ ਹਨ:

### ਪ੍ਰੋਗਰਾਮ 8.1: ਸੀ ਭਾਸ਼ਾ ਵਿਚ ਦੋ ਅੰਕਾਂ ਦਾ ਜੋੜ ਪਤਾ ਕਰਨ ਦਾ ਪ੍ਰੋਗਰਾਮ

The screenshot shows the Code-Blocks IDE interface. On the left, the code editor window titled "sum.c - Code-Blocks 17.12" contains the following C code:

```
#include<stdio.h>
void main()
{
    int a, b, sum;
    a=20;
    b=15;
    sum=a+b;
    printf("Sum=%d", sum);
}
```

On the right, the terminal window titled "C:\Users\Kansal\Documents\sum.exe" displays the output:

```
Sum=35
Process returned 6 (0x6) execution time : 0.072 s
Press any key to continue.
```

ਪ੍ਰੋਗਰਾਮ 8.1

ਪ੍ਰੋਗਰਾਮ ਦੀ ਆਉਟਪੁਟ 8.1

### ਪ੍ਰੋਗਰਾਮ 8.2: ਸੀ ਭਾਸ਼ਾ ਵਿਚ ਦੋ ਅੰਕਾਂ ਵਿਚਕਾਰ ਅੰਤਰ ਪਤਾ ਕਰਨ ਦਾ ਪ੍ਰੋਗਰਾਮ

The screenshot shows the Code-Blocks IDE interface. On the left, the code editor window titled "Untitled1.c" contains the following C code:

```
#include<stdio.h>
void main()
{
    int a,b,diff;
    a=20;
    b=15;
    diff=a-b;
    printf("Difference=%d", diff);
}
```

On the right, the terminal window titled "C:\Users\mavin\OneDrive\Desktop\Untitled1.exe" displays the output:

```
Difference=5
Process returned 12 (0xC) execution time : 0.358 s
Press any key to continue.
```

ਪ੍ਰੋਗਰਾਮ 8.2

ਪ੍ਰੋਗਰਾਮ 8.2 ਦੀ ਆਉਟਪੁਟ

### ਪ੍ਰੋਗਰਾਮ 8.3: ਸੀ ਭਾਸ਼ਾ ਵਿਚ ਦੋ ਅੰਕਾਂ ਦਾ ਗੁਣਨਫਲ ਅਤੇ ਭਾਗ ਪਤਾ ਕਰਨ ਦਾ ਪ੍ਰੋਗਰਾਮ

The screenshot shows the Code-Blocks IDE interface. On the left, the code editor window titled "product.c - Code-Blocks 17.12" contains the following C code:

```
#include<stdio.h>
void main()
{
    int a, b, pro, div;
    a=20;
    b=6;
    pro=a*b;
    printf("Product=%d", pro);
    div=a/b;
    printf("\nDivision=%d", div);
}
```

On the right, the terminal window titled "C:\Users\Kansal\Documents\product.exe" displays the output:

```
Product=120
Division=3
Process returned 11 (0xB) execution time : 0.072 s
Press any key to continue.
```

ਪ੍ਰੋਗਰਾਮ 8.3

ਪ੍ਰੋਗਰਾਮ 8.3 ਦੀ ਆਉਟਪੁਟ

### 8.5.2. ਰਿਲੇਸ਼ਨਲ ਆਪਰੇਟਰਜ਼ (Relational Operators)


ਰਿਲੇਸ਼ਨਲ ਆਪਰੇਟਰਜ਼ ਨੂੰ ਤੁਲਨਾਤਮਕ ਆਪਰੇਟਰਜ਼ ਵੀ ਕਿਹਾ ਜਾਂਦਾ ਹੈ। ਇਹਨਾਂ ਆਪਰੇਟਰਾਂ ਦੀ ਵਰਤੋਂ ਆਪਰੈਂਡਜ਼ ਵਿਚਕਾਰ ਰਿਲੇਸ਼ਨਲਿਪ ਟੈਸਟ ਕਰਨ ਲਈ ਕੀਤੀ ਜਾਂਦੀ ਹੈ। ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਆਪਰੇਟਰਜ਼ ਦੀ ਵਰਤੋਂ ਮੁੱਲਾਂ ਦੀ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ। ਮੁੱਲਾਂ ਦੀ ਤੁਲਨਾ ਕਰਨ ਤੋਂ ਬਾਅਦ ਇਹ ਆਪਰੇਟਰ ਸਾਨੂੰ true (1) ਜਾਂ false (0) ਮੁੱਲ ਵਾਪਿਸ ਕਰਦੇ ਹਨ। ਸੀ ਭਾਸ਼ਾ ਵਿਚ ਇਹ ਸਾਰੇ ਆਪਰੇਟਰਜ਼ ਬਾਈਨਰੀ ਕਿਸਮ ਦੇ ਆਪਰੇਟਰਜ਼ ਹਨ। ਭਾਵ ਇਹਨਾਂ ਆਪਰੇਟਰਜ਼ ਨੂੰ ਕੰਮ ਕਰਨ ਲਈ ਦੋ ਆਪਰੈਂਡਜ਼ ਦੀ ਜਰੂਰਤ ਪੈਂਦੀ ਹੈ। ਸੀ ਭਾਸ਼ਾ ਵਿਚ ਰਿਲੇਸ਼ਨਲ ਆਪਰੇਟਰਜ਼ ਦੀ ਗਿਣਤੀ 6 ਹੈ ਜੋ ਕਿ ਹੇਠਾਂ ਟੇਬਲ ਵਿਚ ਉਦਾਹਰਣਾਂ ਸਹਿਤ ਦਿੱਤੇ ਗਏ ਹਨ:

ਨਾਂ	ਆਪਰੇਟਰ	ਵਿਆਖਿਆ	ਉਦਾਹਰਣ	ਨਤੀਜਾ
Equals to	==	ਇਹਨਾਂ ਦੀ ਵਰਤੋਂ ਇਹ ਪਤਾ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਦੋ ਮੁੱਲ ਬਰਾਬਰ ਹਨ	4==5 5==5	False True
Not Equal to	!=	ਇਹਨਾਂ ਦੀ ਵਰਤੋਂ ਇਹ ਪਤਾ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਦੋ ਮੁੱਲ ਬਰਾਬਰ ਨਹੀਂ ਹਨ	4!=5 4!=4	True False
Greater than	>	ਇਹਨਾਂ ਦੀ ਵਰਤੋਂ ਇਹ ਪਚਾ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਪਹਿਲਾ ਮੁੱਲ ਦੂਜੇ ਤੋਂ ਵੱਡਾ ਹੈ	4>5 5>4	False True
Less than	<	ਇਹਨਾਂ ਦੀ ਵਰਤੋਂ ਇਹ ਪਤਾ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਪਹਿਲਾ ਮੁੱਲ ਦੂਜੇ ਚੋਂ ਛੋਟਾ ਹੈ	4<5 5<4	True False
Greater than or equal to	>=	ਇਹਨਾਂ ਦੀ ਵਰਤੋਂ ਇਹ ਪਤਾ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਪਹਿਲਾ ਮੁੱਲ ਦੂਜੇ ਤੋਂ ਵੱਡਾ ਹੈ ਜਾਂ ਬਰਾਬਰ ਹੈ।	5>=5 6>=8 10>=5	True False True
Less than or equal to	<=	ਇਹਨਾਂ ਦੀ ਵਰਤੋਂ ਇਹ ਪਤਾ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਪਹਿਲਾ ਮੁੱਲ ਦੂਜੇ ਤੋਂ ਛੋਟਾ ਹੈ ਜਾਂ ਬਰਾਬਰ ਹੈ।	4<=5 4<=2 4<=4	True False True

#### ਟੇਬਲ 8.2 ਰਿਲੇਸ਼ਨਲ ਆਪਰੇਟਰਜ਼

ਇਹਨਾਂ ਰਿਲੇਸ਼ਨਲ ਆਪਰੇਟਰਾਂ ਦੀ ਵਰਤੋਂ ਕੰਡੀਸ਼ਨ ਨੂੰ ਦਰਸਾਉਂਦੀ ਹੋਈ ਲੋਜੀਕਲ ਐਕਸਪ੍ਰੈਸ਼ਨ ਬਨਾਉਣ ਲਈ ਕੀਤੀ ਜਾਂਦੀ ਹੈ। ਇਸ ਐਕਸਪ੍ਰੈਸ਼ਨ ਦਾ ਨਤੀਜਾ ਇੰਟੀਜ਼ਰ ਅੰਕ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ ਕਿਉਂਕਿ ਸੀ ਭਾਸ਼ਾ ਵਿਚ true ਮੁੱਲ ਨੂੰ ਨੂੰ ਨਾਲ ਅਤੇ false ਮੁੱਲ ਨੂੰ 0 ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

#### ਪ੍ਰੋਗਰਾਮ 8.4: ਰਿਲੇਸ਼ਨਲ ਆਪਰੇਟਰਾਂ ਦੀ ਵਰਤੋਂ ਨੂੰ ਦਰਸਾਉਂਦਾ ਹੋਇਆ ਸੀ ਭਾਸ਼ਾ ਦਾ ਪ੍ਰੋਗਰਾਮ



```
#include<stdio.h>
void main()
{
    int a, b, result1, result2;
    a=20;
    b=15;
    result1=a<b;
    printf ("result1=%d",result1);
    result2=a>b;
    printf ("\nresult2=%d",result2);
}
```

```
C:\Users\Karan\Documents\sum.exe
result1=0
result2=1
Process returned 10 (0xA)   execution time: 0.00 secs
Press any key to continue.
```

ਪ੍ਰੋਗਰਾਮ 8.4 ਦੀ ਆਉਟਪੁਟ

ਪ੍ਰੋਗਰਾਮ 8.4

ਪ੍ਰੋਗਰਾਮ 8.4 ਦੀ ਲਾਈਨ ਨੂੰ 7 ਵਿਚ ਸਟੇਟਮੈਂਟ  $a < b$  ਦਾ ਨਤੀਜਾ false (0) ਆਵੇਗਾ ਕਿਉਂਕਿ  $20 < 15$  ਗਲਤ ਹੈ। ਇਸਲਈ ਲਾਈਨ ਨੂੰ 8 ਵਿਚ  $result1 = 0$  ਨਤੀਜੇ ਵਜੋਂ ਦਿਖਾਈ ਦੇਵੇਗਾ। ਇਸੇ ਤਰ੍ਹਾਂ ਲਾਈਨ ਨੂੰ 9 ਵਿਚ ਸਟੇਟਮੈਂਟ  $a > b$  ਦਾ ਨਤੀਜਾ true (1) ਆਵੇਦਾ ਕਿਉਂਕਿ  $20 > 15$  ਸਹੀ ਹੈ। ਇਸਲਈ ਲਾਈਨ ਨੂੰ 10 ਵਿਚ  $result2 = 1$  ਨਤੀਜੇ ਵਜੋਂ ਦਿਖਾਈ ਦੇਵੇਗਾ।

### 8.5.3 ਲਾਜੀਕਲ ਆਪਰੇਟਰਜ਼ (Logical Operators)

ਲਾਜੀਕਲ ਆਪਰੇਟਰਜ਼ ਨੂੰ ਬੂਲੀਅਲ ਆਪਰੇਟਰਜ਼ ਵੀ ਕਿਹਾ ਜਾਂਦਾ ਹੈ। ਇਹਨਾਂ ਆਪਰੇਟਰਜ਼ ਦੀ ਵਰਤੋਂ ਮਿਸ਼ਨਿਗ ਐਕਸਪ੍ਰੈਸ਼ਨਜ਼ ਬਨਾਉਣ ਲਈ ਕੀਤੀ ਜਾਂਦੀ ਹੈ। ਦੂਸਰੇ ਸ਼ਬਦਾਂ ਵਿਚ ਅਸੀਂ ਕਿਹ ਸਕਦੇ ਹਾਂ ਕਿ ਇਹਨਾਂ ਆਪਰੇਟਰਜ਼ ਦੀ ਵਰਤੋਂ ਉਸ ਸਮੇਂ ਕੀਤੀ ਗਈ ਹੈ ਜਦੋਂ ਅਸੀਂ ਇੱਕ ਸਮੇਂ ਵਿਚ ਇੱਕ ਤੋਂ ਵੱਧ ਟੈਸਟ ਕੰਡੀਸ਼ਨਜ਼ ਦੀ ਜਾਂਚ ਕਰਨਾ ਚਾਹੁੰਦੇ ਹੋਏਏ। ਸੀ ਭਾਸ਼ਾ ਵਿਚ 3 ਲਾਜੀਕਲ ਆਪਰੇਟਰਜ਼ ਮੌਜੂਦ ਹਨ- ‘ਲਾਜੀਕਲ AND’, ‘ਲਾਜੀਕਲ OR’, ਅਤੇ ‘ਲਾਜੀਕਲ NOT’. ਇਹਨਾਂ ਵਿਚ ‘ਲਾਜੀਕਲ AND’ ਅਤੇ ‘ਲਾਜੀਕਲ OR’ ਬਾਈਨਰੀ ਆਪਰੇਟਰਜ਼ ਹਨ ਜੋ ਕਿ ‘ਲਾਜੀਕਲ NOT’ ਯੂਨਰੀ ਆਪਰੇਟਰ ਹੈ। ‘ਲਾਜੀਕਲ AND’ ਅਤੇ ‘ਲਾਜੀਕਲ OR’ ਆਪਰੇਟਰਜ਼ ਨੂੰ ਕੰਮ ਕਰਨ ਲਈ ਦੋ ਆਪਰੈਂਡਜ਼ ਦੀ ਜਰੂਰਤ ਪੈਂਦੀ ਹੈ ਜਦੋਂ ਕਿ NOT ਆਪਰੈਟਰ ਨੂੰ ਇੱਕ ਆਪਰੈਂਡ ਦੀ ਜਰੂਰਤ ਪੈਂਦੀ ਹੈ।

ਸਾਰੇ ਲਾਜੀਕਲ ਆਪਰੇਟਰਜ਼ true ਜਾਂ false ਨਤੀਜਾ ਪ੍ਰਦਾਨ ਕਰਦੇ ਹਨ। ਲਾਜੀਕਲ AND ਆਪਰੇਟਰ true ਨਤੀਜਾ ਕੇਵਲ ਉਸ ਸਮੇਂ ਦੇਵੇਗਾ ਜਦੋਂ ਇਸਦੇ ਦੋਵੇਂ ਆਪਰੈਂਡਜ਼ true ਹੋਣ, ਇਸੇ ਤਰ੍ਹਾਂ ਲਾਜੀਕਲ OR ਆਪਰੇਟਰ ਦਾ true ਨਤੀਜਾ ਕੇਵਲ ਉਸ ਸਮੇਂ ਆਉਣਗੇ ਜਦੋਂ ਇਸਦਾ ਜਾਂ ਤਾਂ ਕੋਈ ਵੀ ਇੱਕ ਆਪਰੈਂਡ true ਹੋਵੇ ਜਾਂ ਦੋਵੇਂ ਆਪਰੈਂਡਜ਼ true ਹੋਣ। ਲਾਜੀਕਲ NOT ਆਪਰੇਟਰ ਕੇਵਲ ਉਸ ਸਮੇਂ true ਨਤੀਜਾ ਦੇਵੇਗਾ ਜੇਕਰ ਇਸਦਾ ਐਕਸਪ੍ਰੈਸ਼ਨ false ਹੋਵੇ। ਹੇਠਾਂ ਦਿੱਤੇ ਟੈਬਲ ਵਿਚ ਸੀ ਭਾਸ਼ਾ ਵਿਚ ਮੌਜੂਦ ਸਾਰੇ ਲਾਜੀਕਲ ਆਪਰੇਟਰਜ਼ ਨੂੰ ਢੁਕਵੀਆਂ ਉਦਾਹਰਣਾਂ ਸਹਿਤ ਦਰਸਾਇਆ ਗਿਆ ਹੈ:

ਨੰ	ਆਪਰੇਟਰ	ਵਿਆਖਿਆ	ਉਦਾਹਰਣ	ਵਿਆਖਿਆ ਅਤੇ ਨਤੀਜਾ
AND	&&	ਇਹ ਕੇਵਲ ਇਸ ਸਮੇਂ true ਨਤੀਜਾ ਦੇਵੇਗਾ ਜਦੋਂ ਦੋਵੇਂ ਐਕਸਪ੍ਰੈਸ਼ਨ false ਹੋਣ ਨਹੀਂ ਤਾਂ ਨਜ਼ਿਤਾਂ false ਆਵੇਗਾ।	3>5 && 4>5 3>5 && 4<5 3<5 && 4>5 3<5 && 4<5	False && False → False False && True → False True && False → False True && True → True
OR		ਇਹ ਕੇਵਲ ਉਸ ਸਮੇਂ true ਨਤੀਜਾ ਦੇਵੇਦਾ ਜਦੋਂ ਦੋਵੇਂ ਐਕਸਪ੍ਰੈਸ਼ਨਾਂ ਵਿਚੋਂ ਘੱਟ ਤੋਂ ਘੱਟ ਇੱਕ ਐਕਸਪ੍ਰੈਸ਼ਨ true ਹੋਵੇ ਨਹੀਂ ਤਾਂ ਨਤੀਜਾ false ਆਵੇਗਾ।	3>5    4>5 3>5    4<5 3<5    4>5 3<5    4<5	False    False → False False    True → True True    False → True True    True → True
NOT	!	ਇਹ ਕੇਵਲ ਉਸ ਸਮੇਂ true ਨਤੀਜਾ ਦੇਵੇਗਾ ਜਦੋਂ ਇਸਦਾ ਐਕਸਪ੍ਰੈਸ਼ਨ false ਹੋਵੇਗਾ ਨਹੀਂ ਤਾਂ ਨਤੀਜਾ false ਆਵੇਗਾ।	!(3<5) !(3>5)	!(True) → False !(False) → True

ਟੈਬਲ 8.3 ਲਾਜੀਕਲ ਆਪਰੇਟਰਜ਼

## ਪ੍ਰੋਗਰਾਮ 8.5 ਸੀ ਭਾਸ਼ਾ ਵਿਚ ਲਾਜੀਕਲ ਆਪਰੇਟਰਜ਼ ਦੇ ਕੰਮ ਨੂੰ ਦਰਸਾਉਂਦਾ ਪ੍ਰੋਗਰਾਮ

The screenshot shows the Code-Blocks IDE interface. On the left, the code editor displays a C program (sum.c) with the following content:

```

1 #include<stdio.h>
2 void main()
3 {
4     int a,b,c,d,result1,result2,result3;
5     a=20; b=15; c=12; d=25;
6     result1=(a<b && c>d);
7     printf ("result1=%d",result1);
8     result2=(a>b || c<d);
9     printf ("\nresult2=%d",result2);
10    result3=! (a>b);
11    printf ("\nresult3=%d",result3);
12 }

```

On the right, the terminal window shows the execution output:

```

C:\Users\Kansal\Documents\sum.exe
result1=0
result2=1
result3=0
Process returned 10 (0xA)   execution
Press any key to continue.

```

ਪ੍ਰੋਗਰਾਮ 8.5

ਪ੍ਰੋਗਰਾਮ 8.5 ਦੀ ਆਊਟਪੁਟ

ਉਪਰੋਕਤ ਪ੍ਰੋਗਰਾਮ ਵਿੱਚ:

ਲਾਈਨ ਨੰ 6 ਵਿਚ  $\rightarrow \text{result1} = \text{false} \&\& \text{false}$  ਦਾ ਨਤੀਜਾ  $\text{result1} = \text{false} (0)$  ਆਵੇਗਾ।

ਲਾਈਨ ਨੰ 8 ਵਿਚ  $\rightarrow \text{result2} = \text{true} \parallel \text{true}$  ਦਾ ਨਤੀਜਾ  $\text{result2} = \text{true} (1)$  ਆਵੇਗਾ।

ਲਾਈਨ ਨੰ 10 ਵਿਚ  $\rightarrow \text{result3} = !(\text{true})$  ਦਾ ਨਤੀਜਾ  $\text{result3} = \text{false} (0)$  ਆਵੇਗਾ।

### 8.5.4 ਅਸਾਈਨਮੈਂਟ ਆਪਰੇਟਰਜ਼ (Assignment Operators)

ਇਹਨਾਂ ਆਪਰੇਟਰਜ਼ ਦੀ ਵਰਤੋਂ ਵੇਗੀਏਬਲ ਵਿਚ ਮੁੱਲ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਅਸਾਈਨਮੈਂਟ ਆਪਰੇਟਰ ਦਾ ਚਿੰਨ੍ਹ = ਹੁੰਦਾ ਹੈ। ਹੇਠਾਂ ਦਿੱਤੀਆਂ ਉਦਾਹਰਣਾਂ ਸੀ ਭਾਸ਼ਾ ਵਿਚ ਅਸਾਈਨਮੈਂਟ ਆਪਰੇਟਰ ਦੀ ਵਰਤੋਂ ਨੂੰ ਦਰਸਾਉਂਦੀਆਂ ਹਨ:

```

a = - 2;           // assigns -ve value (-2) to the variable.
b = 5;            // assigns value (5) to the variable.
c = a + b;         // assigns the result of expression to the variable.
a = a + 10;        // self-assignment of a variable.

```

ਅਸਾਈਨਮੈਂਟ ਆਪਰੇਟਰਜ਼ ਨੂੰ ਸ਼ਾਰਟਹੈਂਡ ਆਪਰੇਟਰਜ਼ ਵਜੋਂ ਵੀ ਵਰਤਿਆ ਜਾ ਸਕਦਾ ਹੈ। ਸ਼ਾਰਟਹੈਂਡ ਆਪਰੇਟਰਜ਼ ਸੈਲਫ-ਅਸਾਈਨਮੈਂਟ ਸਟੇਟਮੈਂਟਜ਼ ਵਿਚ ਲਾਭਦਾਇਕ ਹੁੰਦੇ ਹਨ। ਹੇਠਾਂ ਦਿੱਤਾ ਟੇਬਲ ਸੀ ਭਾਸ਼ਾ ਵਿਚ ਵਰਤੋਂ ਜਾਣ ਵਾਲੇ ਸ਼ਾਰਟਹੈਂਡ ਅਸਾਈਨਮੈਂਟ ਆਪਰੇਟਰਜ਼ ਦੀ ਵਰਤੋਂ ਨੂੰ ਦਰਸਾ ਰਿਹਾ ਹੈ:

ਮੰਨ ਲਵੋਂ int a=5;

ਸ਼ਾਰਟਹੈਂਡ ਆਪਰੇਟਰ	ਉਦਾਹਰਣ	ਵਿਆਖਿਆ	ਨਤੀਜਾ
$+=$	$a+ = 2$	$a = a + 2$	$a=7$
$- =$	$a- = 2$	$a = a - 2$	$a=3$
$* =$	$a* = 2$	$a = a * 2$	$a=10$
$/ =$	$a / = 2$	$a = a / 2$	$a=2$
$% =$	$a \% = 2$	$a = a \% 2$	$a=1$

ਟੇਬਲ 8.4: ਸ਼ਾਰਟਹੈਂਡ ਅਸਾਈਨਮੈਂਟ ਆਪਰੇਟਰਜ਼

ਅਸਾਈਨਮੈਂਟ ਆਪਰੇਟਰ = ਅਤੇ Equal To ਆਪਰੇਟਰ = = ਦੋਵੇਂ ਵੱਖ-ਵੱਖ ਆਪਰੇਟਰਜ਼ ਹਨ। ਅਸਾਈਨਮੈਂਟ ਐਪਰੇਟਰ ਦੀ ਵਰਤੋਂ ਕਿਸੇ variable ਵਿਚ ਮੁੱਲ ਸਟੋਰਕਰਨ ਲਈ ਕੀਤੀ ਜਾਂਦੀ ਹੈ ਜਦੋਂ ਕਿ ਇਕੌਲੀਟੀ (equality ਭਾਵ equal to) ਆਪਰੇਟਰ ਦੀ ਵਰਤੋਂ ਇਹ ਤੈਅ ਕਰਨ ਲਈ ਕੀਤੀ ਜਾਂਦੀ ਹੈ ਕਿ ਦਿਤੇ ਗਏ ਆਪਰੈਂਡਜ਼ ਦਾ ਮੁੱਲ ਬਰਾਬਰ ਹੈ ਜਾਂ ਨਹੀਂ। ਇਹ ਦੋਵੇਂ ਆਪਰੇਟਰਜ਼ ਇੱਕ ਦੂਜੇ ਦੀ ਜਗ੍ਹਾਂ ਨਹੀਂ ਵਰਤੇ ਜਾ ਸਕਦੇ?

ਜੇਕਰ ਕਿਸੇ ਅਸਾਈਨਮੈਂਟ ਐਕਸਪ੍ਰੈਸ਼ਨ ਵਿਚ ਵਰਤੇ ਗਏ ਆਪਰੈਂਡ ਵੱਖ-ਵੱਖ ਡਾਟਾ ਟਾਈਪਸ ਦੇ ਹੋਣ ਤਾਂ ਇਸ ਐਕਸਪ੍ਰੈਸ਼ਨ ਦੇ ਸੱਜੇ ਪਾਸੇ ਵਾਲੇ ਆਪਰੈਂਡ ਦਾ ਮੁੱਲ ਆਪਣੇ ਆਪ ਬੱਬੇ ਪਾਸੇ ਵਾਲੇ ਐਈਡੈਟੀਵਾਇਰ ਦੀ ਡਾਟਾ ਟਾਈਪ ਅਨੁਸਾਰ ਬਦਲ ਜਾਵੇਗਾ। ਉਦਾਹਰਣ ਲਈ।

int a=3.5;

ਇਸ ਉਦਾਹਰਣ ਵਿਚ float ਮੁੱਲ 3.5 ਆਪਣੇ ਆਪ ਇੰਟੀਜ਼ਰ ਟਾਈਪ ਵਿਚ ਬਦਲ ਜਾਵੇਗਾ, ਭਾਵ ਵੇਰੀਏਬਲ a ਦਾ ਮੁੱਲ 3 ਬਣ ਜਾਵੇਗਾ।

### 8.5.5 ਬਿੱਟਵਾਈਜ਼ ਆਪਰੇਟਰਜ਼ (Bitwise Operators)

ਬਿੱਟਵਾਈਜ਼ ਆਪਰੇਟਰ ਲੋਅ ਕੇਵਲ ਕੰਮਾਂ, ਜਿਵੇਂ ਕਿ- ਮਸ਼ੀਨ ਲੇਵਲ ਪ੍ਰੋਗਰਾਮਿੰਗ ਜਾਂ ਬਿੱਟ ਲੇਵਲ ਕੰਮ, ਲਈ ਵਰਤੇ ਜਾਂਦੇ ਹਨ। ਸੀ ਭਾਸਾ ਬਿੱਟ-ਲੇਵਲ ਕੰਮਾਂ ਲਈ ਹੇਠ ਲਿਖੇ ਬਿੱਟਵਾਈਜ਼ ਆਪਰੇਟਰਜ਼ ਪ੍ਰਦਾਨ ਕਰਦੀ ਹੈ:

1. << Bit shift left (a specified number or bit positions)
2. >> Bit shift right(a specified number of bit positions)
3. | Bitwise OR
4. ^ Bitwise XOR
5. & Bitwise AND
6. ~ Bitwise one's complement

### 8.5.6 ਇੰਕਰੀਮੈਂਟ ਅਤੇ ਡਿਕਰੀਮੈਂਟ ਆਪਰੇਟਰਜ਼ (Increment & Decrement Operators)

ਇਹ ਯੂਨਰੀ ਆਪਰੇਟਰਜ਼ ਹਨ। ਚਿੰਨ੍ਹ ++ ਦੀ ਵਰਤੋਂ ਇੰਕਰੀਮੈਂਟ ਆਪਰੇਟਰ ਲਈ ਅਤੇ ਚਿੰਨ੍ਹ -- ਦੀ ਵਰਤੋਂ ਡਿਕਰੀਮੈਂਟ ਆਪਰੇਟਰ ਵੱਜੋਂ ਕੀਤੀ ਜਾਂਦੀ ਹੈ। ਇੰਕਰੀਮੈਂਟ ਆਪਰੇਟਰ (++) ਆਪਣੇ ਆਪਰੈਂਡ ਦੇ ਮੁੱਲ ਵਿਚ ਇੱਕ ਦਾ ਵਾਧਾ ਕਰਦਾ ਹੈ ਜਦੋਂ ਕਿ ਡਿਕਰੀਮੈਂਟ ਆਪਰੇਟਰ (--) ਆਪਣੇ ਆਪਰੈਂਡ ਦੇ ਮੁੱਲ ਵਿਚੋਂ ਇੱਕ ਘਟਾਅ ਦਿੰਦਾ ਹੈ। ਇਹਨਾਂ ਆਪਰੇਟਰਾਂ ਨਾਲ ਵਰਤਿਆ ਜਾਣ ਵਾਲਾ ਆਪਰੈਂਡ ਇੱਕ ਵੇਰੀਏਬਲ ਹੀ ਹੋਣਾ ਚਾਹੀਦਾ ਹੈ। ਇਹਨਾਂ ਨੂੰ ਕਿਸੇ ਸਥਿਰ ਮੁੱਲ ਉੱਪਰ ਸਿੱਧੇ ਲਾਗੂ ਨਹੀਂ ਕੀਤਾ ਜਾ ਸਕਦਾ।

ਉਦਾਹਰਣ ਲਈ:

int x=10; (x ਇੱਕ ਇੰਟੀਜ਼ਰ ਵੇਰੀਏਬਲ ਹੈ ਜਿਸਦਾ ਮੁੱਲ 10 ਹੈ।)

ਹੇਠਾਂ ਦਿੱਤੀ ਐਕਸਪ੍ਰੈਸ਼ਨ x ਦੇ ਮੁੱਲ ਨੂੰ ਵਧਾ ਕੇ 11 ਕਰ ਦੇਵੇਗੀ।

++x; (ਜੋ ਕਿ x=x+1 ਦੇ ਬਰਾਬਰ ਹੈ)

ਇਸੇ ਤਰ੍ਹਾਂ, ਹੇਠਾਂ ਦਿੱਤੀ ਐਕਸਪ੍ਰੈਸ਼ਨ x ਦੇ ਅਸਲੀ ਮੁੱਲ (10) ਨੂੰ ਘਟਾਅ ਕੇ 9 ਦਰ ਦੇਵੇਗੀ।

--x, (ਜੋ ਕਿ x=x-1 ਦੇ ਬਰਾਬਰ ਹੈ।)

ਜੇਕਰ ਅਸੀਂ 10++ ਜਾਂ --10 ਦੀ ਵਰਤੋਂ ਕਰਾਂਗੇ ਤਾਂ ਇਹ ਗਲਤ ਸਟੇਟਮੈਂਟਸ ਮੰਨੀਆਂ ਜਾਣਗੀਆਂ ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਇਹਨਾਂ ਆਪਰੇਟਰਜ਼ ਨੂੰ ਕਿਸੇ ਸਥਿਰ ਮੁੱਲ ਉੱਪਰ ਸਿੱਧੇ ਲਾਗੂ ਨਹੀਂ ਕੀਤਾ ਜਾ ਸਕਦਾ।

ਇੰਕਰੀਮੈਂਟ ਅਤੇ ਡਿਕਰੀਮੈਂਟ ਆਪਰੇਟਰਜ਼ ਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਇਹ ਤਰੀਕੇ ਇਸ ਗੱਲ ਉੱਪਰ ਨਿਰਭਰ ਕਰਦੇ ਹਨ ਕਿ ਆਪਰੇਟਰ ਨੂੰ ਆਪਰੈਂਡ ਤੋਂ ਬਾਅਦ ਲਿਖਿਆ ਗਿਆ ਹੈ ਜਾਂ ਪਹਿਲਾਂ। ਇਹ ਹੇਠ ਲਿਖੇ ਦੋ ਕਿਸਮਾਂ ਦੇ ਹੋ ਸਕਦੇ ਹਨ-

- ਪ੍ਰੀ-ਫਿਕਸ ਇੰਕਰੀਮੈਂਟ ਅਤੇ ਡਿਕਰੀਮੈਂਟ (Prefix increment and decrement)
- ਪੋਸਟ-ਫਿਕਸ ਇੰਕਰੀਮੈਂਟ ਅਤੇ ਡਿਕਰੀਮੈਂਟ (Postfix increment and decrement)

ਜੇਕਰ ਆਪਰੇਟਰ  $\neq$  ਓਪਰੈਂਡ ਤੋਂ ਪਹਿਲਾਂ ਲਗਾਇਆ ਜਾਂਦਾ ਹੈ ਤਾਂ ਓਪਰੈਂਡ  $\neq$  ਪ੍ਰੋਗਰਾਮ ਵਿਚ ਉਸਨੂੰ ਕੌਲਕੁਲੇਟ ਕਰਨ ਤੋਂ ਪਹਿਲਾਂ ਉਸਦਾ ਮੁੱਲ ਬਦਲਿਆ ਜਾਵੇਗਾ। ਇਸ ਨੂੰ ਪ੍ਰੀ-ਇਨਕਰੀਮੈਂਟ/ਡਿਕਰੀਮੈਂਟ ਕਿਹਾ ਜਾਂਦਾ ਹੈ। ਹਾਲਾਂਕਿ, ਜੇਕਰ ਆਪਰੇਟਰ ਓਪਰੈਂਡ ਤੋਂ ਬਾਅਦ ਲਗਾਇਆ ਜਾਂਦਾ ਹੈ ਤਾਂ ਉਪਰੈਂਡ ਦਾ ਮੁੱਲ ਉਸਦੀ ਵਰਤੋਂ ਹੋਣ ਤੋਂ ਬਾਅਦ ਬਦਲਿਆ ਜਾਵੇਗਾ ਜਾਂ ਇਸਨੂੰ ਪੋਸਟ ਇਨਕਰੀਮੈਂਟ/ਡਿਕਰੀਮੈਂਟ ਕਿਹਾ ਜਾਂਦਾ ਹੈ।

**ਉਦਾਹਰਣ ਲਈ:**

ਜੇਕਰ  $x$  ਦਾ ਮੁੱਲ ਸ਼ੁਰੂਆਤ ਵਿਚ 10 ਹੈ ਤਾਂ ਪ੍ਰੋਗਰਾਮ ਵਿਚ ਇਸਦਾ ਮੁੱਲ ਦੋ ਤਰੀਕਿਆਂ ਨਾਲ ਵਧਾਇਆ ਜਾ ਸਕਦਾ ਹੈ:

$y = ++x;$                           (ਪ੍ਰੀ-ਇਨਕਰੀਮੈਂਟ)

ਇਸ ਉਦਾਹਰਣ ਵਿਚ ਸਬ ਤੋਂ ਪਹਿਲਾਂ  $x$  ਦੇ ਮੁੱਲ ਵਿਚ ਵਾਧਾ ਕਰਕੇ 11 ਹੋ ਜਾਵੇਗਾ, ਉਸ ਤੋਂ ਬਾਅਦ  $x$  ਦਾ ਵਧਿਆ ਹੋਇਆ ਮੁੱਲ ਵੇਗੀਏਬਲ  $y$  ਵਿਚ ਸਟੋਰ ਕਰ ਦਿੱਤਾ ਜਾਵੇਗਾ, ਭਾਵ  $y$  ਦਾ ਮੁੱਲ ਵੀ 11 ਹੋ ਜਾਵੇਗਾ। (i.e.  $x=11$  and  $y=11$ )

$y = x++;$                           (ਪੋਸਟ-ਇਨਕਰੀਮੈਂਟ)

ਇਸ ਉਦਾਹਰਣ ਵਿਚ ਸਭ ਤੋਂ ਪਹਿਲਾਂ  $x$  ਦਾ ਮੁੱਲ ਵੇਗੀਏਬਲ  $y$  ਵਿਚ ਸਟੋਰ ਕੀਤਾ ਜਾਵੇਗਾ (ਭਾਵ  $y$  ਦਾ ਮੁੱਲ 10 ਹੋ ਜਾਵੇਗਾ) ਇਸ ਤੋਂ ਬਾਅਦ  $x$  ਦੇ ਮੁੱਲ ਵਿਚ ਵਾਧਾ ਹੋਣ ਤੋਂ ਬਾਅਦ 11 ਹੋ ਜਾਵੇਗਾ। (i.e.  $y=10$  ਅਤੇ  $x=11$ )

ਇਸੇ ਤਰ੍ਹਾਂ ਡਿਕਰੀਮੈਂਟ ਆਪਰੇਟਰ  $\neq$  ਵੀ ਵਰਤਿਆ ਜਾ ਸਕਦਾ ਹੈ। ਉਦਾਹਰਣ ਲਈ:

$y = --x;$                           (ਪ੍ਰੀ-ਡਿਕਰੀਮੈਂਟ)

ਇਸ ਉਦਾਹਰਣ ਵਿਚ ਸਭ ਤੋਂ ਪਹਿਲਾਂ  $x$  ਦੇ ਮੁੱਲ ਨੂੰ ਘਟਾ ਕੇ 9 ਕਰ ਦਿੱਤਾ ਜਾਵੇਗਾ, ਉਸ ਤੋਂ ਬਾਅਦ  $x$  ਦਾ ਘਟਿਆ ਹੋਇਆ ਮੁੱਲ ਵੇਗੀਏਬਲ  $y$  ਵਿਚ ਸਟੋਰ ਕਰ ਦਿੱਤਾ ਜਾਵੇਗਾ, ਭਾਵ  $y$  ਦਾ ਮੁੱਲ ਵੀ 9 ਹੋ ਜਾਵੇਗਾ। (i.e.  $x=9$  ਅਤੇ  $y=9$ )

$y = x--;$                           (ਪੋਸਟ-ਡਿਕਰੀਮੈਂਟ)

ਇਸ ਉਦਾਹਰਣ ਵਿਚ ਸਭ ਤੋਂ ਪਹਿਲਾਂ  $x$  ਦਾ ਮੁੱਲ ਵੇਗੀਏਬਲ  $y$  ਵਿਚ ਸਟੋਰ ਕੀਤਾ ਜਾਵੇਗਾ (ਭਾਵ  $y$  ਦਾ ਮੁੱਲ 10 ਹੋ ਜਾਵੇਗਾ) ਇਸ ਤੋਂ ਬਾਅਦ  $x$  ਦੇ ਮੁੱਲ ਨੂੰ ਘਟਾ ਕੇ 9 ਕਰ ਦਿੱਤਾ ਜਾਵੇਗਾ। (i.e.  $y=10$  ਅਤੇ  $x=9$ )

### 8.5.7 ਕੰਡੀਸ਼ਨਲ ਆਪਰੇਟਰ (? :) (Conditional Operators)

ਇਹ ਇੱਕ ਟਰਨਰੀ ਆਪਰੇਟਰ ਹੈ। ਸੀ ਭਾਸ਼ਾ ਵਿਚ ਕੇਵਲ ਇੱਕ ਹੀ ਟਰਨਰੀ ਆਪਰੇਟਰ ਹੈ। ਇੱਕ ਐਕਸਪ੍ਰੈਸ਼ਨ ਜਿਸ ਵਿਚ ਕੰਡੀਸ਼ਨਲ ਆਪਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਉਸਨੂੰ ਕੰਡੀਸ਼ਨਲ ਐਕਸਪ੍ਰੈਸ਼ਨ ਕਿਹਾ ਜਾਂਦਾ ਹੈ। ਇਹ ਆਪਰੇਟਰ ਇਸ ਪਾਠ ਦੇ ਸੈਕਸ਼ਨ 8.4.3 ਵਿਚ ਪਹਿਲਾਂ ਹੀ ਪਰਿਭਾਸ਼ਿਤ ਕੀਤਾ ਜਾ ਚੁੱਕਾ ਹੈ। ਇਸ ਆਪਰੇਟਰ ਦੀ ਵਧੇਰੇ ਜਾਣਕਾਰੀ ਲਈ ਉਕਤ ਸੈਕਸ਼ਨ ਨੂੰ ਦੇਖ ਲਿਆ ਜਾਵੇ ਜਾਂ।

### 8.5.8 ਵਾਧੂ ਆਪਰੇਟਰਜ਼ (Additional Operators)

By default ਆਪਰੇਟਰਜ਼ ਜੋ ਆਪਰੇਟਰਜ਼ ਦੀਆਂ ਉਪਰੋਕਤ ਉਕਤ ਸ੍ਰੋਣੀਆਂ ਵਿਚ ਨਹੀਂ ਆਉਂਦੇ ਉਹਨਾਂ ਨੂੰ ਹੋਰ ਵਾਧੂ ਸ੍ਰੋਣੀ ਵਿਚ ਮੰਨਿਆ ਜਾ ਸਕਦਾ ਹੈ। ਇਹਨਾਂ ਆਪਰੇਟਰਜ਼ ਦੀਆਂ ਉਦਾਹਰਣ ਹਨ- `sizeof()` ਆਪਰੇਟਰ, ਪੁਆਇੰਟਰ ਆਪਰੇਟਰਜ਼, ਮੈਬਰ ਸਲੈਕਸ਼ਨ ਆਪਰੇਟਰਜ਼ ਆਦਿ। ਇਹਨਾਂ ਵਾਧੂ ਆਪਰੇਟਰਜ਼ ਵਿਚੋਂ `sizeof` ਆਪਰੇਟਰਜ਼ ਦਾ ਵਰਨਣ ਹੇਠਾਂ ਕੀਤਾ ਗਿਆ ਹੈ। (ਬਾਕੀ ਵਾਧੂ/ਹੋਰ ਆਪਰੇਟਰਜ਼ ਇਸ ਕਿਤਾਬ ਦੇ ਸਕੋਪ ਅਤੇ ਲੇਵਲ ਤੋਂ ਬਾਹਰ ਹਨ।

**sizeof () ਆਪਰੇਟਰ:**

ਇਹ ਇੱਕ ਯੂਨਰੀ ਆਪਰੇਟਰ ਹੈ। ਇਹ ਆਪਰੇਟਰ ਆਪਣੇ ਓਪਰੈਂਡ ਦਾ ਸਾਈਜ਼ ਬਾਈਟਸ ਵਿਚ ਵਾਪਿਸ ਕਰਦਾ ਹੈ। ਇਹ ਓਪਰੈਂਡ ਇੱਕ ਐਕਸਪ੍ਰੈਸ਼ਨ ਜਾਂ ਕੋਈ ਇੱਕ ਵੇਗੀਏਬਲ ਜਾਂ ਕੋਈ ਡਾਟਾ ਟਾਈਪ ਵੀ ਹੋ ਸਕਦੀ ਹੈ। ਉਦਾਹਰਣ ਲਈ:

`sizeof (x);`

`sizeof (float);`

ਪਹਿਲੀ ਉਦਾਹਰਣ ਵਿਚ x ਇੱਕ char ਟਾਈਪ ਦਾ ਵੇਰੀਏਬਲ ਹੈ ਜੋ ਕਿ ਨਤੀਜਾ ਨੂੰ ਵਾਪਸ ਕਰੇਗਾ, ਜਦੋਂ ਕਿ ਦੂਸਰੀ ਉਦਾਹਰਣ ਵਿਚ ਅਸੀਂ float ਡਾਟਾਟਾਈਪ ਨੂੰ ਪਾਸ ਕੀਤਾ ਹੈ ਜੋ ਕਿ ਸਾਨੂੰ ਮੁੱਲ 4 ਵਾਪਸ ਕਰੇਗਾ ਕਿਉਂਕਿ float ਜਾਟਾਟਾਈਪ ਨੂੰ ਮੈਮਰੀ ਵਿਚ 4 ਬਾਈਟ ਦੀ ਜਰੂਰਤ ਪੈਂਦੀ ਹੈ।

## 8.6 ਟਾਈਪ ਕਨਵਰਜ਼ਨ (Type Conversion)

ਸੀ ਭਾਸ਼ਾ ਵਿਚ ਜਰੂਰਤ ਅਨੁਸਾਰ ਕਿਸੇ ਐਕਸਪ੍ਰੈਸ਼ਨ ਦਾ ਮੁੱਲ ਕਿਸੇ ਖਾਸ ਵੱਖਰੀ ਟਾਈਪ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਇੱਕ ਕਿਸਮ ਦੇ ਮੁੱਲ ਨੂੰ ਕਿਸੇ ਦੂਸਰੀ ਕਿਸਮ ਦੇ ਮੁੱਲ ਵਿਚ ਤਬਦੀਲ ਕੀਤਾ ਜਾਂਦਾ ਹੈ ਤਾਂ ਇਸਨੂੰ ਟਾਈਪ ਕਨਵਰਜ਼ਨ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿਚ ਇਹ ਕਨਵਰਜ਼ਨ ਦੋ ਤਰੀਕਿਆਂ ਨਾਲ ਹੋ ਸਕਦੀ ਹੈ :

1. ਇੰਪਲੀਸਿਟ ਕਨਵਰਜ਼ਨ (Implicit Conversion)
2. ਐਕਸਪਲੀਸਿਟ ਕਨਵਰਜ਼ਨ (Explicit Conversion)

### 8.6.1 ਇੰਪਲੀਸਿਟ ਕਨਵਰਜ਼ਨ (Implicit Conversion)

ਇਸ ਤਰ੍ਹਾਂ ਦੀ ਕਨਵਰਜ਼ਨ ਆਟੋਮੈਟਿਕ ਹੁੰਦੀ ਹੈ। ਇਸ ਤਰ੍ਹਾਂ ਦੀ ਕਨਵਰਜ਼ਨ ਲਈ ਅਸੀਂ ਅਸਾਈਨਮੈਂਟ ਆਪਰੇਟਰ (=) ਦੀ ਵਰਤੋਂ ਕਰਦੇ ਹਾਂ। ਇਹ ਕਨਵਰਜ਼ਨ ਅਸੀਂ ਉਸ ਸਮੇਂ ਪ੍ਰੋਗਰਾਮ ਵਿਚ ਤਬਦੀਲ ਕਰਨਾ ਹੋਵੇ। ਇਸ ਤਰ੍ਹਾਂ ਦੀ ਕਨਵਰਜ਼ਨ ਵਿਚ ਕਿਸੇ ਤਰ੍ਹਾਂ ਦੀ ਡਾਟਾ ਸੰਬੰਧੀ ਜਾਣਕਾਰੀ ਨਸ਼ਟ ਨਹੀਂ ਹੁੰਦੀ। ਇੰਪਲੀਸਿਟ ਕਨਵਰਜ਼ਨ ਲਈ ਹੇਠਾਂ ਉਦਾਹਰਣ ਦਿੱਤੀ ਗਈ ਹੈ-

```
float n;
n = 5/2;
```

ਇਸ ਉਦਾਹਰਣ ਵਿਚ ਇੰਪਲੀਸਿਟ ਕਨਵਰਜ਼ਨ ਕੀਤਾ ਗਿਆ ਹੈ ਕਿਉਂਕਿ ਇੰਟੀਜ਼ਰ ਟਾਈਪ ਡਾਟਾ, ਇੰਟੀਜ਼ਰ ਅੰਕਾਂ 5/2 ਉੱਪਰ ਭਾਗ ਹੋਣ ਤੋਂ ਬਾਅਦ ਇੱਕ ਇੰਟੀਜ਼ਰ ਅੰਕ 2 ਨਤੀਜੇ ਵੱਜੋਂ ਪੈਦਾ ਕਰੇਗਾ (ਨਾਂ ਕਿ 2.5)। ਇਹ ਨਤੀਜਾ ਆਪਣੇ ਆਪ ਫਲੋਟ ਟਾਈਪ ਦੇ ਮੁੱਲ ਵਿਚ ਤਬਦੀਲ ਹੋ ਜਾਵੇਗਾ ਤਾਂ ਕਿ ਫਲੋਟ ਵੇਰੀਏਬਲ n ਵਿਚ ਇਸਨੂੰ ਸਟੋਰ ਕੀਤਾ ਜਾ ਸਕੇ, ਭਾਵ ਇਸ ਤਰ੍ਹਾਂ n ਦਾ ਮੁੱਲ 2.000000 ਬਣ ਜਾਵੇਗਾ।

### 8.6.2 ਐਕਸਪਲੀਸਿਟ ਕਨਵਰਜ਼ਨ (Explicit Conversion)

ਇਹ ਇੱਕ ਬਲਪੂਰਵਕ (forceful) ਕਨਵਰਜ਼ਨ ਹੈ। ਇਸ ਤਰ੍ਹਾਂ ਦੀ ਕਨਵਰਜ਼ਨ ਲਈ caste ਆਪਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਬਦੀਲੀ ਵਿਚ ਡਾਟਾ ਨਾਲ ਸੰਬੰਧਤ ਜਾਣਕਾਰੀ ਨਸ਼ਟ ਹੋ ਵੀ ਸਕਦੀ ਹੈ ਅਤੇ ਨਹੀਂ ਵੀ। ਇਸ ਤਰ੍ਹਾਂ ਦੀ ਕਨਵਰਜ਼ਨ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਕਿਸੇ ਉੱਚੀ ਕਿਸਮ ਦੇ ਉਪਰੈਂਡ ਦਾ ਮੁੱਲ ਕਿਸੇ ਹੇਠਲੀ ਡਾਟਾ ਟਾਈਪ ਦੇ ਮੁੱਲ ਵਿਚ ਤਬਦੀਲ ਕੀਤਾ ਜਾਣ ਹੋਵੇ। ਇਸ ਤਰ੍ਹਾਂ ਦੀ ਕਨਵਰਜ਼ਨ ਲਈ ਹੇਠਾਂ ਦਿਤੇ ਸਿੱਟੈਕਸ ਦੀ ਵਰਤੋਂ ਕੀਤੀ ਜਾਂਦੀ ਹੈ:

(Desired data type) Expression

ਉਹ ਡਾਟਾ ਟਾਈਪ ਜਿਸ ਵਿਚ ਕਨਵਰਜ਼ਨ ਕੀਤੀ ਜਾਣੀ ਹੈ ਉਸਨੂੰ ਗੋਲ ਬਰੈਕਟਾਂ ਵਿਚ ਉਸ ਮੁੱਲ ਐਕਸਪ੍ਰੈਸ਼ਨ ਤੋਂ ਪਹਿਲਾਂ ਰੱਖਿਆ ਜਾਂਦਾ ਹੈ ਜਿਸਨੂੰ ਅਸੀਂ ਤਬਦੀਲ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਦੀ ਟਾਈਪ ਕਾਸਟਿੰਗ ਦੀ ਉਦਾਹਰਨ ਇਸ ਪ੍ਰਕਾਰ ਹੈ:

**ਉਦਾਹਰਣ:**

```
float n;
n=(float)5/2;
```

ਇਸ ਉਦਾਹਰਣ ਵਿਚ ਕਾਸਟ ਆਪਰੇਟਰ ਨੇ ਇੰਟੀਜ਼ਰ ਮੁੱਲ 5 ਨੂੰ 2 ਨਾਲ ਭਾਗ ਕਰਨ ਤੋਂ ਪਹਿਲਾਂ ਉਸਦੇ ਬਰਾਬਰ ਦੇ ਫਲੋਟ ਮੁੱਲ 5.0 ਵਿਚ ਤਬਦੀਲ ਕਰ ਦੇਣਾ ਹੈ। ਇਸ ਤਰ੍ਹਾਂ ਇਹ ਡਿਵੀਜ਼ਨ ਫਲੋਟ ਡਿਵੀਜ਼ਨ ਬਣ ਜਾਵੇਗੀ ਅਤੇ ਭਾਗ ਹੋਣ ਤੋਂ ਬਾਅਦ ਇਸਦਾ ਨਤੀਜਾ 2.500000 ਹੋਵੇਗਾ ਜੋ ਕਿ ਫਲੋਟ ਵੇਰੀਏਬਲ n ਵਿਚ ਸਟੋਰ ਹੋ ਜਾਵੇਗਾ ਅਤੇ ਇਸ ਤਰ੍ਹਾਂ n ਦਾ ਮੁੱਲ 2.500000 ਬਣ ਜਾਵੇਗੀ। ਇਸ ਕਾਸਟ ਆਪਰੇਟਰ ਨੂੰ ਕਿਸੇ ਕਾਂਸਟੈਂਟ ਜਾਂ ਐਕਸਪ੍ਰੈਸ਼ਨ ਦਾਂ ਵੇਰੀਏਬਲ ਉੱਪਰ ਲਾਗੂ ਕੀਤਾ ਜਾ ਸਕਦਾ ਹੈ।

## 8.7 ਆਪਰੇਟਰਾਂ ਦੀ ਪ੍ਰੈਸਿਡੈਂਸ/ਹਰਾਰਕੀ (Precedence/Hierarchy of Operators)

ਸੀ ਭਾਸ਼ਾ ਦੇ ਅੰਦਰ ਓਪਰੇਟਰਾਂ ਨੂੰ ਉਹਨਾਂ ਦੇ ਮੁਲਾਂਕਣ ਦੇ ਕ੍ਰਮ ਦੇ ਅਨੁਸਾਰ ਸ਼ੁਣੀਬੱਧ ਕੀਤਾ ਜਾਂਦਾ ਹੈ, ਜਿਸਨੂੰ ਓਪਰੇਟਰਾਂ ਦੀ ਪ੍ਰੈਸਿਡੈਂਸ ਵਜੋਂ ਜਾਣਿਆ ਜਾਂਦਾ ਹੈ। ਉੱਚ ਪ੍ਰੈਸਿਡੈਂਸ (ਤਰਜੀਹ) ਵਾਲੇ ਓਪਰੇਟਰਾਂ ਦਾ ਮੁਲਾਂਕਣ ਘੱਟ ਪ੍ਰੈਸਿਡੈਂਸ ਵਾਲੇ ਓਪਰੇਟਰਾਂ ਦੇ ਮੁਕਾਬਲੇ ਪਹਿਲਾ ਕੀਤਾ ਜਾਂਦਾ ਹੈ। ਸਧਾਰਣ ਸਬਦਾਂ ਵਿੱਚ, ਓਪਰੇਟਰਾਂ ਦੇ ਮੁਲਾਂਕਣ ਦਾ ਕ੍ਰਮ ਜਿਸ ਅਨੁਸਾਰ ਉਹਨਾਂ ਨੂੰ ਇੱਕ ਐਕਸਪ੍ਰੈਸ਼ਨ ਦੇ ਓਪਰੈਂਡਸ ਉੱਪਰ ਲਾਗੂ ਕੀਤਾ ਜਾਂਦਾ ਹੈ, ਨੂੰ ਆਪਰੇਟਰਜ਼ ਦੀ ਪ੍ਰੈਸਿਡੈਂਸ ਕਿਹਾ ਜਾਂਦਾ ਹੈ। ਬਰੈਕਟ ਦੀ ਵਰਤੋਂ ਕਰਕੇ ਮੁਲਾਂਕਣ ਦੇ ਕੁਦਰਤੀ ਕ੍ਰਮ ਨੂੰ ਬਦਲਿਆ ਜਾ ਸਕਦਾ ਹੈ।

ਘੱਟਦੇ ਕ੍ਰਮ ਵਿੱਚ ਆਮ ਤੌਰ ਤੇ ਵਰਤੇ ਜਾਣ ਵਾਲੇ ਆਪ੍ਰੋਟਰਾਂ ਦੀ ਪ੍ਰੈਸਿਡੈਂਸ ਇਸ ਪ੍ਰਕਾਰ ਹੈ:

1.	-	++	Operators	!	~	sizeof	(datatype)
2.	*	/	%				
3.	+	-					
4.	<	<=	>			> =	
5.	==	!=					
6.	&&						
7.							
8.	? :						
9.	=						

ਹੇਠਾਂ ਦਿੱਤੀ ਉਦਾਹਰਣ ਦਰਸਾ ਰਹੀ ਹੈ ਕਿ ਕਿਸ ਤਰ੍ਹਾਂ ਅਰਥਮੈਟਿਕ ਐਕਸਪਰੈਸ਼ਨਜ਼ ਵਿੱਚ ਆਪਰੇਟਰਜ਼ ਦੀ ਪ੍ਰੈਸਿਡੈਂਸ ਦੀ ਵਰਤੋਂ ਕਰਦੇ ਹੋਏ ਉਹਨਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ :

a = 5 * 4 / 4 + 8 - 9 / 3;	(* ਦਾ ਮੁਲਾਂਕਣ ਕੀਤਾ ਜਾਵੇਗਾ)
a = 20 / 4 + 8 - 9 / 3;	(/ ਦਾ ਮੁਲਾਂਕਣ ਕੀਤਾ ਜਾਵੇਗਾ)
a = 5 + 8 - 9 / 3;	(/ ਦਾ ਮੁਲਾਂਕਣ ਕੀਤਾ ਜਾਵੇਗਾ)
a = 5 + 8 - 3;	(+ ਦਾ ਮੁਲਾਂਕਣ ਕੀਤਾ ਜਾਵੇਗਾ)
a = 13 - 3;	(- ਦਾ ਮੁਲਾਂਕਣ ਕੀਤਾ ਜਾਵੇਗਾ)
a = 10;	



### ਯਾਦ ਰੱਖਣ ਯੋਗ ਗੱਲਾਂ

1. ਆਪਰੇਟਰਜ਼ ਉਹ ਚਿੰਨ੍ਹ ਹੁੰਦੇ ਹਨ ਜੋ ਡਾਟਾ ਉੱਪਰ ਕਿਸੇ ਖਾਸ ਕਿਸਮ ਦੇ ਓਪਰੇਸ਼ਨ ਨੂੰ ਕਰਵਾਉਣ ਲਈ ਵਰਤੇ ਜਾਂਦੇ ਹਨ
2. ਓਪਰੈਂਡਜ਼ ਉਹ ਡਾਟਾ ਆਈਮਜ਼ ਹੁੰਦੀਆਂ ਹਨ ਜਿਨ੍ਹਾਂ ਉੱਪਰ ਆਪਰੇਟਰਜ਼ ਆਪਣਾ ਕੰਮ ਕਰਦੇ ਹਨ।
3. ਐਕਸਪ੍ਰੈਸ਼ਨ ਗਣਿਤ ਦੇ ਵਿੱਚ ਇੱਕ ਡਾਰਮੁੱਲੇ ਦੀ ਤਰ੍ਹਾਂ ਹੁੰਦੀ ਹੈ ਜੋ ਕਿ ਆਪਰੇਟਰਜ਼ ਅਤੇ ਓਪਰੈਂਡਜ਼ ਦੇ ਸਹੀ ਸੁਮੇਲ ਤੋਂ ਬਣਦੀ ਹੈ।
4. ਉਹ ਆਪਰੇਟਰ ਜਿਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਇੱਕ ਓਪਰੈਂਡ ਦੀ ਜਰੂਰਤ ਪੈਂਦੀ ਹੈ ਉਹਨਾਂ ਨੂੰ ਯੂਨਰੀ ਆਪਰੇਟਰ ਕਿਹਾ ਜਾਂਦਾ ਹੈ।
5. ਉਹ ਆਪਰੇਟਰ ਜਿਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਦੋ ਓਪਰੈਂਡਜ਼ ਦੀ ਜਰੂਰਤ ਪੈਂਦੀ ਹੈ ਉਹਨਾਂ ਨੂੰ ਬਾਇਨਰੀ ਆਪਰੇਟਰ ਕਿਹਾ ਜਾਂਦਾ ਹੈ।
6. ਟਰਨਰੀ ਐਪਰੇਟਰ ਨੂੰ ਕੰਡੀਸ਼ਨਲ ਆਪਰੇਟਰ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਤਿੰਨ ਓਪਰੈਂਡਜ਼ ਦੀ ਜਰੂਰਤ ਪੈਂਦੀ ਹੈ।

7. '%' ਆਪਰੇਟਰ ਨੂੰ ਮਾਡਲਸ ਆਪਰੇਟਰ ਵੀ ਕਿਹਾ ਜਾਂਦਾ ਹੈ ਜੋ ਕੇਵਲ ਇੰਟੀਜ਼ਰ ਓਪਰੈਂਡਜ਼ ਉੱਪਰ ਹੀ ਕੰਮ ਕਰਦੇ ਹਨ।
8. ਰਿਲੇਸ਼ਨਲ ਆਪਰੇਟਰਜ਼ ਉਹ ਚਿੰਨ੍ਹ ਹੁੰਦੇ ਹਨ ਜੋ ਕਿ ਦੋ ਵੇਰੀਏਬਲਜ਼ ਵਿਚਕਾਰ ਸੰਬੰਧਾਂ ਦੀ ਜਾਂਚ ਕਰਨ ਲਈ ਵਰਤੇ ਜਾਂਦੇ ਹਨ।
9. ਸੀ ਭਾਸ਼ਾ ਵਿਚ 3 ਲਾਜ਼ੀਕਲ ਆਪਰੇਟਰਾਂ ਦੀ ਵਰਤ ਚੋਂ ਕੀਤੀ ਜਾਂਦੀ ਹੈ: and, or ਅਤੇ nor ਇਹਨਾਂ ਨੂੰ ਕ੍ਰਮਵਾਰ &&, || ਅਤੇ ! ਚਿੰਨ੍ਹਾਂ ਨਾਲ ਪ੍ਰਸਰਿਸ਼ਤ ਕੀਤਾ ਜਾਂਦਾ ਹੈ।
10. ਸੀ ਭਾਸ਼ਾ ਵਿਚ ਅਸਾਈਨਮੈਂਟ ਆਪਰੇਟਰ ਕਿਸੇ ਐਕਸਪ੍ਰੈਸ਼ਨ ਦਾ ਮੁੱਲ ਕਿਸੇ ਆਈਟੈਂਡੀਫਾਈਰ ਵੇਰੀਏਬਲ ਵਿਚ ਸਟੋਰ ਕਰਦੇ ਹਨ ਅਤੇ = ਇੱਕ ਆਮ ਵਰਤਿਆ ਜਾਣ ਅਸਾਈਨਮੈਂਟ ਆਪਰੇਟਰ ਹੈ।
11. ਇੱਕਰੀਮੈਂਟ ਆਪਰੇਟਰ (++) ਆਪਣੇ ਓਪਰੈਂਡ ਦੇ ਮੁੱਲ ਵਿਚ ਇੱਕ ਅੰਕ ਦਾ ਵਾਧਾ ਕਰਦਾ ਹੈ।
12. ਡਿਕਰੀਮੈਂਟ ਆਪਰੇਟਰ (--) ਆਪਣੇ ਓਪਰੈਂਡ ਦੇ ਮੁੱਲ ਵਿਚ ਇੱਕ ਅੰਕ ਘਟਾਅ ਦਿੰਦਾ ਹੈ।
13. ਜਦੋਂ ਕਿਸੇ ਇੱਕ ਕਿਸੰ ਦੇ ਮੁੱਲ ਨੂੰ ਕਿਸੇ ਦੂਸਰੀ ਕਿਸਮ ਦੇ ਮੁੱਲ ਵਿਚ ਤਬਦੀਲ ਕੀਤਾ ਜਾਂਦਾ ਹੈ ਤਾਂ ਉਸ ਕੰਮ ਨੂੰ ਟਾਈਪ ਕਨਵਰਜ਼ਨ ਕਿਹਾ ਜਾਂਦਾ ਹੈ।
14. ਆਪਰੇਟਰਜ਼ ਦੇ ਮੁਲਾਂਕਣ ਦੀ ਉਹ ਲੜੀ ਜਿਸ ਅਨੁਸਾਰ ਉਹਨਾਂ ਨੂੰ ਇੱਕ ਐਕਸਪ੍ਰੈਸ਼ਨ ਦੇ ਆਪਰੈਂਡਜ਼ ਉੱਪਰ ਲਾਗੂ ਕੀਤਾ ਜਾਂਦਾ ਹੈ, ਨੂੰ ਪ੍ਰੈਸੀਡੈਂਸ ਆਫ ਆਪਰੇਟਰਜ਼ (Precedence of Operators) ਕਿਹਾ ਜਾਂਦਾ ਹੈ।

## ਆਭਿਆਸ

ਭਾਗ-੩

### ਪ੍ਰ 1. ਬਹੁਪੰਦੀ ਪ੍ਰਸ਼ਨ

- I. ਉਹ ਚਿੰਨ੍ਹ ਜੋ ਕਿਸੇ ਡਾਟਾ ਉੱਪਰ ਖਾਸ ਕਿਸਮ ਦੇ ਓਪਰੇਸ਼ਨ ਨੂੰ ਕਰਵਾਉਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ?
  - ਆਪਰੈਂਡਜ਼ (Operands)
  - ਆਪਰੇਟਰਜ਼ (Operators)
  - ਐਕਸਪ੍ਰੈਸ਼ਨਜ਼ (Expressions)
  - ਫਾਰਮੂਲੇ (Formulas)
- II. ਕਿਹੜਾ ਆਪਰੇਟਰ ਕੇਵਲ ਇੱਕ ਹੀ ਓਪਰੈਂਡ ਉੱਪਰ ਕੰਮ ਕਰਦਾ ਹੈ ?
  - ਯੂਨਰੀ (Unary)
  - ਬਾਇਨਰੀ (Binary)
  - ਟਰਨਰੀ (Ternary)
  - ਕੰਡੀਸ਼ਨਲ (Conditional)
- III. ਹੇਠ ਲਿਖਿਆਂ ਵਿਚੋਂ ਕਿਹੜਾ ਲਾਜ਼ੀਕਲ ਆਪਰੇਟਰ ਨਹੀਂ ਹੈ ?
  - And (&&)
  - OR (||)
  - Equality (==)
  - NOT (!)
- IV. ਟਰਨਰੀ ਆਪਰੇਟਰ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ ?
  - : ?
  - ; ?
  - ? :
  - ? ;
- V. ਹੇਠ ਲਿਖਿਆਂ ਵਿਚੋਂ ਕਿਹੜਾ ਅਸਾਈਨਮੈਂਟ ਆਪਰੇਟਰ ਨਹੀਂ ਮੰਨਿਆ ਜਾਂਦਾ ?
  - =
  - ==
  - +=
  - %=

### ਪ੍ਰ 2. ਖਾਲੀ ਬਾਵਾਂ ਭਰੋ

- I. \_\_\_\_\_ ਉਹ ਡਾਟਾ ਆਈਮਜ਼ ਹੁੰਦੀਆਂ ਹਨ ਜਿਨ੍ਹਾਂ ਉੱਪਰ ਆਪਰੇਟਰਜ਼ ਆਪਣਾ ਕੰਮ ਕਰਦੇ ਹਨ ?
- II. ਯੂਨਰੀ ਆਪਰੇਟਰ ਕੇਵਲ \_\_\_\_\_ ਓਪਰੈਂਡ ਉੱਪਰ ਕੰਮ ਕਰਦੇ ਹਨ।

- III. \_\_\_\_\_ ਅਰਥਮੈਟਿਕ ਆਪਰੇਟਰ ਕੇਵਲ ਇੰਡੀਜ਼ਰ ਓਪਰੈਂਡ ਉੱਪਰ ਕੰਮ ਕਰਦਾ ਹੈ।
- IV. ਜਦੋਂ ਕਿਸੇ ਇੱਕ ਕਿਸਮ ਦੇ ਮੁੱਲ ਨੂੰ ਕਿਸੇ ਦੂਸਰੀ ਕਿਸਮ ਦੇ ਮੁੱਲ ਵਿਚ ਤਬਦੀਲ ਕੀਤਾ ਜਾਂਦਾ ਹੈ ਤਾਂ ਉਸ ਨੂੰ \_\_\_\_\_ ਕਿਹਾ ਜਾਂਦਾ ਹੈ।
- V. ਟਰਨਰੀ ਆਪਰੇਟਰ ਨੂੰ \_\_\_\_\_ ਆਪਰੇਟਰ ਵੀ ਕਿਹਾ ਜਾਂਦਾ ਹੈ।

#### ਪ੍ਰ 3. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

- I. ਕਿਹੜਾ ਆਪਰੇਟਰ ਆਪਣੇ ਓਪਰੈਂਡ ਵਿਚ ਇੱਕ ਅੰਕ ਦਾ ਵਾਧਾ ਕਰ ਦਿੰਦਾ ਹੈ ?
- II. ਕਿਹੜਾ ਆਪਰੇਟਰ ਦੋ ਵੇਗੀਏਬਲਾਂ ਵਿਚਕਾਰ ਸੰਬੰਧਾਂ ਨੂੰ ਟੈਸਟ ਕਰਨ ਲਈ ਵਰਤਿਆ ਜਾਂਦਾ ਹੈ ?
- III. ਸੀ ਪ੍ਰੋਗਰਾਮਿੰਗ ਵਿਚ ਵਰਤੇ ਜਾਣ ਵਾਲੇ ਸਾਰੇ ਅਰਥਮੈਟਿਕ ਆਪਰੇਟਰਜ਼ ਲਿਖੋ।
- IV. ਕਿਹੜਾ ਆਪਰੇਟਰ ਬਾਈਟ ਵਿਚ ਆਪਣੇ ਓਪਰੈਂਡ ਦਾ ਸਾਇਜ਼ ਵਾਪਿਸ ਕਰਦਾ ਹੈ ?
- V. ਟਾਈਪ ਕਨਵਰਜ਼ਨ ਦੇ ਦੋ ਤਰੀਕਿਆਂ ਦੇ ਨਾਮ ਲਿਖੋ।
- VI. ਸੀ ਭਾਸ਼ਾ ਵਿਚ ਕਿੰਨ੍ਹੇ ਰਿਲੇਸ਼ਨਲ ਆਪਰੇਟਰਜ਼ ਮੌਜੂਦ ਹਨ ?

ਭਾਗ-ਅ

#### ਪ੍ਰ 4. ਛੋਟੇ ਉੱਤਰਾਂ ਵਾਲੇ ਪ੍ਰਸ਼ਨ (4-5 ਲਾਈਨਾਂ ਵਿਚ ਉੱਤਰ ਲਿਖੋ)

- I. ਐਕਸਪ੍ਰੈਸ਼ਨ ਨੂੰ ਪਰਿਭਾਸ਼ਿਤ ਕਰੋ ?
- II. ਓਪਰੈਂਡ ਕੀ ਹੈ ?
- III. ਯੂਨਰੀ ਆਪਰੇਟਰ ਕੀ ਹੁੰਦੇ ਹਨ ?
- IV. ਕੰਡੀਸ਼ਨਲ ਆਪਰੇਟਰਜ਼ ਨੂੰ ਪਰਿਭਾਸ਼ਿਤ ਕਰੋ।
- V. ਟਾਈਪ ਕਨਵਰਜ਼ਨ ਕੀ ਹੁੰਦੀ ਹੈ ?
- VI. ਆਪਰੇਟਰ ਕੀ ਹੁੰਦੇ ਹਨ ? ਵੱਖ-ਵੱਖ ਕਿਸਮਾਂ ਦੇ ਓਪਰੇਟਰਾਂ ਦੇ ਨਾਮ ਲਿਖੋ।
- VII. ਇੰਕਰੀਮੈਂਟ ਅਤੇ ਡਿਕਰੀਮੈਂਟ ਆਪਰੇਟਰਾਂ ਸੰਬੰਧੀ ਲਿਖੋ।

ਭਾਗ-ਏ

#### ਪ੍ਰ 5. ਵੱਡੇ ਉੱਤਰਾਂ ਵਾਲੇ ਪ੍ਰਸ਼ਨ (10-15 ਲਾਈਨਾਂ ਵਿਚ ਉੱਤਰ ਲਿਖੋ।)

- I. ਅਰਥਮੈਟਿਕ ਆਪਰੇਟਰਜ਼ ਨੂੰ ਬਿਆਨ ਕਰੋ। ਅਰਥਮੈਟਿਕ ਆਪਰੇਟਰਜ਼ ਲਈ ਇੱਕ ਪ੍ਰੋਗਰਾਮ ਬਣਾਓ।
- II. ਰਿਲੇਸ਼ਨਲ ਆਪਰੇਟਰਜ਼ ਨੂੰ ਬਿਆਨ ਕਰੋ। ਰਿਲੇਸ਼ਨਲ ਆਪਰੇਟਰਜ਼ ਲਈ ਇੱਕ ਪ੍ਰੋਗਰਾਮ ਬਣਾਓ।
- III. ਲਾਜੀਕਲ ਆਪਰੇਟਰਜ਼ ਨੂੰ ਬਿਆਨ ਕਰੋ। ਲਾਜੀਕਲ ਆਪਰੇਟਰਜ਼ ਲਈ ਇੱਕ ਪ੍ਰੋਗਰਾਮ ਬਣਾਓ।


### ਲੈਬ ਐਕਟੀਵਿਟੀ

- ਅਰਥਮੈਟਿਕ ਆਪਰੇਟਰਜ਼ ਦੀ ਵਰਤੋਂ ਨੂੰ ਦਰਸ਼ਾਉਦਾ ਹੋਇਆ ਸੀ ਭਾਸ਼ਾ ਵਿਚ ਪ੍ਰੋਗਰਾਮ ਤਿਆਰ ਕਰੋ।
- ਕੰਡੀਸ਼ਨਲ (ਟਰਨਰੀ) ਆਪਰੇਟਰ ਦੀ ਵਰਤੋਂ ਨੂੰ ਦਰਸ਼ਾਉਦਾ ਹੋਇਆ ਸੀ ਭਾਸ਼ਾ ਵਿਚ ਪ੍ਰੋਗਰਾਮ ਤਿਆਰ ਕਰੋ।
- ਹੇਠਾਂ ਦਿੱਤੇ ਗਿਆਂ ਫਾਰਮਲਿਆਂ ਨੂੰ ਹੱਲ ਕਰਨ ਲਈ ਸੀ ਭਾਸ਼ਾ ਦੇ ਪ੍ਰੋਗਰਾਮਜ਼ ਤਿਆਰ ਕਰੋ:
  - $z=10(5+1)\%2$
  - $x=(5+7)\div(8+9*2)$



## APPENDIX – I

ਅੰਗਰੇਜ਼ੀ ਵਿੱਚ ਟਾਈਪਿੰਗ ਕਰਨ ਸੰਬੰਧੀ ਲੈਬ ਐਕਟੀਵਿਟੀ



### EXERCISE I

asdfg	;lkjh	asdfg	;lkjh	asdfg	;lkjh	asdfg	;lkjh	asdfg
asdfg	;lkjh	asdfg	;lkjh	asdfg	;lkjh	asdfg	;lkjh	asdfg
asdfg	;lkjh	asdfg	;lkjh	asdfg	;lkjh	asdfg	;lkjh	asdfg
asdfg	;lkjh	asdfg	;lkjh	asdfg	;lkjh	asdfg	;lkjh	asdfg
asdfg	;lkjh	asdfg	;lkjh	asdfg	;lkjh	asdfg	;lkjh	asdfg

### EXERCISE II

Ask	Fad	Alsas	Shad	Lads	Flags	Flask
Jag	Fag	Fall	Hash	Glad	Galls	Salad
Jak	Had	Gaff	Dash	Gall	Flash	Slash
Sad	Lad	Adds	Lash	Hall	Lakhs	Dhalls
Dad	Asks	Alas	Dall	Fall	Glass	Shall

### EXERCISE III

qwerty	poiuy	qwerty	poiuy	qwerty	poiuy	qwerty	poiuy	qwerty
poiuy	qwerty	poiuy	qwerty	poiuy	qwerty	poiuy	qwerty	poiuy
qwerty	poiuy	qwerty	poiuy	qwerty	poiuy	qwerty	poiuy	qwerty
poiuy	qwerty	poiuy	qwerty	poiuy	qwerty	poiuy	qwerty	poiuy
qwerty	poiuy	qwerty	poiuy	qwerty	poiuy	qwerty	poiuy	qwerty
poiuy	qwerty	poiuy	qwerty	poiuy	qwerty	poiuy	qwerty	poiuy

## EXERCISE IV

awerqfa	;oiupj;	awerqfa	;oiupj;	awerqfa	;oiupj;
awerqfa	;oiupj;	awerqfa	;oiupj;	awerqfa	;oiupj;
awerqfa	;oiupj;	awerqfa	;oiupj;	awerqfa	;oiupj;
awerqfa	;oiupj;	awerqfa	;oiupj;	awerqfa	;oiupj;
awerqfa	;oiupj;	awerqfa	;oiupj;	awerqfa	;oiupj;

## EXERCISE V

Fish	Dirks	Oldest	Apple	Grade	Falls	Kodak
Rails	Jaded	Dead	Usual	Sales	Filed	Legal
Lease	Lakes	Agile	Isles	Ahead	Larks	Roses
Forks	Hedge	Skill	Rupee	Grass	Would	Alpine
Jaded	Liked	Equip	Quail	Jokes	Asked	Walks
Fiddle	Saddle	Dead	Filed	Lakes	Lease	Legal

## EXERCISE VI

azxcvf	lkmnbj	azxcvf	lkmnbj	azxcvf	lkmnbj
azxcvf	lkmnbj	azxcvf	lkmnbj	azxcvf	lkmnbj
azxcvf	lkmnbj	azxcvf	lkmnbj	azxcvf	lkmnbj
azxcvf	lkmnbj	azxcvf	lkmnbj	azxcvf	lkmnbj
azxcvf	lkmnbj	azxcvf	lkmnbj	azxcvf	lkmnbj

## EXERCISE VII

Cat	Jack	Colour	Neither	Enemy	Boat	Calcutta
Not	Have	Joints	Calling	Voted	Very	Vineyard
Met	Wind	Nerves	Enlarge	Money	Move	Material
Men	Verb	Verbal	Someone	Marry	Give	Sterling
Bent	Joint	Jackets	Examine	Thousand	Cylinder	Assessment
King	Carry	Jumbled	Examined	Struggle	Possible	Beginning
Zeal	Night	Booklet	Gracious	Grizzled	Frequent	Meanings
Zero	Tonic	Cutting	Becoming	Zodiacal	Exponent	Doubtless

## EXERCISE VIII

12345	098767	12345	098767	12345	098767
12345	098767	12345	098767	12345	098767
12345	098767	12345	098767	12345	098767
12345	098767	12345	098767	12345	098767
12345	098767	12345	098767	12345	098767

## EXERCISE IX

Type the following sentences 5 times:

1. Lost time is never regained
2. Get-up early and do your work
3. Today's youth and tomorrow's old
4. Age is a virtue when wisdom is with it.
5. Measure your word before it goes out of you
6. My steps are measured
7. A friend in need is a friend indeed
8. Children are innocent and should be guided rightly.
9. Our Land has great sages who knew the eternal truth.
10. Truth never fails
11. The Quick Brown Fox Jumps Over A Lazy Dog

## EXERCISE X


Type the following paragraph 10 times:

Our flag is tri-colour. SAFFRON is the symbol of sacrifice and a strong mind. WHITE is the symbol of purity, love and peace. GREEN is the symbol of plenty and joy. We hoist and salute our flag. We are ready to make sacrifices for our country. We want peace and progress. We want to be pure.



## APPENDIX – II

ਪੰਜਾਬੀ (ਅਨਸੋਲ ਲਿੱਪੀ) ਵਿੱਚ ਟਾਈਪਿੰਗ ਕਰਨ ਸੰਬੰਧੀ ਲੈਬ ਐਕਟੀਵਿਟੀ



### HOME ROW EXERCISE - I

ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼
ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼
ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼
ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼
ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼	ਉਸਦਡਗ ;ਲਕਜ਼

### HOME ROW EXERCISE - II

ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ
ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ
ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ
ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ
ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ	ਅਸ਼ਧਾਵ ;ਲਖੜ੍ਹ

### SECOND ROW EXERCISE-III

ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ
ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ
ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ
ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ
ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ	ਤ ' ਇ ਰ ਟ ਪ ' ਫ ' ਲ ' ਵ ' ਂ

## SECOND ROW EXERCISE-IV

ਬ + ਓ + ਠ	ਫ + ਤ =	ਬ + ਓ + ਠ	ਫ + ਤ =	ਬ + ਓ + ਠ	ਫ + ਤ =
ਬ + ਓ + ਠ	ਫ + ਤ =	ਬ + ਓ + ਠ	ਫ + ਤ =	ਬ + ਓ + ਠ	ਫ + ਤ =
ਬ + ਓ + ਠ	ਫ + ਤ =	ਬ + ਓ + ਠ	ਫ + ਤ =	ਬ + ਓ + ਠ	ਫ + ਤ =
ਬ + ਓ + ਠ	ਫ + ਤ =	ਬ + ਓ + ਠ	ਫ + ਤ =	ਬ + ਓ + ਠ	ਫ + ਤ =
ਬ + ਓ + ਠ	ਫ + ਤ =	ਬ + ਓ + ਠ	ਫ + ਤ =	ਬ + ਓ + ਠ	ਫ + ਤ =

## HOME ROW AND SECOND ROW EXERCISE-V

ਊ ਏ ਰ ਤ ਡ ਉ	ਊ f _ ਪ ਜ ;	ਊ ਏ ਰ ਤ ਡ ਉ	ਊ f _ ਪ ਜ ;
ਊ ਏ ਰ ਤ ਡ ਉ	ਊ f _ ਪ ਜ ;	ਊ ਏ ਰ ਤ ਡ ਉ	ਊ f _ ਪ ਜ ;
ਊ ਏ ਰ ਤ ਡ ਉ	ਊ f _ ਪ ਜ ;	ਊ ਏ ਰ ਤ ਡ ਉ	ਊ f _ ਪ ਜ ;
ਊ ਏ ਰ ਤ ਡ ਉ	ਊ f _ ਪ ਜ ;	ਊ ਏ ਰ ਤ ਡ ਉ	ਊ f _ ਪ ਜ ;
ਊ ਏ ਰ ਤ ਡ ਉ	ਊ f _ ਪ ਜ ;	ਊ ਏ ਰ ਤ ਡ ਉ	ਊ f _ ਪ ਜ ;

## HOME ROW AND SECOND ROW EXERCISE-VI

ਚਸਿਹ	ਧਰਿਕਸ	ਨ ਲਦਈਸਟ	ਅਪਪਲਈ	ਘਰਉਦਾਈ	ਛਉਲਲਸ	ਖੋਦਉਕ
ਚੁਲਿਸ	ਝਉਦਈਦ	ਧਈਉਦ	ਸੁਉਲ	ਸ਼ਉਲਈਸ	ਛਲਿਈਦ	ਲਈਗਉਲ
ਲਈਸਈ	ਲਉਕਈਸ	ਅਗਲਿਈ	ਸੀਲਈਸ	ਅਹਈਉਦ	ਲਉਰਕਸ	ਸਈਸ
ਛੇਰਕਸ	ਝਦਗਈ	ਸ਼ਕਲਿਲ	ਨ ਪਈ	ਘਰਉਸਸ	ਨ ਲੈਂ ਲਦ	ਅਲਪਨਿਈ
ਝਉਦਈਦ	ਲਕਿਈਦ	ਉਤੁਪਿ	ਥੁਉਲ	ਝੋਕਈਸ	ਅਸਕਈਦ	ਨਉਲਕਸ
ਛਦਿਦਲਈ	ਸ਼ਉਦਦਲਈ	ਧਈਉਦ	ਛਲਿਈਦ	ਲਉਕਈਸ	ਲਈਸਣ	ਲਈਗਉਲ

## HOME/SECOND/THIRD ROWEXERCISE -VII

ਊ ਜ਼ ਣ ਚ ਵ ਡ	ਲ ਕ ਮ ਨ ਬ ਜ	ਅ ਗ ਾ ਯ ਛ ਜ ਚ ਚ	ਲ ਖੰ ਭ ਝ
ਊ ਜ਼ ਣ ਚ ਵ ਡ	ਲ ਕ ਮ ਨ ਬ ਜ	ਅ ਗ ਾ ਯ ਛ ਜ ਚ ਚ	ਲ ਖੰ ਭ ਝ
ਊ ਜ਼ ਣ ਚ ਵ ਡ	ਲ ਕ ਮ ਨ ਬ ਜ	ਅ ਗ ਾ ਯ ਛ ਜ ਚ ਚ	ਲ ਖੰ ਭ ਝ
ਊ ਜ਼ ਣ ਚ ਵ ਡ	ਲ ਕ ਮ ਨ ਬ ਜ	ਅ ਗ ਾ ਯ ਛ ਜ ਚ ਚ	ਲ ਖੰ ਭ ਝ
ਊ ਜ਼ ਣ ਚ ਵ ਡ	ਲ ਕ ਮ ਨ ਬ ਜ	ਅ ਗ ਾ ਯ ਛ ਜ ਚ ਚ	ਲ ਖੰ ਭ ਝ

### FOURTH ROW EXERCISE-VIII

ੴ 1 2 3 4 5	0 9 8 7 6 7	ੴ ! ; # 4 %	ਖ ਡ * ( )
ੴ 1 2 3 4 5	0 9 8 7 6 7	ੴ ! ; # 4 %	ਖ ਡ * ( )
ੴ 1 2 3 4 5	0 9 8 7 6 7	ੴ ! ; # 4 %	ਖ ਡ * ( )
ੴ 1 2 3 4 5	0 9 8 7 6 7	ੴ ! ; # 4 %	ਖ ਡ * ( )
ੴ 1 2 3 4 5	0 9 8 7 6 7	ੴ ! ; # 4 %	ਖ ਡ * ( )

### EXERCISE - IX

ਸਾਇੰਸ	ਲੇਖਕ	ਘਰ	ਛੱਤ	ਇਨਾਮ
ਕੰਪਿਊਟਰ	ਕਿਤਾਬ	ਸਕੂਲ	ਅਧਿਆਪਕ	ਪੈਂਸਿਲ
ਰਸਤਾ	ਜਹਾਜ਼	ਪੰਨਾ	ਮੁੰਬਤ	ਜ਼ਿਲ੍ਹਾ
ਸੁਨਾਮ	ਮੋਹਾਲੀ	ਚੰਡੀਗੜ੍ਹ	ਇੰਡੀਆ	ਹਿਮਾਲਿਆ
ਭੂਗੋਲ	ਇਤਿਹਾਸ	ਗਣਿਤ	ਵਿਕਾਸ	ਪੰਜਾਬੀ
ਹਿੰਦੀ	ਪ੍ਰਧਾਨ	ਮੰਤਰੀ	ਮੁੱਖ	ਰੋਜ਼ਗਾਰ
ਯੂਨੀਵਰਸਿਟੀ	ਸੀ.ਪੀ.ਯੂ.	ਮਾਉਸ	ਕੀਅਬੋਰਡ	ਮੇਨੀਟਰ
ਮੈਮਰੀ	ਜੈਨਰੇਸ਼ਨ	ਪ੍ਰੈਜਨਟੇਸ਼ਨ	ਐਕਸਲ	ਸਪੈਡਸ਼ੀਟ
ਪ੍ਰੈਸ਼ਰ	ਓਪਰੇਟਿੰਗ	ਸਿਸਟਮ	ਵਿੰਡੋ	ਸ਼ਹਿਦ
ਗਾਜਨੀਤੀ	ਅਮੇਰੀਕਾ	ਡਾਟਾ	ਖੁਸ਼ੀ	ਮੱਖਣ
ਰੰਗਾ	ਉਠ	ਅੱਖ	ਸਾਂਝ	ਖਡਾਰੀ
ਪਿੰਸੀਪਲ	ਪ੍ਰੀਖਿਆ	ਵਿਭਾਗ	ਦਫਤਰ	ਨਿਰਦੇਸ਼
ਵਿਲੱਖਣ	ਵਿਸ਼ੇਸ਼	ਪੰਜਾਬ	ਸੰਗਰੂਰ	ਅਭਿਆਸ

### EXERCISE - X

ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਲਖਵੀਰ ਸਿੰਘ, ਪ੍ਰੋ. ਬਲਦੇਵ ਸਿੰਘ ਚੌਮਾ, ਡਾ. ਦੇਵਿੰਦਰ ਸਿੰਘ ਦੀ ਅਗਵਾਈ ਵਿੱਚ ਚਲਦਿਆਂ ਡਾ. ਗਾਜਵਿੰਦਰ ਸਿੰਘ ਅਤੇ ਸ. ਚਰਨਜੀਵ ਸਿੰਘ ਨੇ ਜੀ-ਲਿਪੀਕਾ ਨਾਮ ਦਾ ਅਜਿਹਾ ਸਾਫਟਵੇਅਰ ਤਿਆਰ ਕੀਤਾ ਹੈ ਜਿਸ ਰਾਹੀਂ ਦਫਤਰੀ ਕੰਮਕਾਜ਼ ਤੋਂ ਇਲਾਵਾ ਫੇਸਬੁੱਕ ਸਮੇਤ ਇੰਟਰਨੈੱਟ ਤੇ ਹੋਰ ਕਿਤੇ ਵੀ ਪੰਜਾਬੀ ਵਿੱਚ ਲਿਖਣਾ ਬਹੁਤ ਸੌਖਾ ਹੋ ਗਿਆ ਹੈ। ਇੱਥੋਂ ਤੱਕ ਕਿ ਤੁਸੀਂ ਆਪਣੀ ਈ-ਮੇਲ ਵੀ ਆਪਣੇ ਕਿਸੇ ਮਿੱਤਰ ਜਾਂ ਕੰਮ ਦੇ ਸਥਾਨ ਤੇ ਪੰਜਾਬੀ ਵਿੱਚ ਭੇਜ ਸਕਦੇ ਹੋ। ਕਿਉਂਕਿ ਇਹ ਸਾਫਟਵੇਅਰ ਤੁਹਾਨੂੰ ਪੰਜਾਬੀ ਯੂਨੀਕੋਡ ਫੌਂਟ (ਗਾਵੀ) ਵਿੱਚ ਕੰਮ ਕਰਨ ਦੀ ਸਹੂਲਤ ਉਪਲਬਧ ਕਰਵਾਉਂਦਾ ਹੈ।

---

## **APPENDIX – III**

---

### **COMMONLY USED FULL FORMS**

<b>ACRONYM</b>	<b>FULL FORM</b>
AI	: ARTIFICIAL INTELLIGENCE
ARPANET	: ADVANCED RESEARCH PROJECT AGENCY NETWORK
BMP	: BITMAP PICTURE
bpi	: BITS PER INCH
CD	: COMPACT DISK
CPU	: CENTRAL PROCESSING UNIT
CSS	: CASCADING STYLE SHEET
CUI	: CHARACTER USER INTERFACE
DOS	: DISK OPERATING SYSTEM
DRAM	: DYNAMIC RANDOM ACCESS MEMORY
DSL	: DIGITAL SUBSCRIBER LINE
DVD	: DIGITAL VIDEO DISK
E COMMERCE	: ELECTRONIC COMMERCE
EEPROM	: ELECTRONICALLY ERASABLE PROGRAMMABLE READ ONLY MEMROY
EMAIL	: ELECTRONIC MAIL
EPROM	: ERASABLE PROGRAMMABLE READ ONLY MEMROY
FTP	: FILE TRANSFER PROTOCOL
GB	: GIGABYTE
GIF	: GRAPHICS INTERCHANGE FORMAT
GUI	: GRAPHICAL USER INTERFACE
HTML	: HYPER TEXT MARKUP LANGUAGE
IAP	: INTERNET ACCESS PROVIDER
IBM	: INTERNATIONAL BUSINESS MACHINE
IC	: INTEGRATED CIRCUIT
ISDN	: INTEGRATED SERVICE DIGITAL NETWORK

<b>ISP</b>	: INTERNET SERVICE PROVIDER
<b>IT</b>	: INFORMATION TECHNOLOGY
<b>JPEG</b>	: JOINT PHOTOGRAPHIC EXPERT GROUP
<b>KB</b>	: KILOBYTE
<b>MB</b>	: MEGABYTE
<b>MIDI</b>	: MUSICAL INSTRUMENT DIGITAL IDENTIFIER
<b>MODEM</b>	: MODULATOR DEMODULATOR
<b>MPEG</b>	: MOVING PICTURE EXPERT GROUP
<b>MROM</b>	: MASKED READ ONLY MEMROY
<b>NIC</b>	: NETWORK INTERFACE CARD
<b>PB</b>	: PENTA BYTE
<b>PC</b>	: PERSONAL COMPUTER
<b>PNG</b>	: PORTABLE NETWORK GRAPHICS
<b>POP</b>	: POST OFFICE PROTOCOL
<b>PROM</b>	: PROGRAMMABLE READ ONLY MEMROY
<b>RAM</b>	: RANDOM ACCESS MEMORY
<b>ROM</b>	: READ ONLY MEMORY
<b>RTF</b>	: RICH TEXT FORMAT
<b>SERP</b>	: SEARCH ENGINE RESULT PAGE
<b>SMTP</b>	: SIMPLE MAIL TRANSFER PROTOCOL
<b>SRAM</b>	: STATIC RANDOM ACCESS MEMORY
<b>TB</b>	: TERABYTE
<b>TCP/IP</b>	: TRANSMITION CONTROL PROTOCOL/INTERNET PROTOCOL
<b>ULSI</b>	: ULTRA LARGE SCALE INTEGRATED CIRCUIT
<b>UPS</b>	: UNINTERRUPTED POWER SUPPLY
<b>URL</b>	: UNIFROM RESOURCE LOCATER
<b>USB</b>	: UNIVERSAL SERIAL BUS
<b>VLSI</b>	: VERY LARGE SCALE INTEGRATED CIRCUIT
<b>WWW</b>	: WORLD WIDE WEB

---

## APPENDIX – IV

---

### COMMONLY USED SHORTCUT KEYS (MS WORD)

Shortcut Keey	Used for
Ctrl+A	Select All
Ctrl+B	Bold the selected text
Ctrl+C	Copy the selected contents
Ctrl+D	Opens the Font Dialog Box
Ctrl+E	Center Align text
Ctrl+F	Find text
Ctrl+G	Goto line/page no etc.
Ctrl+H	Replace text
Ctrl+I	Italic the selected text
Ctrl+J	Justify paragraph
Ctrl+K	Create Hyperlink for the selected text
Ctrl+L	Left Align the paragraph
Ctrl+M	Increase Indent
Ctrl+N	Create a New File
Ctrl+O	Open Existing File
Ctrl+P	Print File
Ctrl+Q	Clear Indents and Tabs
Ctrl+R	Right Align the text
Ctrl+S	Save File
Ctrl+T	Increase Hanging Indent
Ctrl+U	Underline the selected contents
Ctrl+V	Paste the contents from the clipboard
Ctrl+W	Close File
Ctrl+X	Cut the selected contents
Ctrl+Y	Redo the last action (if possible)
Ctrl+Z	Undo the last operation
Ctrl+1	Single Line Spacing
Ctrl+2	Double Line Spacing
Ctrl+5	1.5 Line Spacing

Ctrl+]	Increase Font Size
Ctrl+[	Decrease Font Size
Ctrl+Shift+C	Copy the Formats of selected text
Ctrl+Shift+V	Paste the copied Formats on selected text
F3	Change Case
F7	Spelling and Grammar Check
Alt+F4	Close Program

## COMMONLY USED SHORTCUT KEYS (MS EXCEL)

Shortcut Key	Used for
Ctrl + A	Select the entire worksheet. If the cursor is currently placed within a table, press once to select the table, press one more time to select the whole worksheet.
Ctrl + B	Bold Text of Selected Cell/Cells
Ctrl + C	Copy the contents of the selected cells to Clipboard.
Ctrl + D	Copy the contents and format of the first cell in the selected range into the cells below. If more than one column is selected, the contents of the topmost cell in each column will be copied downwards.
Ctrl + F	Display the "Find" dialog box.
Ctrl + F1	Show / hide the Excel Ribbon.
Ctrl + G	Open the "Go to" dialog. Pressing F5 displays the same dialog.
Ctrl + N	Create a new workbook.
Ctrl + O	Open an existing workbook.
Ctrl + P	Open the "Print" dialog.
Ctrl + S	Save the active workbook.
Ctrl + T	"Convert selected cells to a table."
Ctrl + V	Paste contents of the Clipboard into the selected cell(s).
Ctrl + W	Close the active workbook.
Ctrl + X	Cut the contents of the selected cells to Clipboard.
Ctrl + Y	Repeat (Redo) the last action, if possible.
Ctrl + Z	Undo last action.
Ctrl + 1	Open the "Format Cells" dialog.
Ctrl + `	Toggle between displaying cell values and formulas.
Ctrl + ;	Enter the current date.
Ctrl + Shift + ;	Enter the current time
F2	Edit the current cell.
F4	Cycle through various combinations of formula reference types. Place the cursor within a cell and hit F4 to get the needed reference type: absolute, relative or mixed
F12	Displays the Save as dialog box.
Home	Return to the 1st cell of the current row in a worksheet.
Tab	Autocomplete the function name.

Ctrl + End	Move to the last used cell of the current worksheet
Ctrl + Home	Move to the beginning of a worksheet
Ctrl + PgDown	Switch to the next worksheet
Ctrl + PgUp	Switch to the previous worksheet
Alt + Enter	In cell editing mode, enter a new line (carriage return) into a cell.
Ctrl + Space	Select the entire column.
Shift + Space	Select the entire row.



## WORKSHEET

---